

بِسْمِ اللَّهِ الرَّحْمَنِ الرَّحِيمِ
تَحْمِدُهُ وَتُصَلِّي عَلَى رَسُولِهِ الْكَرِيمِ

برکات الدعا

ਬਰਕਾਤਦੁਆ

(ਦੁਆ ਦੀਆਂ ਬਰਕਤਾਂ)

تصنيف لطيف: حضرت مرزا غلام احمد قادریانی مسح موعود عليه السلام

ਲੇਖਕ :

ਵਰਤਮਾਨ ਯੁੱਗ ਦੇ ਅਵਤਾਰ ਅਤੇ ਮਸੀਹ ਮੌਕਿਦ ਵ ਮਹਾਰੀ ਮਾਹੂਦ
ਹਜ਼ਰਤ ਮਿਰਜ਼ਾ ਗੁਲਾਮ ਅਹਮਦ ਅਲੈਹਿ ਸਲਾਮ

ਪ੍ਰਕਾਸ਼ਕ : ਨਜ਼ਾਰਤ ਨਸ਼ਰੋ ਇਸ਼ਾਅਤ ਸਦਰ ਅਜੰਮਨ ਅਹਮਦੀਆ
ਕਾਦੀਆਂ, ਜ਼ਿਲਾ ਗੁਰਦਾਸਪੁਰ, ਪੰਜਾਬ, ਭਾਰਤ

برکات الدعا

BARKATUD DUA

Written By :

Hazrat Mirza Ghulam Ahmad Qadiani
Masih maood w Mahdi Mahood Alaihisslam
Punjabi Translation By :

Giyani Shamshad Ahmad Eden

بِسْمِ اللَّهِ الرَّحْمَنِ الرَّحِيمِ
تَحْمِدُهُ وَتُصَلِّي عَلَى رَسُولِهِ الْكَرِيمِ

ਬਰਕਾਤਦੁਆ

(ਦੁਆ ਦੀਆਂ ਬਰਕਤਾਂ)

ਸਯੱਦ ਅਹਮਦ ਖਾਨ ਸਾਹਬ ਕੇ.ਸੀ.ਐਸ.ਆਈ.

ਦੇ ਵਿਰਾਗਾਂ ਦੇ ਖੰਡਨ ਵਿੱਚ
ਜਿਸ ਨੂੰ

ਵਰਤਮਾਨ ਯੁੱਗ ਦੇ ਅਵਤਾਰ ਅਤੇ ਮਸੀਹ ਮੌਕਿਦ ਵ ਮਹਦੀ ਮਾਹੂਦ
ਹਜ਼ਰਤ ਮਿਰਜ਼ਾ ਗੁਲਾਮ ਅਹਮਦ ਅਲੈਹਿ ਸਲਾਮ ਨੇ ਲਿਖੇ
ਸਾਧਾਰਣ ਲੋਕਾਂ ਦੇ ਹਿੱਤ ਲਈ ਰਿਆਜ਼ ਹਿੰਦ ਪ੍ਰੈਸ ਕਾਦੀਆਂ ਵਿੱਚ
ਸ਼ੇਖ ਨੂਰ ਅਹਮਦ ਸਾਹਬ ਦੀ ਪ੍ਰਬੰਕੀ ਵਿੱਚ ਛਾਪਕੇ ਪਵਿੱਤਰ
ਰਮਜ਼ਾਨ ਦੇ ਮਹੀਨੀ ਵਿੱਚ ਸਨ 1310 ਹਿਜਰੀ ਵਿੱਚ ਪ੍ਰਕਾਸ਼ਤ
ਕੀਤਾ

برکات الدعا

تصنیف لطیف: حضرت مرزا غلام احمد قادریانی مسیح موعود علیہ السلام ਬਰਕਾਤਦੁਆ

لੇਖਕ :

ਹਜ਼ਰਤ ਮਿਰਜ਼ਾ ਗੁਲਾਮ ਅਹਮਦ ਕਾਦੀਆਨੀ ਮਸੀਹ ਮੌਤਿਦ ਵੇ ਮਹਦੀ
ਮਾਹੂਦ ਅਲੈਹਿ ਸਲਾਮ ਬਾਨੀ ਵਿਸ਼ਵਵਿਆਪੀ ਅਹਮਦੀਆ ਮੁਸਲਿਮ

ਜਮਾਤ

ਅਨੁਵਾਦਕ : ਗਿਆਨੀ ਸ਼ਮਸ਼ਾਦ ਅਹਮਦ ਅਦਨ

ਪ੍ਰਕਾਸ਼ਕ : ਨਜ਼ਾਰਤ ਨਸ਼ਰੋ ਇਸ਼ਾਅਤ, ਸਦਰ ਅਜੂਮਨ ਅਹਮਦੀਆ
ਕਾਦੀਆਂ-143516, ਜ਼ਿਲਾ ਗੁਰਦਾਸਪੁਰ, ਪੰਜਾਬ, ਭਾਰਤ

ਸੰਸਕਰਣ ਪਹਿਲਾ : ਜੂਨ 2017

ਗਿਣਤੀ : 1000

ਛਾਪਕ : ਡਾਕਲੇ ਉਮਰ ਪ੍ਰਿੰਟਿੰਗ ਪ੍ਰੈਸ ਕਾਦੀਆਂ

Name of Book : BARKATUD DUA

Written BY : Hazrat Mirza Ghulam Ahmad Qadiani

Masih maood w Mahdi mahood alaihisslam

Punjabi Translation By : Giani Shamshad Ahmad Eden

Published By : Nazarat Nashro Ishaat

Sadr Anjuman Ahmadiyya Qadian-143516,
District-Gurdaspur, Punjab (INDIA)

Eddition First : OCT. 2017

Copies : 1000

بِسْمِ اللَّهِ الرَّحْمَنِ الرَّحِيمِ

ਮੁੱਖ ਥਾਂਦ

ਇਸਲਾਮ ਇਕ ਜੀਉਂਦਾ ਧਰਮ ਹੈ ਅਤੇ ਮਨੁਖਾਂ ਦਾ ਜੀਉਂਦੇ ਰੱਬ ਵੱਲ ਮਰਗਦਰਸ਼ਨ ਕਰਦਾ ਹੈ । ਸੰਸਾਰ ਦੇ ਧਰਮਾਂ 'ਤੇ ਦਿਸ਼ਟੀ ਮਾਰਿਆਂ ਇਹ ਗੱਲ ਚੜ੍ਹੇ ਦਿਨ ਵਾਂਗ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਨੇ ਆਪਣੇ ਨਵੀਆਂ ਦੀਆਂ ਸਿੱਖਿਆਵਾਂ ਨੂੰ ਭੁਲਾ ਦਿੱਤਾ ਹੈ, ਜਿਸ ਦਾ ਸਿਟਾ ਇਹ ਹੈ ਕਿ ਉਹ ਆਪਣੇ ਹਕੀਕੀ ਮਾਲਕ (ਰੱਬ) ਦੇ ਅਨਾਦਿ ਗੁਣ ਨੂੰ ਬੰਦ ਹੋਇਆ ਵਿਚਾਰ ਕਰਦੇ ਹਨ ਅਤੇ ਵੱਖ ਵੱਖ ਭਰਮਾਂ ਵਿੱਚ ਗਿੱਸੇ ਹੋਏ ਹਨ ਅਤੇ ਗੁਮਰਾਹੀ, ਸ਼ਿਰਕ (ਅਨੇਕ ਈਸ਼ਵਰਵਾਦ) ਤੇ ਬਦੀਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਭਵਿੱਖ ਦੀਆਂ ਨਸਲਾਂ ਨੂੰ ਵੀ ਨਾਸਤਕਤਾ ਦੀਆਂ ਡੂੰਘੀਆ ਖੱਡਾਂ ਵਿੱਚ ਪੱਕ ਰਹੇ ਹਨ ।

ਰੱਬ ਦਾ ਸਾਡੇ ਉਪਰ ਉਪਕਾਰ ਹੈ ਕਿ ਉਸ ਨੇ ਇਸਲਾਮ ਜਿਹੇ ਸੁਭਾਵਕ ਧਰਮ ਰਾਹੀਂ ਆਪਣੇ ਵਜੂਦ ਦਾ ਪਤਾ ਦਿੱਤਾ ਅਤੇ ਨਵੀ ਕਰੀਮ ਸਲਲਾਹੁ ਅਲਲਾਹਿ ਵਸਲਮ ਨੇ ਇਸ ਸਰਬ ਸ਼ਕਤੀਮਾਨ ਵਜੂਦ ਨਾਲ ਕਲਾਮ ਕਰਕੇ ਸੰਸਾਰ ਵਿੱਚੋਂ ਨਾਸਤਕਤਾ ਨੂੰ ਕਢੋਕੇ ਜੀਉਂਦੇ ਰੱਬ ਦੇ ਦਰ 'ਤੇ ਪਾ ਦਿੱਤਾ ।

ਇਸ ਯੁੱਗ ਵਿੱਚ ਲੋਕ ਫਿਰ ਉਸ ਹਕੀਕੀ ਰੱਬ ਤੋਂ ਦੂਰ ਜਾ ਰਹੇ ਹਨ । ਹੋਰਨਾ ਧਰਮਾਂ ਦਾ ਤਾਂ ਕੀ ਵਰਨਾਂ, ਇਸਲਾਮ ਦੇ ਠੇਕੇਦਾਰ ਵੀ ਰੱਬ ਨੂੰ ਉਸ ਦੀ ਅਨਾਦਿ ਸ਼ਕਤੀ ਤੋਂ ਮਹਿਰੂਮ ਦਸੋਦੇ ਹਨ । ਅਜਿਹੇ ਹੀ ਇਕ ਧਰਮ ਵਿਗਿਆਨੀ ਸਰ ਸਯੱਦ ਅਹਮਦ ਖਾਨ ਦੇ ਅਕੀਦੇ (ਆਸਥਾ) ਕਿ ਦੁਆ ਕੇਵਲ ਇਕ ਇਬਾਦਤ ਹੈ ਅਤੇ ਉਸ ਦੇ ਸਿਰੇ ਵਿੱਚ ਕੋਈ ਤਬਦੀਦਲੀ

ਨਹੀਂ ਹੋ ਸਕਦੀ ਦੇ ਸੁਧਾਰ ਲਈ ਅਤੇ ਦੁਆ ਦੀ ਵਾਸਤਵਿਕਤਾ ਨਾਲ ਜਾਣੂ
ਕਰਾਉਣ ਲਈ ਸਮੇਂ ਦੇ ਅਵਤਾਰ ਹਜ਼ਰਤ ਮਿਰਜ਼ਾ ਗੁਲਾਮ ਅਹਮਦ
ਕਾਦੀਆਨੀ ਅਲੈਹਿ ਸਲਾਮ ਨੇ ਇਹ ਕਿਤਾਬ 'ਬਰਕਾਤੁਦੁਆ' ਲਿਖੀ ਅਤੇ
ਮੁਸਲਮਾਨਾ ਵਿੱਚ ਪੈਦਾ ਹੋ ਰਹੇ ਇਸ ਨਾਸਤਕ ਅਕੀਦੇ ਦਾ ਸੁਧਾਰ ਕੀਤਾ
ਭਾਵ ਰੱਬ ਦੇ ਫੁਜੂਦ ਦੇ ਪ੍ਰਮਾਣ, ਇਲਾਹੀ ਆਦੇਸ਼ (اُذْعُونِي أَسْتَجِبْ لِكُمْ)
'ਉਦਉਨੀ ਅਸਤਾਜਿਬਲਾਕੁਮ' ਦੇ ਚਾਨੂੰਣੇ ਵਿੱਚ ਆਪਣੇ ਕਰਮ ਰੂਪੀ
ਜੀਵਨ ਰਾਹੀਂ ਪੇਸ਼ ਕੀਤੇ । ਅਤੇ ਸਰ ਸਯੰਦ ਅਹਮਦ ਖਾਨ ਦੇ ਨਕਾਰਾ
ਅਕੀਦਿਆਂ ਦਾ ਠੋਸ ਦਲੀਲਾਂ ਨਾਲ ਖੰਡਨ ਕੀਤਾ ।

ਆਪ ਅਲੈਹਿ ਸਲਾਮ ਨੇ ਦੁਆ ਦੀ ਮਹੱਤਤਾ, ਉਪਯੋਗਤਾ ਤੇ
ਪ੍ਰਕਿਤਕ ਲਾਭ ਵਰਨਾਂ ਕਰਕੇ ਰੱਬ ਦੀ ਹਸੱਤੀ (ਫੁਜੂਦ) ਦੇ ਸਬੂਤ ਪੇਸ਼
ਕੀਤੇ ਅਤੇ ਉਹ ਰੱਬ ਵੇਖਣ ਨੂੰ ਅਸੰਭਵ ਦਿਖਾਈ ਦੇਣ ਵਾਲੇ ਹਾਲਾਤਾਂ ਵਿੱਚ
ਵੀ ਆਪਣੇ ਬੰਦਿਆਂ ਦੀ ਅਜਿਹੀ ਗੈਬੀ ਮਦਦ ਕਰਦਾ ਹੈ ਕਿ ਦੁਨੀਆ
ਦੁਆ ਦੇ ਪ੍ਰਭਾਵ ਨੂੰ ਦੇਖਕੇ ਹੈਰਾਨੀ ਵਿੱਚ ਪੈ ਜਾਂਦੀ ਹੈ । ਨਬੀਆਂ
(ਅਵਤਾਰਾਂ) ਦੇ ਜੀਵਨ ਇਸ ਪ੍ਰਕਾਰ ਦੀਆਂ ਦੁਆਵਾਂ ਦੀਆਂ ਪਰਵਾਨਗੀਆਂ
ਦੀਆਂ ਘਟਨਾਵਾਂ ਨਾਲ ਰਮਤਕਾਰਾਂ ਦਾ ਰੂਪ ਰਖਦੀਆਂ ਹਨ ਅਤੇ ਸਭ ਤੋਂ
ਵਧੋਕੇ ਅਜਿਹੇ ਰਮਤਕਾਰ ਸਾਡੇ ਪਿਆਰੇ ਆਕਾ ਤੇ ਨਬੀ ਕਰੀਮ ਹਜ਼ਰਤ
ਮੁਹੱਮਦ ਮੁਸਤਫ਼ਾ ਸਲਲਾਹੁ ਅਲੈਹਿ ਵਸਲਾਮ ਦੇ ਜੀਵਨ ਵਿੱਚ ਦੇਖਣ ਨੂੰ
ਮਿਲਦੇ ਹਨ ਕਿ ਕਿਵੇਂ ਆਪ^{ਸਲਲਾਹੁ ਅਲੈਹਿ ਵਸਲਾਮ} ਨੇ ਇਕੱਲਿਆਂ ਹੀ ਅਰਬ ਦੇ
ਮਾਰੂਬਲਾਂ ਵਿੱਚ ਤੋਹੀਦ (ਇਕ ਈਸ਼ਵਰ ਵਾਦ) ਦੇ ਗਿਆਨ ਨੂੰ ਬੁਲੰਦ
ਕੀਤਾ ਅਤੇ ਰੱਬ ਨੇ ਦੁਆ ਦੇ ਇਸ ਕਾਰਗਰ ਹੱਥਿਆਰ ਰਾਹੀਂ ਆਪ^{ਸਲਲਾਹੁ ਅਲੈਹਿ ਵਸਲਾਮ}
ਨੂੰ ਮਹਾਨਤਮ ਜਿੱਤ ਪ੍ਰਦਾਨ ਕੀਤੀ ।

ਆਪ^{ਸਲਲਾਹੁ ਅਲੈਹਿ ਵਸਲਾਮ} ਦੇ ਸੱਚੇ ਗੁਲਾਮ ਹਜ਼ਰਤ ਮਿਰਜ਼ਾ ਗੁਲਾਮ
ਅਹਮਦ ਕਾਦੀਆਨੀ ਮਸੀਹ ਮੌਤਿਦ ਅਲੈਹਿ ਸਲਾਮ ਦੇ ਜੀਵਨ ਦਾ
ਅਧਿਐਨ ਕਰਨ ਨਾਲ ਇਹ ਗੱਲ ਪ੍ਰਤਿ ਤੌਰ 'ਤੇ ਸਾਹਮਣੇ ਆਉਂਦੀ ਹੈ ਕਿ

ਆਪ ਦਾ ਦਿਨਰਾਜਾ ਹੀ ਦੁਆ ਸੀ ਅਤੇ ਆਪ ਅਲੈਹਿ ਸਲਾਮ ਦਾ ਸਾਰਾ
ਰੱਖ ਰਖਾਉ ਦੁਆ ਉਪੱਤ ਹੀ ਸੀ ਅਤੇ ਆਪ ਦਾ ਸਾਰਾ ਨਿਰਭਰ ਕੇਵਲ ਰੱਬ
ਦੇ ਫੁਜੂਦ ਉਪੱਤ ਸੀ । ਸੋ, ਆਪ ਫਰਮਾਉਂਦੇ ਹਨ :

“ਨਾਸਮਝ ਇਹ ਵਿਚਾਰ ਕਰਦਾ ਹੈ ਕਿ ਦੁਆ ਇਕ ਵਿਅਰਥ ਤੇ
ਨਕਾਰਾ ਕੰਮ ਹੈ ਪਰ ਉਸ ਨੂੰ ਨਹੀਂ ਪਤਾ ਕਿ ਕੇਵਲ ਦੁਆ ਹੀ ਹੈ ਜਿਸ
ਰਾਹੀਂ ਜਲਾਲ ਵਾਲੇ ਰੱਬ ਨੂੰ ਛੂੰਡਣ ਨਾਲ ਉਹ ਉਸਤੇ ਆਪਣਾ ਤੇਜ਼ ਪ੍ਰਕਟ
ਕਰਦਾ ਹੈ ਅਤੇ ‘ਅਨਲ ਕਾਦਰ’ (ਅਰਥਾਤ ਮੈਂ ਹਰ ਚੀਜ਼ ਉਪੱਤ ਕਾਦਰ
ਹਾਂ) ਦਾ ਇਲਹਾਮ ਉਹਨਾਂ ਦੇ ਦਿਲਾਂ ਵਿੱਚ ਪਾਉਂਦਾ ਹੈ । ਹਰ ਇਕ
ਵਿਸ਼ਵਾਸ ਦਾ ਭੁਖਾ ਤੇ ਪਿਆਸਾ ਚੇਤੇ ਰੱਖੇ ਕਿ ਉਸਦੇ ਜੀਵਨ ਵਿੱਚ ਤੁਹਾਨੀ
ਰੋਸ਼ਨੀ ਦੇ ਜਾਰਕ ਲਈ ਕੇਵਲ ਦੁਆ ਹੀ ਇਕ ਮਾਤਰ ਸਾਧਨ ਹੈ ਜੋ ਰੱਬ ਦੇ
ਫੁਜੂਦ ਉਪੱਤ ਵਿਸ਼ਵਾਸ ਬਖਸ਼ਦਾ ਹੈ ਅਤੇ ਸਾਰੀਆਂ ਸੰਕਾਵਾਂ ਤੇ ਭਰਮਾਂ ਨੂੰ
ਦੂਰ ਕਰਦਾ ਹੈ ।” (ਅਯੋਮਿ ਸੁਲਾਹ, ਤੁਹਾਨੀ ਖਜ਼ਾਇਨ ਭਾਗ 14, ਪੰਨਾ 239)

ਸਯੱਦਨਾ ਹਜ਼ਰਤ ਅਮੀਰੁਲ ਮੌਮਿਨੀਨ ਖਲੀਫਾਤੁਲ ਮਸੀਹ
ਖਾਮਿਸ ਅਯੱਦਾਹੁਲੱਹ ਤਾਲਾ ਬਿਨਸਰਿਹਿਲ ਅਜੀਜ਼ ਦੀ ਆਗਿਆ ਨਾਲ
ਇਹ ਅਦੁੱਤੀ ਕਿਤਾਬ ਨਜ਼ਰਤ ਨਸ਼ਰੋ ਇਸ਼ਾਅਤ ਕਾਦੀਆਂ ਜਨਹਿੱਤ ਲਈ
ਪ੍ਰਕਾਸ਼ਤ ਕਰ ਰਹੀ ਹੈ ।

ਅਲੱਹ ਤਾਲਾ ਤੋਂ ਦੁਆਂ ਹੈ ਕਿ ਉਹ ਸਾਨੂੰ ਇਸਲਾਮ ਦੀਆਂ
ਅਤਿ ਸੁੰਦਰ ਸਿੱਖਿਆਵਾਂ ਨੂੰ ਸਮਝਣ ਅਤੇ ਆਪਣੇ ਜੀਵਨ ਨੂੰ ਉਸ
ਅਨੁਸਾਰ ਢਾਲ੍ਹਣ ਅਤੇ ਦੁਆ ਦੀ ਵਾਸਤਵਿਕਤਾ ਨੂੰ ਸਮਝਕੇ ਰੱਬ ਦੇ ਛੈਜ਼ ਤੋਂ
ਲਾਭ ਪ੍ਰਾਪਤ ਕਰਨਾ ਦਾ ਸੰਜੋਗ ਪ੍ਰਦਾਨ ਕਰੇ । ਆਮੀਨ ।

ਵਿਨਮ੍

ਨਾਜ਼ਿਰ ਨਸ਼ਰੋ ਇਸ਼ਾਅਤ
ਕਾਦੀਆਂ

ਪਰਵਾਨ ਹੋਈ ਦੁਆ ਦੀ ਉਧਾਰਣ¹

‘ਅਨੀਸ ਹਿੰਦ’ ਮੇਰਠ ਅਤੇ ਸਾਡੀ ਭਵਿੱਖਬਾਣੀ ’ਤੇ ਇਤਰਾਜ਼

ਇਸ ਅਖਬਾਰ ਦਾ ਪਰਚਾ ਛਾਪਾ 25 ਮਾਰਚ, ਸਨ 1893 ਈ। ਜਿਸ ਵਿੱਚ ਮੇਰੀ ਉਸ ਭਵਿੱਖਬਾਣੀ ਬਾਰੇ ਜੋ ਮੈਂ ਲੇਖਰਾਮ ਪੇਸ਼ਾਵਰੀ ਬਾਰੇ ਪ੍ਰਕਾਸ਼ਤ ਕੀਤੀ ਸੀ ਕੁਝ ਨੁਕਤਾਚੀਨੀ ਹੈ ਮੈਨੂੰ ਪ੍ਰਾਪਤ ਹੋਇਆ, ਜਿਸ ਤੋਂ ਪਤਾ ਲੱਗਿਆ ਹੈ ਕਿ ਕੁਝ ਹੋਰ ਅਖਬਾਰਾਂ ਨੂੰ ਵੀ ਇਹ ਸੱਰੀ ਗੱਲ ਬੁਰੀ ਲੱਗੀ ਹੈ ਪਰ ਹਕੀਕਤ ਵਿੱਚ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇਉਂ ਆਪ ਵਿਰੋਧੀਆਂ ਵੱਲੋਂ ਇਸ ਦੀ ਪ੍ਰਸਿੱਧੀ ਅਤੇ ਪ੍ਰਕਾਸ਼ਨ ਹੋ ਰਿਹਾ ਹੈ। ਸੋ, ਇਸ ਸਮੇਂ ਮੈਂ ਕੇਵਲ ਇਸ ਖੰਡਨ ਦੇ ਉੱਤਰ ਵਿੱਚ ਕੇਵਲ ਇੰਨਾ ਲਿਖੱਣਾ ਬਹੁਤ ਸਮਝਦਾ ਹਾਂ ਕਿ ਜਿਸ ਢੰਗ ਰਾਹੀਂ ਰੱਬ ਦੀ ਇੱਛਾ ਸੀ ਉਸੇ ਪ੍ਰਕਾਰ ਕੀਤਾ, ਉਸ ਵਿੱਚ ਮੇਰਾ ਕੋਈ ਦਖਲ ਨਹੀਂ। ਹਾਂ, ਇਹ ਪ੍ਰਸ਼ਨ ਕਿ ਅਜਿਹੀ ਭਵਿੱਖਬਾਣੀ ਲਾਹੇਵੰਦ ਨਹੀਂ ਹੋਵੇਗੀ ਅਤੇ ਉਸ ਵਿੱਚ ਸੰਕਾਵਾਂ ਰਹਿ ਜਾਣਗੀਆਂ। ਇਸ ਖੰਡਨ ਬਾਰੇ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਇਹ ਸਮੇਂ ਤੋਂ ਪਹਿਲਾਂ ਹੈ, ਮੈਂ ਇਸ ਗੱਲ ਦਾ ਆਪ ਇਕਰਾਰੀ ਹਾਂ ਅਤੇ ਹੁਣ ਫਿਰ ਇਕਰਾਰ ਕਰਦਾ ਹਾਂ ਕਿ ਜੇਕਰ ਜਿਵੇਂ ਕਿ ਖੰਡਨਕਾਰੀਆਂ ਨੇ ਖਿਆਲਿਆ ਹੈ ਕਿ ਭਵਿੱਖਬਾਣੀ ਦਾ ਸਿੱਟਾ ਅੰਤ ਨੂੰ ਇਹੋ ਨਿਕਲਿਆ ਕਿ ਕੋਈ ਮਮੂਲੀ ਤਾਪ ਰਜ਼ੂਆ ਜਾਂ ਮਮੂਲੀ ਪੀਜ਼ੂ ਹੋਈ ਜਾਂ ਹੈਜ਼ਾ ਹੋਇਆ ਅਤੇ ਫਿਰ ਅਸਲੀ ਅਵਸਥਾ ਵਿੱਚ ਠੀਕ ਹੋ ਗਿਆ ਤਾਂ ਉਹ ਭਵਿੱਖਬਾਣੀ ਨਹੀਂ ਅਖਵਾਏਗੀ ਅਤੇ ਨਿਰਸੰਦੇਹ ਉਹ ਇਕ ਮਕਰ, ਝਰੇਬ ਜਾਂ ਧੋਖਾ ਹੋਵੇਗਾ ਕਿਉਂਕਿ

¹ ਇਹ ਦੁਆ ਦੀ ਪਰਵਾਨਗੀ ਦੀ ਉਧਾਰਣ ਪਹਿਲੇ ਐਡੀਸ਼ਨ ਵਿੱਚ ਪੰਨਾ 2-3-4 ਵਿੱਚ ਪ੍ਰਕਾਸ਼ਤ ਹੋਇਆ ਹੈ। ਸ਼ਸਤ੍ਰ

ਅਜਿਹੇ ਰੋਗਾਂ ਤੋਂ ਤਾਂ ਕੋਈ ਵੀ ਖਾਲੀ ਨਹੀਂ । ਅਸੀਂ ਸਾਰੇ ਹੀ ਕਦੇ ਨ ਕਦੇ ਬਿਮਾਰ ਹੋ ਜਾਂਦੇ ਹਾਂ । ਸੌ, ਅਜਿਹੀ ਅਵਸਥਾ ਵਿੱਚ ਮੈਂ ਬੇਸ਼ਕ ਇਸ ਦੰਡ ਦਾ ਭਾਗੀ ਹੋਵਾਂਗਾ ਜਿਸਦਾ ਵਰਨਣ ਮੈਂ ਕੀਤਾ ਹੈ, ਪਰ ਜੇਕਰ ਭਵਿੱਖਬਾਣੀ ਦਾ ਪ੍ਰਗਟਾਵਾ ਇਸ ਢੰਗ ਨਾਲ ਹੋਇਆ ਕਿ ਜਿਸ ਵਿੱਚ ਇਲਾਹੀ ਪ੍ਰਕੋਪ ਦੇ ਨਿਸ਼ਾਨ ਪ੍ਰਤੀ ਹੋਣ ਅਤੇ ਖੁੱਲ੍ਹੇ ਤੌਰ 'ਤੇ ਸਪਸ਼ਟ ਦਿਖਾਈ ਦੇਣ ਤਾਂ ਫਿਰ ਸਮੱਝੋ ਕਿ ਰੱਬ ਵੱਲੋਂ ਹੈ । ਅਸਲ ਹਕੀਕਤ ਇਹ ਹੈ ਕਿ ਭਵਿੱਖਬਾਣੀ ਦੀ ਆਪਣੀ ਵੱਡਿਆਈ ਅਤੇ ਖੋੜ ਦਿਨ ਤੇ ਸਮਾਂ ਨਿਯੁਕਤ ਕਰਨ ਦੀ ਮੁਖਾਜ਼ ਨਹੀਂ । ਇਸ ਬਾਰੇ ਤਾਂ ਪ੍ਰਕੋਪ ਦੇ ਪ੍ਰਗਟ ਹੋਣ ਦੇ ਸਮੇਂ ਦੀ ਹੱਦ ਨੀਯਤ ਕਰ ਦੇਣਾ ਹੀ ਬਹੁਤ ਹੈ, ਫਿਰ ਜੇਕਰ ਭਵਿੱਖਬਾਣੀ ਆਪਣੇ ਆਪ ਵਿੱਚ ਇਕ ਮਹਾਨਤਾ ਦੇ ਨਾਲ ਪ੍ਰਗਟ ਹੋਵੇ ਤਾਂ ਉਹ ਆਪਣੇ ਆਪ ਦਿਲਾਂ ਨੂੰ ਅਪਣੇ ਵੱਲ ਮੇਹ ਲੈਂਦੀ ਹੈ । ਇਹ ਸਾਰੇ ਵਿਰਾਰ ਅਤੇ ਖੰਡਨ ਜੋ ਸਮੇਂ ਤੋਂ ਪਹਿਲਾਂ ਮਨ ਵਿੱਚ ਪੈਦਾ ਹੁੰਦੇ ਹਨ ਅਜਿਹੇ ਲੁਪਤ ਹੋ ਜਾਂਦੇ ਹਨ ਕਿ ਸੂਝਵਾਨ ਤੇ ਸਲਾਹ ਯੋਗ ਲੋਕ ਆਪ ਹੀ ਇਕ ਪਸ਼ਚਾਤਾਪ ਕਰਦਿਆਂ ਆਪਣੇ ਨਿਰਣਿਆਂ ਤੋਂ ਪਰਤਕੇ ਇਸ ਵੱਲ ਧਿਆਨ ਕਰਦੇ ਹਨ, ਸਿਵਾਏ ਇਸਦੇ ਇਹ ਨਿਮਾਣਾ ਵੀ ਤਾਂ ਕੁਦਰਤ ਦੇ ਕਾਨੂੰਨ ਹੇਠ ਆਉਂਦਾ ਹੈ । ਜੇਕਰ ਮੇਰੇ ਵੱਲੋਂ ਇਸ ਭਵਿੱਖਬਾਣੀ ਦੀ ਨੀਂਹ ਕੇਵਲ ਇੰਨੀ ਹੈ ਕਿ ਮੈਂ ਕੇਵਲ ਮਿੱਥ ਰੂਪ ਵਿੱਚ ਕੁਝ ਸੰਦੇਹਕ ਰੋਗਾਂ ਨੂੰ ਧਿਆਨ ਵਿੱਚ ਰੱਖਕੇ ਅਟਕਲਾਂ ਰਾਹੀਂ ਕੰਮ ਲੈਂਦਿਆਂ ਹੋਇਆਂ ਇਹ ਭਵਿੱਖਬਾਣੀ ਛਾਪ ਦਿੱਤੀ ਹੈ ਤਾਂ ਜਿਸ ਮਨੁੱਖ ਬਾਰੇ ਇਹ ਭਵਿੱਖਬਾਣੀ ਹੈ ਉਹ ਵੀ ਤਾਂ ਅਜਿਹਾ ਕਰ ਸਕਦਾ ਹੈ ਉਹਨਾਂ ਹੀ ਅਟਕਲਾਂ 'ਤੇ ਅਧਾਰਤ ਮੇਰੇ ਬਾਰੇ ਕੋਈ ਭਵਿੱਖਬਾਣੀ ਕਰ ਦੇਵੇ ਸਗੋਂ ਮੈਂ ਇਸ ਗੱਲ 'ਤੇ ਰਾਜ਼ੀ ਹਾਂ ਕਿ ਛੇ (6) ਵਰਿਆਂ ਦੀ ਥਾਂ ਜੋ ਮੈਂ ਉਸਦੇ ਹੱਕ ਵਿੱਚ ਮਿਆਦ ਨਿਰਧਾਰਤ ਕੀਤੀ ਹੈ ਉਹ ਮੇਰੇ ਲਈ ਦਸ ਵਰ੍ਹੇ ਲਿੱਖ ਦੇਵੇ । ਲੇਖਰਾਮ ਦੀ ਉਮਰ ਇਸ ਵੇਲੇ ਸੰਭਵਤਾ ਵੱਧ ਤੋਂ ਵੱਧ ਤੀਹ ਵਰ੍ਹੇ ਹੋਵੇਗੀ ਅਤੇ ਉਹ ਇਕ ਗਭਰੂ, ਸਵਸਥ ਤੇ ਰੰਗੇ ਸ਼ਰੀਰ ਦਾ ਮਨੁੱਖ ਹੈ ਅਤੇ ਇਸ

ਨਿਮਾਣੇ ਦੀ ਉਮਰ ਇਸ ਸਮੇਂ ਪੰਜਾਹ ਵਰਿਊਆਂ ਤੋਂ ਕੁਝ ਉਪੱਤ ਹੋਵੇਗੀ, ਜੋ ਕਮਜ਼ੋਰ, ਰੋਗ ਗ੍ਰਾਸਤ ਅਤੇ ਵੱਖ ਵੱਖ ਰੋਗਾਂ ਚ ਜਕੜਿਆ ਹੋਇਆ ਹੈ। ਫਿਰ ਇਸ ਦੇ ਹੁੰਦਿਆਂ ਹੋਇਆਂ ਟਾਕਰੇ ਵਿੱਚ ਆਪ ਪਤਾ ਲਗ ਜਾਵੇਗਾ ਕਿ ਕਿਹੜੀ ਗੱਲ ਮਨੁਖ ਵੱਲੋਂ ਹੈ ਅਤੇ ਕਿਹੜੀ ਗੱਲ ਰੱਬ ਵੱਲੋਂ ਹੈ। ਖੰਡਨ ਕਾਰੀਆਂ ਦਾ ਇਹ ਕਹਿਣਾ ਕਿ ਅਜਿਹੀ ਭਵਿੱਖਬਾਣੀਆਂ ਦਾ ਹੁਣ ਸਮਾਂ ਨਹੀਂ ਹੈ, ਇਹ ਇਕ ਮਮੂਲੀ ਗੱਲ ਹੈ। ਜੋ ਆਮ ਕਰਕੇ ਲੋਕ ਮੂਰੌਂ ਬੋਲ ਦਿੰਦੇ ਹਨ, ਜਦ ਕਿ ਮੇਰੀ ਸੂਝ ਅਨੁਸਾਰ ਤਾਂ ਠੋਸ ਤੇ ਪੂਰਨ ਸਰਾਈਆਂ ਦੇ ਕਬੂਲ ਕਰਨ ਲਈ ਇਹ ਇਕ ਅਜਿਹਾ ਸਮਾਂ ਹੈ ਕਿ ਸੰਭਵਤਾ ਇਸ ਦੀ ਉਦਾਹਰਣ ਪਹਿਲੇ ਸਮਿਆਂ ਵਿੱਚ ਵੀ ਕੋਈ ਨ ਮਿਲ ਸਕੇ। ਹਾਂ, ਇਸ ਜੁਗ ਤੋਂ ਕੋਈ ਝੂਠ ਤੇ ਧੋਖਾ ਲੁਕਿਆ ਨਹੀਂ ਰਹਿ ਸਕਦਾ, ਪਰ ਇਹ ਤਾਂ ਸੱਤਵਾਦੀਆਂ ਲਈ ਹੋਰ ਵੀ ਖੁਸ਼ੀ ਦੀ ਗੱਲ ਹੈ ਕਿਉਂਕਿ ਜੋ ਮਨੁਖ ਝੂਠ ਤੇ ਸੱਚ ਵਿੱਚ ਅੰਤਰ ਕਰਨਾ ਜਾਣਦਾ ਹੈ ਉਹੋ ਹੀ ਸਰਾਈ ਦੀ ਦਿਲੋਂ ਕਦਰ ਕਰਦਾ ਹੈ ਅਤੇ ਖੁਸ਼ੀ ਨਾਲ ਦੌੜਕੇ ਸਰਾਈ ਨੂੰ ਕਬੂਲ ਕਰ ਲੈਂਦਾ ਹੈ। ਸਰਾਈ ਵਿੱਚ ਕੁਝ ਅਜਿਹੀ ਥਿੱਚ ਹੁੰਦੀ ਹੈ ਕਿ ਉਹ ਆਪ ਕਬੂਲ ਕਰਾ ਲੈਂਦੀ ਹੈ। ਸਪਸ਼ਟ ਹੈ ਕਿ ਜ਼ਮਾਨਾ ਸੈਂਕੜਿਆਂ ਅਜੀਹੀਆਂ ਗਲੋਂ ਨੂੰ ਮਨਦਾ ਜਾਂਦਾ ਹੈ ਜੋ ਲੋਕਾਂ ਦੇ ਬਾਪ ਦਾਦਿਆਂ ਨੇ ਨਹੀਂ ਕਬੂਲ ਕੀਤੀਆਂ ਸਨ। ਜੇਕਰ ਸਮਾਂ ਸਰਾਈ ਦਾ ਤਿਹਾਇਆ ਨਹੀਂ ਤਾਂ ਫਿਰ ਕਿਉਂ ਇਕ ਮਹਾਨ ਇਨਕਲਾਬ ਉਸ ਵਿੱਚ ਵਰਤ ਰਿਹਾ ਹੈ। ਸਮਾਂ ਭਾਵੇਂ ਵਾਸਤਵਿਕ ਸਰਾਈਆਂ ਦਾ ਮਿਤੱਰ ਹੈ ਨ ਵੈਰੀ। ਇਹ ਆਖਣਾ ਕਿ ਸਮਾਂ ਸੂਝਵਾਨ ਹੈ ਅਤੇ ਸਿੱਧੇ ਸਾਦੇ ਲੋਕਾਂ ਦਾ ਸਮਾਂ ਲੰਘ ਗਿਆ ਹੈ, ਇਹ ਦੂਜੇ ਸ਼ਬਦਾਂ ਵਿੱਚ ਸਮੇਂ ਦੀ ਅਲੋਚਨਾ ਹੈ। ਸੰਭਵਤਾ ਇਹ ਜ਼ਮਾਨਾ ਇਕ ਅਜਿਹਾ ਭੈੜਾ ਸਮਾਂ ਹੈ ਕਿ ਸਰਾਈ ਨੂੰ ਵਾਸਤਵਿਕ ਰੂਪ ਵਿੱਚ ਸਰਾਈ ਵੇਖਕੇ, ਫਿਰ ਵੀ ਉਸ ਨੂੰ ਪ੍ਰਵਾਨ ਨਹੀਂ ਕਰਦਾ। ਪਰੰਤੂ ਮੈਂ ਉਸ ਨੂੰ ਕਦੇ ਵੀ ਕਬੂਲ ਨਹੀਂ ਕਰਾਂਗਾ ਕਿ ਹਕੀਕਤ ਵਿੱਚ ਅਜਿਹਾ ਹੀ ਹੈ ਕਿਉਂਕਿ ਮੈਂ ਦੇਖਦਾ ਹਾਂ ਕਿ ਅਧਿਕਤਰ ਮੇਰੇ

ਵੱਲ ਆਉਣ ਵਾਲੇ ਤੇ ਮੈਂਥੋਂ ਲਾਭ ਉਠਾਉਣ ਵਾਲੇ ਉਹੋ ਲੋਕ ਹਨ ਜਿੰਨ੍ਹਾਂ ਨੇ
ਆਧੁਨਿਕ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ ਜਿੰਨ੍ਹਾਂ ਵਿੱਚ ਕੁਝ ਸੀ.ਬੀ.ਏ.
ਅਤੇ ਐਮ.ਏ. ਤੱਕ ਹਨ । ਮੈਂ ਇਹ ਵੀ ਦੇਖਦਾ ਹਾਂ ਕਿ ਇਹ ਆਧੁਨਿਕ
ਵਿੱਦਿਆ ਪ੍ਰਾਪਤ ਲੋਕਾਂ ਦਾ ਦਲ ਸਰਾਈ ਨੂੰ ਬਹੁਤ ਚਾਹ ਨਾਲ ਪ੍ਰਵਾਨ
ਕਰਦਾ ਹੈ ਅਤੇ ਕੇਵਲ ਇੰਨ੍ਹਾਂ ਹੀ ਨਹੀਂ ਸਗੋਂ ਇਕ ਨਵ ਮੁਸਲਿਮ ਆਧੁਨਿਕ
ਵਿੱਦਿਆ ਪ੍ਰਾਪਤ ਯੁਰੋਪੀਅਨ ਅੰਗ੍ਰੇਜ਼ਾਂ ਦਾ ਜਥਾ ਜਿੰਨ੍ਹਾਂ ਦਾ ਟਿਕਾਣਾ
(ਵਾਸਾ) ਮਦਰਾਸ (ਰੈਨਈ) ਦੇ ਖੇਤਰ ਵਿੱਚ ਹੈ ਸਾਡੀ ਜਮਾਤ ਵਿੱਚ ਸ਼ਾਮਲ
ਹੈ ਅਤੇ ਸਾਰੀਆਂ ਸਰਾਈਆਂ ਉਪਰ ਵਿਸ਼ਵਾਸ ਰੱਖਦੇ ਹਨ । ਹੁਣ ਮੇਰੇ
ਵਿਚਾਰ ਅਨੁਸਾਰ ਮੈਂ ਉਹ ਸਾਰੀਆਂ ਗਲੋਂ ਲਿੱਖ ਦਿੱਤੀਆਂ ਹਨ ਜੋ ਇਕ
ਰੱਬ ਦਾ ਖੋਡ ਰਖਣ ਵਾਲੇ ਮਨੁੱਖ ਲਈ ਬਹੁਤ ਹਨ । ਹਿੰਦੂ ਆਰਿਆਂ ਦਾ
ਅਧਿਕਾਰ ਹੈ ਕਿ ਮੇਰੇ ਇਸ ਲੇਖ'ਤੇ ਵੀ ਆਪਣੇ ਵੱਲੋਂ ਜਿਵੇਂ ਚਾਹੁਣ ਹਾਸ਼ੀਏ
ਚੜ੍ਹਾਉਣ, ਮੇਰਾ ਇਸ ਗੱਲ'ਤੇ ਕੋਈ ਧਿਆਨ ਨਹੀਂ ਕਿਉਂਕਿ ਮੈਂ ਜਾਣਦਾ
ਹਾਂ ਕਿ ਇਸ ਸਮੇਂ ਇਸ ਭਵਿੱਖਬਾਣੀ ਦੀ ਉਸਤਤੀ ਕਰਨੀ ਜਾਂ ਖੰਡਨ
ਕਰਨਾ ਦੋਵੇਂ ਬਰਾਬਰ ਹਨ । ਜੇਕਰ ਇਹ ਰੱਬ ਵੱਲੋਂ ਹੈ ਅਤੇ ਮੈਂ ਚੰਗੀ ਤਰ੍ਹਾਂ
ਜਾਣਦਾ ਹਾਂ ਕਿ ਇਹ ਉਸੇ ਵੱਲੋਂ ਹੈ ਤਾਂ ਅਵਸ਼ ਹੀ ਖੋਡਨਾਕ ਸਿੱਟਿਆਂ ਨਾਲ
ਇਸ ਦਾ ਪ੍ਰਗਟਾਵਾ ਹੋਵੇਗਾ ਅਤੇ ਦਿਲਾਂ ਨੂੰ ਹਲੂਣ ਦੇਵੇਗਾ ਅਤੇ ਜੇਕਰ ਉਸ
ਵੱਲੋਂ ਨਹੀਂ ਤਾਂ ਛਿਰ ਮੇਰੀ ਜ਼ਿਲੱਤ (ਤੁਸਵਾਈ) ਪ੍ਰਗਟ ਹੋਵੇਗੀ ਅਤੇ ਜੇਕਰ
ਮੈਂ ਇਸ ਸਮੇਂ ਕੁਝ ਘੱਟੀਆ ਅਰਥ ਕਢਾਂਗਾ ਤਾਂ ਇਹ ਹੋਰ ਵੀ ਅਪਮਾਨ ਦਾ
ਕਾਰਨ ਹੋਵੇਗਾ । ਉਹ ਹਸਤੀ ਜੋ ਆਦਿ ਤੋਂ ਸਵਛ ਤੇ ਪਾਕ ਹੈ ਅਤੇ ਸਾਰੇ
ਆਖਤਿਆਰ ਆਪਣੇ ਹੱਥ ਵਿੱਚ ਰੱਖਦਾ ਹੈ ਉਹ ਝੂਠੇ ਨੂੰ ਕਦੇ ਵੀ ਮਾਣ ਨਹੀਂ
ਬਖਸ਼ਦਾ । ਇਹ ਉਕੱਤਾ ਹੀ ਗਲਤ ਗੱਲ ਹੈ ਕਿ ਲੇਖਰਾਮ² ਨਾਲ ਮੈਨੂੰ ਕੋਈ

² ਲੇਖਰਾਮ ਪਿਸ਼ੋਰੀ ਬਾਰੇ ਇਕ ਹੋਰ ਖੇਤਰ :- ਅੱਜ 2 ਅਪ੍ਰੈਲ ਸੰਨ

1893 ਈ. ਬ ਮੁਤਾਬਕ 14 ਮਾਰੇ ਰਮਜ਼ਾਨ 1310 ਜਿਜਰੀ ਸ਼ਮਸੀ ਹੈ ਸਵੇਰ ਦੇ ਸਮੇਂ

ਜਾਤੀ ਦੁਸ਼ਮਣੀ ਹੈ। ਮੈਨੂੰ ਜਾਤੀ ਤੌਰ ਤੇ ਕਿਸੇ ਤੋਂ ਵੀ ਕੋਈ ਦੁਸ਼ਮਣੀ ਨਹੀਂ ਸਗੋਂ ਉਸ ਵਿਅਕਤੀ ਨੇ ਸਚਾਈ ਨਾਲ ਦੁਸ਼ਮਣੀ ਕੀਤੀ ਹੈ ਅਤੇ ਇਕ ਅਜਿਹੇ ਕਾਮਲ, ਸੰਪੂਰਨ ਅਤੇ ਪਵਿਤਰ ਨੂੰ ਜੋ ਸਾਰੀਆਂ ਸਚਾਈਆਂ ਦਾ ਸੋਮਾ ਹੈ ਅਨਾਦਰ ਕੀਤਾ, ਇਸ ਲਈ ਰੱਬ ਦੀ ਇਛਾ ਹੋਈ ਕਿ ਆਪਣੇ ਇਕ ਪਿਆਰੇ ਦਾ ਸਨਮਾਨ ਦੁਨੀਆ ਵਿੱਚ ਪ੍ਰਗਟ ਕਰੇ।

وَالسَّلَامُ عَلَى مَنِ اتَّبَعَ الْهُدًى

ਵਸੱਲਾਮ ਅਲਾ ਮਨਿਤਾ ਬਾਅਲ ਹੁਦਾ ॥

(ਅਰਥ : ਉਸ ਉਪਰ ਸਲਾਮਤੀ ਹੋਵੇ ਜੋ ਹਿਦਾਇਤ ਦਾ ਅਨੁਸਰਨ ਕਰਦਾ ਹੈ। ਅਨੁਵਾਦਕ)

ਬੋਜ਼ੀ ਜਿਹੀ ਅਰਧ ਨਿੰਦਾ ਦੀ ਅਵਸਥਾ ਵਿੱਚ ਮੈਂ ਦੇਖਿਆ ਕਿ ਮੈਂ ਇਕ ਵੱਡੇ ਮਕਾਨ (ਘਰ) ਵਿੱਚ ਬੈਠਾ ਹੋਇਆ ਹਾਂ ਅਤੇ ਕੁਝ ਮਿਤੱਰ ਵੀ ਮੇਰੇ ਪਾਸ ਹਾਜ਼ਰ ਹਨ, ਇਨ੍ਹਾਂ ਵਿੱਚ ਇਕ ਤਗਜ਼ੇ ਤੇ ਡਰਾਊਲੇ ਸ਼਼ਰੀਰ ਦਾ ਵਿਅਕਤੀ ਜਿਸਦੇ ਮੁੱਖ ਤੋਂ ਖੂਨ ਰਾਪਕਦਾ ਹੈ ਮੇਰੇ ਸਾਹਮਣੇ ਆਣ ਖੜਾ ਹੋਇਆ। ਮੈਂ ਨਜ਼ਰ ਚੁੱਕ ਕੇ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਇਕ ਨਵੀਂ ਖਲਕਤ ਤੇ ਰੂਪ ਦਾ ਵਿਅਕਤੀ ਹੈ ਸੰਭਵਤਾ ਮਨੁੱਖ ਨਹੀਂ ਸਗੋਂ ਕਠੋਰ, ਕ੍ਰੋਧਤ ਤੇ ਮਲੀਨਤਾ ਦੇ ਡਰਿਸ਼ਤਿਆਂ ਵਿੱਚੋਂ ਹੈ ਅਤੇ ਉਸਦਾ ਡਰ ਮਨਾਂ ਉਪਰ ਛਾਇਆ ਹੋਇਆ ਸੀ, ਅਜੇ ਮੈਂ ਉਸ ਨੂੰ ਦੇਖਦਾ ਹੀ ਪਿਆ ਸੀ ਕਿ ਉਸਨੇ ਮੈਨੂੰ ਪੁੱਛਿਆ ਕਿ ਲੇਖ ਰਾਮ ਕਿੱਥੇ ਹੈ ਅਤੇ ਇਕ ਹੋਰ ਵਿਅਕਤੀ ਦਾ ਨਾਂ ਲਿਆ ਕਿ ਉਹ ਕਿੱਥੇ ਹੈ। ਤੱਦ ਮੈਂ ਉਸ ਸਮੇਂ ਸਮਝਿਆ ਕਿ ਇਹ ਵਿਅਕਤੀ ਲੇਖ ਰਾਮ ਅਤੇ ਦੂਸਰੇ ਵਿਅਕਤੀ ਦੇ ਦੰਡ ਲਈ ਨਿਯੁਕਤ ਕੀਤਾ ਗਿਆ ਹੈ ਪਰ ਮੈਨੂੰ ਚੇਤੇ ਨਹੀਂ ਰਿਹਾ ਕਿ ਉਹ ਦੂਸਰਾ ਵਿਅਕਤੀ ਕੋਣ ਹੈ। ਹਾਂ ਇਹ ਯਕੀਨੀ ਤੌਰ 'ਤੇ ਚੇਤੇ ਹੈ ਕਿ ਉਹ ਦੂਸਰਾ ਵਿਅਕਤੀ ਇਹਨਾਂ ਹੀ ਕੁਝ ਵਿਅਕਤੀਆਂ ਵਿੱਚੋਂ ਸੀ ਜਿੰਨ੍ਹਾਂ ਬਾਰੇ ਮੈਂ ਇਸ਼ਤਿਹਾਰ ਦੇ ਚੁਕਿਆਂ ਹਾਂ। ਇਹ ਸੋਮਵਾਰ ਦਾ ਦਿਨ ਸੀ ਅਤੇ ਸਵੇਰ ਦੇ ਚਾਰ ਵਜੇ ਦਾ ਸਮਾਂ ਸੀ। ਡਲਹਮਦੁਲਿਲੱਹੇ ਅਲਾ ਜਾਲਿਕ। (ਅਰਥਾਤ : ਇਸ ਗੱਲ ਲਈ ਰੱਬ ਦੀ ਵੱਡਿਆਈ ਹੈ।)

بِسْمِ اللَّهِ الرَّحْمَنِ الرَّحِيمِ
نَحْمَدُهُ وَنُصَلِّي عَلَى رَسُولِهِ الْكَرِيمِ

ਮਯੱਦ ਅਹਮਦ ਖਾਨ ਸਾਹਬ ਕੇ.ਸੀ.ਐਸ.ਆਈ. ਦੇ ਰਸਾਲੇ
 ‘ਦੁਆ ਅਤੇ ਉਸਦੀ ਪ੍ਰਵਾਨਗੀ’ ਅਤੇ ਰਸਾਲਾ
 ‘ਵਿਆਖਿਆ ਲਿਖੱਣ ਦੇ ਉਸੂਲ’ ਉਪਰ ਇਕ ਨਜ਼ਰ ।

ਏ ਐਸੀ ਉਚਲ ਖੁਦ ਬੇਹੀ ਖੁਦ ਕਮ ਬਾਝ ਕੀਨ ਪੇਹਾ ਬੋਲ ਜਾਂ ਕੱਥੂਪ ਚੋਨ ਤੋਂ ਬਿਧਾਰਾਂ ਓਡ
 ਗਿਰ ਰਾਹੀਂ ਗੜ੍ਹ ਨਾਲ ਬਾਂਧ ਗੜ੍ਹ ਦੇ ਕੁਝ ਹੁਣ ਹੋ ਕੇ ਆਇਆ ਰਾਸਾਨ ਅਤੇ ਆਨ ਯਾਰ ਆਓਡ
 ਖੁਦ ਖੁਦ ਨਿਹਿਮਦਿਨ ਕਰਾਨ ਗਲਾਂ ਬਾਤਾਂ ਵਿੱਚ ਹੋ ਕੇ ਆਓਡ ਅਤੇ ਅਖੀਜਾਂ ਵਿੱਚ ਮੁਦਰਾਵਾਂ ਓਡ
 ਐ ਅਸੀਂ ਰੋ ਅਕਲੇ ਖੁਦ ਬਰ ਹਸਤੀਏ ਖੁਦ ਕਮ ਬੇਨਾਜ਼ |
 ਕੀਂ ਸਿਪਹਰ-ਏ -ਬੂਲਅਜਾਇਬ ਚੁੰਡੂ ਬਸਯਾਰ ਆਵਰਦ ॥
 ਗੈਰ ਰਾ ਹਰਗਿਜ਼ ਨਮੀ ਬਾਸ਼ਦ ਗੁਜ਼ਰ ਦਰ ਕੂਝੇ ਹੱਕ ।
 ਹਰ ਕਿ ਆਇਦ ਜ਼ ਆਸਮਾਨ ਉੱਤੇ ਰਾਜ਼ੇ ਆਂ ਯਾਰ ਆਵਰਦ ॥
 ਖੁਦ ਬ ਖੁਦ ਛਹਮੀਦਨੇ ਕੁਰਆਨ ਗੁਮਾਨੇ ਬਾਤਿਲ ਅਸਤ ।
 ਹਰ ਕਿ ਅਜ ਖੁਦ ਆਵਰਦ ਉੱਤੇ ਨਜ਼ਮ ਵ ਮੁਰਦਾਰ ਆਵਰਦ ॥

(ਅਰਥ : ਹੋ ! ਮੂਰਖ !! ਆਪਣੇ ਵਜੂਦ ਦਾ ਮਾਣ ਨ ਕਰ
 ਕਿਉਂਕਿ ਇਸ ਅਕਾਸ਼ ਨੇ ਤੇਰੇ ਜਿਹੇ ਅਸੰਖ ਲੋਕਾਂ ਨੂੰ ਪੈਦਾ ਕੀਤਾ ਹੈ ।
 ਸੱਚਾਈ ਦੇ ਮਾਰਗ ਉਪਰੋਂ ਕਿਸੇ ਹੋਰ ਲਈ ਲੰਘਣਾ ਅਸੰਭਵ ਹੈ, ਕਿਉਂਕਿ ਜੋ
 ਵੀ ਇਸ ਮਾਰਗ ਵਿੱਚ ਆਉਂਦਾ ਹੈ ਉਹ ਅਕਾਸ਼ ਰਾਹੀਂ ਆਪਣੇ ਮਹਬੂਬੇ
 ਹਕੀਕੀ ਅਰਥਾਤ ਰੱਬ ਵੱਲੋਂ ਪਛਾਣ ਲੈਕੇ ਆਉਂਦਾ ਹੈ । ਆਪਣੇ ਆਪ ਹੀ
 ਕੁਰਆਨ ਕਰੀਮ ਦੇ ਬਿਬੇਕ ਦਾ ਦਾਵਾ ਕਰਨਾ ਕੇਵਲ ਇਕ ਝੂਠੀ ਕਲਪਨਾ

ਹੈ ਕਿਉਂਕਿ ਜੋ ਵੀ ਅਜਿਹੀ ਤਡਸੀਰ ਜਾਂ ਵਿਆਖਿਆ ਕਰਦਾ ਹੈ ਮਨੋਂ ਉਹ ਗੰਦੀ ਤੇ ਅਪਵਿਤਰ ਗੱਲਾਂ ਵਰਨਣ ਕਰਦਾ ਹੈ । ਅਨੁਵਾਦਕ ।)

ਸਯੱਦ ਸਾਹਬ ਆਪਣੇ ਉਪਰੋਕਤ ਸਿਰਲੇਖ ਦੇ ਰਸਾਲੇ ਵਿੱਚ ਦੁਆ ਬਾਰੇ ਆਪਣਾ ਇਹ ਅਕੀਦਾ (ਆਸਥਾ) ਪ੍ਰਗਟ ਕਰਦੇ ਹਨ ਕਿ ਦੁਆ ਦੀ ਪਰਵਾਨਗੀ ਦੇ ਇਹ ਅਰਥ ਨਹੀਂ ਕਿ ਜੋ ਕੁਝ ਦੁਆ ਵਿੱਚ ਮੰਗਿਆ ਗਿਆ ਹੈ ਉਹ ਦਿਤੋਂ ਜਾਵੇ ਕਿਉਂਕਿ ਜੇਕਰ ਦੁਆ ਦੀ ਪ੍ਰਵਾਨਗੀ ਦੇ ਇਹੋ ਅਰਥ ਹੋਣ ਕਿ ਉਹ ਸਵਾਲ ਪੂਰਾ ਕਰ ਦਿਤੋਂ ਜਾਵੇ ਤਾਂ ਦੋ ਔਕੜਾਂ ਆਉਦੀਆਂ ਹਨ ਪਹਿਲੀ ਇਹ ਕਿ ਹਜ਼ਾਰਾਂ ਹੀ ਦੁਆਵਾਂ ਬਹੁਤ ਨਮ੍ਰਤਾ ਤੇ ਦੀਨਤਾ ਨਾਲ ਕੀਤੀਆਂ ਜਾਂਦੀਆਂ ਹਨ, ਪਰ ਸਵਾਲ ਪੂਰਾ ਨਹੀਂ ਹੁੰਦਾ ਜਿਸਦੇ ਇਹ ਅਰਥ ਹੁੰਦੇ ਹਨ ਕਿ ਦੁਆ ਕਬੂਲ ਨਹੀਂ ਹੋਈ । ਜੱਦ ਕਿ ਰੱਬ ਨੇ ਦੁਆ ਕਬੂਲ ਕਰਨ ਦਾ ਵਾਦਾ ਕੀਤਾ ਹੈ । ਦੂਜੀ ਇਹ ਕਿ ਜੋ ਕਾਰਜ ਹੋਣ ਵਾਲੇ ਹਨ ਉਹ ਮੁਕਦੱਰ ਹਨ ਅਤੇ ਜੋ ਨਹੀਂ ਹੋਣ ਵਾਲੇ ਉਹ ਵੀ ਮੁਕਦੱਰ ਹਨ । ਉਹਨਾਂ ਮੁਕਦੱਰ ਗੱਲਾਂ ਦੇ ਖਿਲਾਫ਼ ਉਕੱਕਾ ਹੀ ਨਹੀਂ ਹੋ ਸਕਦਾ । ਸੋ ਜੇਕਰ ਦੁਆ ਦੀ ਪ੍ਰਵਾਨਗੀ ਦੇ ਅਰਥ ਸਵਾਲ ਦਾ ਪੂਰਾ ਕਰਨਾ ਮੰਨਿਆ ਜਾਵੇ ਤਾਂ ਰੱਬ ਦਾ ਇਹ ਵਾਦਾ ਕਿ

ਉਦਉਨੀ ਅਸਤਾਜਿਬਲਾ ਕੁਮ (ਮੌਮਿਨ-61)

(أَدْعُونِي أَسْتَجِبْ لِكُمْ)

ਉਹਨਾਂ ਪ੍ਰਸ਼ਨਾ ਉਪਰ ਜਿੰਨ੍ਹਾ ਦਾ ਹੋਣਾ ਮੁਕਦੱਰ ਨਹੀਂ ਹੈ ਸਾਦਕ ਨਹੀਂ ਆ ਸਕਦਾ ਅਰਥਾਤ ਇਹਨਾਂ ਅਰਥਾਂ ਦੇ ਪੱਖਿਂ ਇਹ ਆਮ ਦੁਆ ਦੀ ਪ੍ਰਵਾਨਗੀ ਦਾ ਵਾਦਾ ਛੁਠਾ ਠਹਿਰੇਗਾ ਕਿਉਂਕਿ ਪ੍ਰਸ਼ਨਾਂ ਦਾ ਕੇਵਲ ਉਹੋ ਭਾਗ ਪੂਰਾ ਕੀਤਾ ਜਾਂਦਾ ਹੈ ਜਿਸ ਦਾ ਪੂਰਾ ਕੀਤਾ ਜਾਣਾ ਮੁਕਦੱਰ ਹੈ । ਪਰ ਦੁਆ ਦੀ ਪ੍ਰਵਾਨਗੀ ਦਾ ਆਮ ਵਾਦਾ ਹੈ ਜਿਸ ਵਿੱਚ ਕੁਝ ਵੀ ਅਪਵਾਦ (ਵਿਰੋਧ) ਨਹੀਂ । ਫਿਰ ਜਿਸ ਅਵਸਥਾ ਵਿੱਚ ਕੁਝ ਆਇਤਾਂ ਪ੍ਰਗਟ ਕਰ ਰਹੀਆਂ ਹਨ ਕਿ ਜਿੰਨ੍ਹਾ ਰੀਜਾਂ ਦਾ ਦਿਤੋਂ ਜਾਣਾ ਮੁਕਦੱਰ ਨਹੀਂ ਉਹ ਉਕੱਕਾ ਹੀ ਨਹੀਂ

ਦਿੱਤੀਆਂ ਜਾਂਦੀਆਂ ਅਤੇ ਕੁਝ ਆਇਤਾਂ ਤੋਂ ਇਹ ਸਿਧੁੰਦਾ ਹੈ ਕਿ ਕੋਈ ਦੁਆ ਰੱਦ ਨਹੀਂ ਹੁੰਦੀ ਅਤੇ ਸਾਰੀਆਂ ਕਬੂਲ ਕੀਤੀਆਂ ਜਾਂਦੀਆਂ ਹਨ ਅਤੇ ਨ ਕੇਵਲ ਇੰਨ੍ਹਾਂ ਹੀ ਸਗੋਂ ਇਹ ਵੀ ਸਿੱਧੁੰਦਾ ਹੈ ਕਿ ਖੁਦਾ ਤਾਅਲਾ ਨੇ ਸਾਰੀਆਂ ਦੁਆਵਾਂ ਕਬੂਲ ਕਰਨ ਦਾ ਵਾਦਾ ਕਰ ਲਿਆ ਹੈ । ਜਿਵੇਂ ਕਿ ਆਇਤ ‘ਉਦਉਨੀ ਅਸਤਾਜਿਬਲਾਕੁਮ’ ਤੋਂ ਸਪਸ਼ਟ ਰੂਪ ਵਿੱਚ ਪ੍ਰਤਿ ਹੈ, ਫਿਰ ਇਸ ਰੋਕ ਟੋਕ ਅਤੇ ਵਿਲੋਮ ਆਇਤਾਂ ਤੋਂ ਸਿਵਾਏ ਇਸ ਦੇ ਕਿਵੇਂ ਮੁਕਤੀ ਪ੍ਰਾਪਤ ਹੋਵੇ ਕਿ ਦੁਆ ਦੀ ਪ੍ਰਵਾਨਗੀ ਤੋਂ ਭਾਵ ਬੰਦਰੀ ਦਾ ਕਬੂਲ ਕਰਨਾ ਮੁਰਾਦ (ਅਭਿਪ੍ਰਾਯ, ਮਨੋਰਥ) ਲਿਆ ਜਾਏ ਅਰਥਾਤ ਇਹ ਅਰਥ ਕੀਤੇ ਜਾਣ ਕਿ ਦੁਆ ਇਕ ਬੰਦਰੀ ਹੈ । ਜੱਦ ਉਹ ਦਿਲ 'ਚੋਂ ਅਤੇ ਨਮ੍ਰਤਾ ਤੇ ਦੀਨਤਾ ਨਾਲ ਕੀਤੀ ਜਾਵੇ ਤਾਂ ਉਸ ਦੇ ਕਬੂਲ ਕਰਨ ਦਾ ਰੱਬ ਨੇ ਵਾਦਾ ਕੀਤਾ ਹੈ । ਇਸ ਲਈ ਦੁਆ ਦੀ ਪ੍ਰਵਾਨਗੀ ਦੀ ਹਕੀਕਤ ਸਿਵਾਏ ਇਸ ਦੇ ਕੁਝ ਨਹੀਂ ਕਿ ਉਹ ਦੁਆ ਇਕ ਬੰਦਰੀ ਬਣਕੇ ਉਸ ਤੋਂ ਪੁੰਨ ਪ੍ਰਾਪਤ ਹੁੰਦਾ ਹੈ । ਹਾਂ, ਜੇਕਰ ਮੁਕਦੱਰ ਵਿੱਚ ਕਿਸੇ ਚੀਜ਼ ਦਾ ਮਿਲਣਾ ਲਿੱਖਿਆ ਹੈ ਅਤੇ ਸੁਭਾਵਕ ਉਸ ਲਈ ਦੁਆ ਵੀ ਕੀਤੀ ਗਈ ਤਾਂ ਉਹ ਚੀਜ਼ ਮਿਲ ਜਾਂਦੀ ਹੈ ਪਰ ਦੁਆ ਨਾਲ ਨਹੀਂ ਸਗੋਂ ਉਸ ਦਾ ਮੁਕਦੱਰ ਵਿੱਚ ਮਿਲਣਾ ਲਿੱਖਿਆ ਸੀ, ਅਤੇ ਦੁਆ ਵਿੱਚ ਵੱਡੋ ਲਾਭ ਇਹ ਹੈ ਕਿ ਜੱਦ ਦੁਆ ਕਰਨ ਸਮੇਂ ਰੱਬ ਦੀ ਵੱਡਿਆਈ, ਮਹਾਨਤਾ ਅਤੇ ਅਤਿਅੰਤ ਕੁਦਰਤਾਂ ਦਾ ਵਿਚਾਰ ਅਪਣੇ ਮਨ ਵਿੱਚ ਲਿਆਂਦਾ ਜਾਂਦਾ ਹੈ ਤਾਂ ਉਹ ਵਿਚਾਰ ਹਰਕਤ ਵਿੱਚ ਆਣ ਕਰਕੇ ਉਹਨਾਂ ਸਾਰਿਆਂ ਵਿਚਾਰਾਂ 'ਤੇ ਜਿੰਨ੍ਹਾਂ ਨਾਲ ਚਿੰਤਾ ਪੈਦਾ ਹੋਈ ਹੈ ਵਿਜੇਈ ਹੋ ਜਾਂਦਾ ਹੈ, ਅਤੇ ਇਸ ਪ੍ਰਕਾਰ ਮਨੁੱਖ ਨੂੰ ਸਬਰ ਤੇ ਸੰਤੋਖ ਪ੍ਰਾਪਤ ਹੁੰਦਾ ਹੈ । ਅਜਿਹੀ ਅਵਸਥਾ ਦਾ ਮਨ ਵਿੱਚ ਪੈਦਾ ਹੋ ਜਾਣਾ ਅਵਸ਼ ਹੀ ਬੰਦਰੀ ਹੈ ਅਤੇ ਇਹੋ ਹੀ ਦੁਆ ਦਾ ਪ੍ਰਵਾਨ ਹੋਣਾ ਹੈ । ਫਿਰ ਸਯੱਦ ਸਾਹਬ ਆਪਣੇ ਰਸਾਲੇ ਦੇ ਅੰਤ ਵਿੱਚ ਲਿੱਖਦੇ ਹਨ ਕਿ ਜੋ ਲੋਕ ਦੁਆ ਦੀ ਹਕੀਕਤ ਤੋਂ ਅਣਜਾਣ ਅਤੇ ਜੋ ਹਿਕਮਤ ਤੇ ਬੋਧ ਇਸ ਵਿੱਚ ਹੈ, ਉਸ ਤੋਂ ਬੇਖਬਰ ਹਨ

ਉਹ ਕਹਿ ਸਕਦੇ ਹਨ ਕਿ ਜੱਦ ਇਹ ਗੱਲ ਪ੍ਰਮਾਣਤ ਹੈ ਕਿ ਜੋ ਗੱਲ ਮੁਕਦੱਰ ਵਿੱਚ ਨਹੀਂ, ਉਹ ਹੋਣ ਵਾਲੀ ਨਹੀਂ ਤਾਂ ਦੁਆ ਦਾ ਕੀ ਲਾਭ ਹੈ । ਅਰਥਾਤ ਜੱਦ ਮੁਕਦੱਰ ਮਿਲ ਕੇ ਰਹੇਗਾ ਭਾਵੇਂ ਦੁਆ ਕਰੋ ਜਾਂ ਨ ਕਰੋ ਅਤੇ ਜਿਸ ਦਾ ਮਿਲਣਾ ਮੁਕਦੱਰ ਨਹੀਂ ਉਸ ਲਈ ਹਜ਼ਾਰਾਂ ਦੁਆਵਾਂ ਕਰਦੇ ਜਾਓ ਕੋਈ ਲਾਭ ਨਹੀਂ ਤਾਂ ਫਿਰ ਦੁਆ ਕਰਨਾ ਇਕ ਵਿਅਰਥ ਕਾਰਜ ਹੈ । ਇਸ ਦੇ ਉਤੱਰ ਵਿੱਚ ਸਯੱਦ ਸਾਹਬ ਫਰਮਾਉਂਦੇ ਹਨ ਕਿ ਚਿੰਤਾ ਸਮੇਂ ਮਦਦ ਦੀ ਇਛਾ ਰੱਖਣਾ ਮਨੁਖ ਦਾ ਸੁਭਾਵਕ ਗੁਣ ਹੈ । ਮਨੁਖ ਆਪਣੇ ਸੁਭਾਵਕ ਗੁਣਾਂ ਕਰਕੇ ਦੁਆ ਕਰਦਾ ਹੈ, ਇਹ ਵਿਚਾਰੇ ਬਿਨਾ ਕਿ ਉਹ ਹੋਵੇਗਾ ਕਿ ਨਹੀਂ । ਕਿਉਂਕਿ ਉਸ ਦੀਆਂ ਭਾਵਨਾਵਾਂ ਤੇ ਸੁਭਾਵ ਅਨੁਸਾਰ ਉਸ ਨੂੰ ਕਿਹਾ ਗਿਆ ਹੈ ਕਿ ਰੱਬ ਤੋਂ ਹੀ ਮੰਗੋ ਜੋ ਮੰਗਿਆ ਕਰੋ ।

ਇਸ ਸਾਰੀ ਲਿਖਤ ਦੇ ਜਿਸ ਨੂੰ ਅਸੀਂ ਉਪਰ ਸਾਰ ਵੱਜੋਂ ਲਿਖ ਦਿੱਤਾ ਹੈ ਪ੍ਰਮਾਣਤ ਹੋਇਆ ਕਿ ਸਯੱਦ ਸਾਹਬ ਦੀ ਇਹ ਆਸਥਾ ਹੈ ਕਿ ਦੁਆ ਉਦੇਸ਼ਿਆਂ ਦੀ ਪ੍ਰਾਪਤੀ ਦਾ ਸਾਧਨ ਨਹੀਂ ਹੋ ਸਕਦੀ ਅਤੇ ਨ ਹੀ ਉਦੇਸ਼ਿਆਂ ਦੀ ਪ੍ਰਾਪਤੀ ਲਈ ਉਸਦਾ ਕੋਈ ਪ੍ਰਭਾਵ ਹੈ । ਜੇਕਰ ਦੁਆ ਕਰਨ ਨਾਲ ਕਿਸੇ ਦੁਆ ਕਰਨ ਵਾਲੇ ਦਾ ਉਦੇਸ਼ ਕੇਵਲ ਇਹੋ ਹੋਵੇ ਕਿ ਦੁਆ ਕਰਨ ਨਾਲ ਉਸ ਦਾ ਪ੍ਰਸ਼ਨ ਪੂਰਾ ਹੋ ਜਾਵੇਗਾ ਤਾਂ ਇਹ ਵਿਚਾਰ ਵਿਅਰਥ ਹੈ ਕਿਉਂਕਿ ਜਿਸ ਕਾਰਜ ਦਾ ਹੋਣਾ ਮੁਕਦੱਰ ਹੈ ਉਸ ਲਈ ਦੁਆ ਦੀ ਲੋੜ ਨਹੀਂ ਅਤੇ ਜਿਸ ਦਾ ਹੋਣਾ ਮੁਕਦੱਰ ਨਹੀਂ ਉਸਦੇ ਲਈ ਗਿੜਗੜਾਉਣਾ ਜਾਂ ਅਰਜੋਈਆਂ ਕਰਨੀਆਂ ਅਜਾਈਂ ਹਨ । ਸਿਰਫ਼ ਇਹ ਕਿ ਇਸ ਭਾਸ਼ਣ ਰਾਹੀਂ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਕਿ ਸਯੱਦ ਸਾਹਬ ਦੀ ਇਹੋ ਆਸਥਾ ਹੈ ਕਿ ਦੁਆ ਕੇਵਲ ਬੰਦਰੀ ਲਈ ਉਚਿਤ ਹੈ ਅਤੇ ਇਸ ਨੂੰ ਕਿਸੇ ਸੰਸਾਰਕ ਲਾਭ ਦੇ ਪ੍ਰਾਪਤੀ ਲਈ ਸਾਧਨ ਬਨਾਉਣਾ ਭਰਮ ਹੈ ।

ਹੁਣ ਸਪਸ਼ਟ ਹੈ ਕਿ ਸਯੱਦ ਸਾਹਬ ਨੂੰ ਕੁਰਆਨ ਕਰੀਮ ਦੀਆਂ ਅਇਤਾਂ ਨੂੰ ਸਮਝਣ ਵਿੱਚ ਭੁਲੇਖਾ ਲਗ੍ਹਾ ਹੈ । ਪਰ ਇੰਸ਼ਾਅਲਾਹ ਤਾਲਾ

(ਜੇਕਰ ਰੱਬ ਦੀ ਅਪਾਰ ਕਿਰਪਾ ਹੋਈ) ਅਸੀਂ ਇਸ ਭੁਲੇਖੇ ਦੀ ਅਵਸਥਾ ਨੂੰ ਲੇਖ ਦੇ ਅੰਤ ਵਿੱਚ ਵਰਨਣ ਕਰਾਂਗੇ । ਇਸ ਸਮੇਂ ਅਸੀਂ ਬਹੁਤ ਦੁੱਖ ਨਾਲ ਪ੍ਰਗਟ ਕਰਦੇ ਹਾਂ ਕਿ ਜੇਕਰ ਸਯੱਦ ਸਾਹਬ ਕੁਰਆਨ ਕਰੀਮ ਦੇ ਸਮਝਣ ਦਾ ਉਹ ਬੋਧ ਨਹੀਂ ਰਖਦੇ ਸਨ ਤਾਂ ਕੀ ਉਹ ਪ੍ਰਕਿਰਤੀ ਦੇ ਨਿਯੋਮਾਂ ਦਾ ਵੀ ਜਿਸ ਦੀ ਪੈਰੂਵੀ ਦਾ ਉਹ ਦਮ ਭਰਦੇ ਹਨ ਅਤੇ ਜਿਸ ਨੂੰ ਉਹ ਰੱਬ ਦੇ ਕਰਮ ਰੂਪੀ ਨਿਰਦੇਸ਼ ਅਤੇ ਕੁਰਆਨ ਕਰੀਮ ਦੇ ਸੂਖਮ ਗਿਆਨ ਦੀ ਵਿਆਖਿਆ ਕਰਨ ਵਾਲਾ ਦਸਦੇ ਹਨ । ਇਸ ਲੇਖ ਦੇ ਲਿਖਣ ਸਮੇਂ ਉਹਨਾਂ ਦੀਆਂ ਅਖੱਤਾਂ ਤੋਂ ਓਹਲੇ ਸੀ ? ਕੀ ਸਯੱਦ ਸਾਹਬ ਨੂੰ ਪਤਾ ਨਹੀਂ (ਸੀ) ਕਿ ਜੇਕਰ ਦੁਨੀਆ ਦੀ ਕੋਈ ਚੰਗਿਆਈ ਜਾਂ ਬੁਰਾਈ ਮੁਕਦੱਰ ਤੋਂ ਖਾਲੀ ਨਹੀਂ ਫਿਰ ਵੀ ਕੁਦਰਤ ਨੇ ਉਸ ਦੀ ਪ੍ਰਾਪਤੀ ਲਈ ਅਜਿਹੇ ਸਬਦ ਬਣਾ ਰੱਖੇ ਹਨ ਜਿੰਨ੍ਹਾਂ ਦੇ ਸਹੀ ਅਤੇ ਸੱਚੇ ਪ੍ਰਭਾਵ ਵਿੱਚ ਕਿਸੇ ਬੁੱਧੀਮਾਨ ਨੂੰ ਗੱਲ ਨਹੀਂ । ਉਦਾਹਰਣ ਵੱਜੋਂ ਜੇਕਰ ਮੁਕਦੱਰ ਉਪੱਰ ਭਰੋਸਾ ਕਰਕੇ ਦਵਾਈ ਦਾ ਲੈਣਾ ਜਾਂ ਨ ਲੈਣਾ ਵਾਸਤਵ ਵਿੱਚ ਅਜਿਹਾ ਹੀ ਹੈ ਜਿਵੇਂ ਕਿ ਦੁਆ ਕਰਨਾ ਜਾਂ ਦੁਆ ਨ ਕਰਨਾ । ਪਰ ਕੀ ਸਯੱਦ ਸਾਹਬ ਇਹ ਰਾਏ ਪ੍ਰਗਟ ਕਰ ਸਕਦੇ ਹਨ ਕਿ ਔਸ਼ਧ ਗਿਆਨ ਨਿਰਾ ਝੂਠ ਹੈ ਅਤੇ ਹਕੀਕੀ ਹਕੀਮ (ਰੱਬ) ਨੇ ਦਵਾਈਆਂ (ਐਸ਼ਧੀਆਂ) ਵਿੱਚ ਕੋਈ ਪ੍ਰਭਾਵ ਨਹੀਂ ਰੱਖਿਆ । ਫਿਰ ਜੇਕਰ ਸਯੱਦ ਸਾਹਬ ਤਕਦੀਰ ਉਪੱਰ ਭਰੋਸਾ ਰੱਖਦਿਆਂ ਹੋਇਆਂ ਵੀ ਇਸ ਗਲ ਦੇ ਵੀ ਸਮਰਥਕ ਹਨ ਕਿ ਦਵਾਈਆਂ ਵੀ ਪ੍ਰਭਾਵ ਤੋਂ ਖਾਲੀ ਨਹੀਂ ਤਾਂ ਫਿਰ ਕਿਉਂ ਰੱਬ ਦੇ ਇੱਕੋ ਜਿਹੇ ਅਤੇ ਰਲਦੇ ਮਿਲਦੇ ਨਿਯੋਮਾਂ ਵਿੱਚ ਉਪਦੱਰ ਤੇ ਅੰਤਰ ਪਾਉਂਦੇ ਹਨ । ਕੀ ਸਯੱਦ ਸਾਹਬ ਦਾ ਇਹ ਧਰਮ ਹੈ ਕਿ ਰੱਬ ਇਸ ਗਲ ਤੇ ਤਾਂ ਕਾਦਰ ਸੀ ਕਿ ਤੁਰਬੁਦ (ਤਿਉਝੀ), ਸੁਕਮੋਨੀਆ (ਇਕ ਪ੍ਰਕਾਰ ਦੀ ਗੋਂਦ), ਸਨਾ ਅਤੇ ਹੁਬੁੱਲ ਮੁਲੂਕ (ਜਮਾਲਗੋਟਾ) ਵਿੱਚ ਤਾਂ ਅਜਿਹਾ ਪ੍ਰਭਾਵ ਰੱਖ ਦੇਵੇ ਕਿ ਉਹਨਾਂ ਦੀ ਇਕ ਖੁਰਾਕ ਖਾਂਦਿਆਂ ਹੀ ਦਸਤ ਛੁੱਟ ਜਾਣ, ਜਾਂ ਉਦਾਹਰਣ ਵੱਜੋਂ ਸਮੁੱਲਫ਼ਾਰ (ਸੰਖਿਆ) ਅਤੇ ਬੇਸ਼ (ਸਿੰਖਿਆ, ਮਿਠਾ ਤੇ-

ਲੀਆ) ਅਤੇ ਹੋਰ ਘਾਤਕ ਜ਼ਹਿਰਾਂ ਵਿੱਚ ਉਹ ਤਿਖਾ ਪ੍ਰਭਾਵ ਪਾ ਦਿਤਾ ਕਿ ਉਹਨਾਂ ਦੀ ਇਕ ਮਿਕਦਾਰ ਕੁਝ ਹੀ ਮਿੰਟਾਂ ਵਿੱਚ ਇਸ ਲੋਕਾਂ ਚੋਂ ਛੁਠੀ ਕਰ ਦੇਵੇ । ਪਰ ਆਪਣੇ ਮਹਾਪੁਰਖਾਂ ਦੀਆਂ ਬੁਲੰਦ ਹਿਮੱਤਾਂ, ਤਵਜੁਹ ਅਤੇ ਗਿੜਗੜਾਹਟ ਭਰੀਆਂ ਦੁਆਵਾਂ (ਅਰਦਾਸਾਂ) ਨੂੰ ਕੇਵਲ ਮੁਰਦਿਆਂ ਵਾਂਗ ਰਹਿਣ ਦੇਵੇ, ਜਿੰਨ੍ਹਾਂ ਵਿੱਚ ਇਕ ਰੱਤੀ ਵੀ ਪ੍ਰਭਾਵ ਨ ਹੋਵੇ । ਕੀ ਇਹ ਸੰਭਵ ਹੈ ਕਿ ਇਲਾਹੀ ਵਿਵਸਥਾ ਵਿੱਚ ਅੰਤਰ ਹੋਵੇ ਅਤੇ ਉਹ ਨਿਸ਼ਚਾ, ਜੋ ਰੱਬ ਨੇ ਦਵਾਈਆਂ (ਔਸ਼ਧ) ਵਿੱਚ ਆਪਣੇ ਬੰਦਿਆਂ ਦੀ ਭਲਾਈ ਲਈ ਕੀਤਾ ਸੀ ਉਹ ਦੁਆਵਾਂ ਵਿੱਚ ਨ ਲਾਗੂ ਹੋਵੇ । ਨਹੀਂ, ਨਹੀਂ ਕਦੇ ਨਹੀਂ, ਸਗੋਂ ਸਯੱਦ ਸਾਹਬ ਆਪ ਦੁਆਵਾਂ ਦੀ ਹਕੀਕੀ ਫਲਾਸਫੀ ਤੋਂ ਅਲਜਾਣ ਹਨ ਅਤੇ ਉਹਨਾਂ ਦੇ ਮਹਾਨ ਪ੍ਰਭਾਵਾਂ 'ਤੇ ਨਿੱਜੀ ਤਜਰਬਾ ਨਹੀਂ ਰਖਦੇ । ਉਹਨਾਂ ਦੀ ਉਦਾਹਰਣ ਅਜਿਹੀ ਹੈ ਜਿਵੇਂ ਕੋਈ ਇਕ ਲੰਮੇ ਸਮੇਂ ਤੱਕ ਪਈ ਕਈ ਵਰਿਆਂ ਪੁਰਾਣੀ ਸ਼ਕਤੀਹੀਨ ਤੇ ਪ੍ਰਭਾਵਹੀਨ ਔਸ਼ਧ ਦੀ ਵਰਤੋਂ ਕਰੇ ਅਤੇ ਫਿਰ ਉਸਨੂੰ ਪ੍ਰਭਾਵਹੀਨ ਵੇਖਕੇ ਉਸ ਔਸ਼ਧ ਤੇ ਹੁਕੂਮ ਮੜ੍ਹ ਦੇਵੇ ਕਿ ਇਸ ਵਿੱਚ ਕੋਈ ਵੀ ਪ੍ਰਭਾਵ ਨਹੀਂ । ਅਫਸੋਸ ਸੈਂਕੜੇ ਅਫਸੋਸ ਕਿ ਸਯੱਦ ਸਾਹਬ ਬੁਢਾਪੇ ਨੂੰ ਪਹੁੰਚ ਗਏ ਪਰ ਹੁਣ ਤੱਕ ਉਹਨਾਂ ਉੱਤੇ ਕੁਦਰਤ ਦਾ ਇਹ ਨਿਜਾਮ (ਪ੍ਰਬੰਧ) ਗੁਪਤ ਰਿਹਾ, ਕਿ ਕਜ਼ਾ ਵ ਕਦਰ (ਤਕਦੀਰ ਤੇ ਫਲਮਾਨੇ ਇਲਾਹੀ) ਨੂੰ ਅਸਬਾਬ (ਸਾਧਨਾ) ਨਾਲ ਸੰਬੰਧਤ ਕਰ ਦਿਤਾ ਅਤੇ ਕਿਨ੍ਹਾਂ ਇਹ ਸਿਲਸਿਲਾ ਅਸਬਾਬ ਅਤੇ ਅਸਬਾਬ ਦੇ ਪੈਦਾ ਕਰਨ ਵਾਲੇ ਵਿੱਚਕਾਰ ਛੁੰਘਾ ਤੇ ਲਾਜ਼ਮੀ ਸੰਬੰਧ ਰਖਦਾ ਹੈ । ਇਹੋ ਕਾਰਨ ਹੈ ਕਿ ਇਸ ਧੋਖੇ ਵਿੱਚ ਫਸ ਗਏ ਕਿ ਉਹਨਾਂ ਵਿਚਾਰ ਬਣਾ ਲਿਆ ਕਿ ਸੰਭਵਤਾ ਬਿਨਾਂ ਅਸਬਾਬ ਦੇ ਜੋ ਕੁਦਰਤ ਨੇ ਰੂਹਾਨੀ (ਆਤਮਕ) ਅਤੇ ਸ਼ਰੀਰਕ ਰੂਪ ਵਿੱਚ ਨਿਰਧਾਰਤ ਕਰ ਰੱਖੇ ਹਨ ਕੋਈ ਚੀਜ਼ ਪ੍ਰਗਟ ਹੋ ਸਕਦੀ ਹੈ । ਉੱਝ ਤਾਂ ਦੁਨੀਆ ਵਿੱਚ ਕੋਈ ਚੀਜ਼ ਵੀ ਮੁਕਦੱਰ ਤੋਂ ਖਾਲੀ ਨਹੀਂ । ਜਿਵੇਂ ਕੋਈ ਮਨੁਖ ਅੱਗ, ਪਾਣੀ, ਹਵਾ, ਮਿੱਟੀ, ਅਨਾਜ, ਸਾਗ ਸਬਜ਼ੀਆਂ, ਪਸੂਆਂ ਅਤੇ ਖਨਿਜ ਪਦਾਰਥਾਂ

ਆਦਿ ਤੋਂ ਲਾਭ ਉਠਾਉਂਦਾ ਹੈ ਉਹ ਸਾਰੇ ਮੁਕਦੰਰ ਹੀ ਹਨ, ਪਰ ਜੇਕਰ ਕੋਈ ਮੂਰਖ ਅਜਿਹਾ ਵਿਚਾਰ ਕਰੇ ਕਿ ਉਹਨਾਂ ਸਾਰਿਆਂ ਸਬਬਾਂ ਤੋਂ ਬਿਨਾ ਜੋ ਰੱਬ ਨੇ ਨਿਸ਼ਚਿਤ ਕਰ ਦਿੱਤੇ ਹਨ ਇਕ ਚੀਜ਼ ਵੀ ਬਿਨਾ ਸ਼ਹੀਰਕ ਸਾਧਨ ਦੇ ਜਾਂ ਭੂਹਾਨੀ (ਆਤਮਕ) ਸਾਧਨ ਦੇ ਪ੍ਰਾਪਤ ਹੋ ਸਕਦੀ ਹੈ, ਅਜਿਹਾ ਮਨੁਖ ਸੰਭਵਤਾ ਰੱਬ ਦੀ ਪ੍ਰਬੰਧਕੀ ਵਿਵਸਥਾ ਨੂੰ ਝੁਠਲਾਉਣਾ ਚਾਹੁੰਦਾ ਹੈ । ਮੈਂ ਨਹੀਂ ਦੇਖਦਾ ਕਿ ਸਯੱਦ ਸਾਹਬ ਦੇ ਭਾਸ਼ਣ ਦਾ ਇਸ ਤੋਂ ਬਿਨਾਂ ਕੋਈ ਹੋਰ ਸਾਰ ਹੈ ਕਿ ਉਹ ਦੁਆ ਨੂੰ ਉਹਨਾਂ ਸਾਰਿਆਂ ਪ੍ਰਭਾਵਤ ਕਰਨ ਵਾਲੇ ਸਾਧਨਾਂ ਬਰਾਬਰ ਨਹੀਂ ਸਮਝਦੇ ਜਿੰਨ੍ਹਾਂ ਨੂੰ ਉਹਨਾਂ ਨੇ ਬਹੁਤ ਮਜ਼ਬੂਤੀ ਨਾਲ ਮੰਨਿਆ ਹੋਇਆ ਹੈ, ਸਗੋਂ ਇਸ ਮਾਰਗ ਵਿੱਚ ਹੱਦ ਤੋਂ ਵਧੇ ਹੋਏ ਹਨ । ਉਦਾਹਰਣ ਵੱਜੋਂ ਜੇਕਰ ਸਯੱਦ ਸਾਹਬ ਅੱਗੇ ਅੱਗ ਦੇ ਗੁਣਾਂ ਨੂੰ ਵਰਨਣ ਕੀਤਾ ਜਾਵੇ ਤਾਂ ਉਹ ਕਦੇ ਵੀ ਉਸ ਦੇ ਗੁਣਾਂ ਤੋਂ ਇਨਕਾਰੀ ਨਹੀਂ ਹੋਣਗੇ ਅਤੇ ਕਦੇ ਨਹੀਂ ਆਖਣਗੇ ਕਿ ਜੇਕਰ ਕਿਸੇ ਦਾ ਬਲੂਣਾ ਮੁਕਦੰਰ ਹੈ ਤਾਂ ਉਹ ਬਿਨਾਂ ਅੱਗ ਦੇ ਵੀ ਸੜ ਜਾਏਗਾ । ਇਸੇ ਕਰਕੇ ਮੈਂ ਹੈਰਾਨ ਹਾਂ ਕਿ ਉਹ ਮੁਸਲਮਾਨ ਹੁੰਦਿਆਂ ਹੋਇਆਂ ਵੀ ਦੁਆ ਦੇ ਪ੍ਰਭਾਵ ਤੋਂ ਜੋ ਅੱਗ ਵਾਂਗ ਹਨ੍ਹੇਰੇ ਨੂੰ ਚਾਨੂਣ ਕਰ ਦਿੰਦੀ ਹੈ ਅਤੇ ਕਦੇ ਹੱਥ ਵਧਾਉਣ ਵਾਲੇ ਗੁਸਤਾਖ ਦਾ ਹੱਥ ਸਾੜ ਦਿੰਦੀ ਹੈ, ਕਿਉਂ ਇਨਕਾਰੀ ਹਨ, ਕੀ ਉਹਨਾਂ ਨੂੰ ਦੁਆਵਾਂ ਦੇ ਸਮੇਂ ਤਕਦੀਰ ਚੇਤੇ ਆ ਜਾਂਦੀ ਹੈ ? ਅਤੇ ਜੱਦ ਅੱਗ ਦਾ ਵਰਨਣ ਕਰੀਏ ਤਾਂ ਫਿਰ ਤਕਦੀਰ ਭੁਲ ਜਾਂਦੀ ਹੈ । ਕੀ ਇਹਨਾਂ ਦੋਹਾਂ ਚੀਜ਼ਾਂ ਉਪਰ ਇਕ ਹੀ ਤਕਦੀਰ ਹਾਵੀ ਨਹੀਂ ਹੈ । ਫਿਰ ਜਿਸ ਹਾਲਤ ਵਿੱਚ ਤਕਦੀਰ ਨੂੰ ਮਨਦਿਆਂ ਹੋਇਆਂ ਵੀ ਪ੍ਰਭਾਵਤ ਕਰਨ ਵਾਲੇ ਸਬਬਾਂ ਨੂੰ ਇੰਨੀ ਦ੍ਰਿੜਤਾ ਨਾਲ ਮਨਦੇ ਹਨ ਕਿ ਉਸਨੂੰ ਵਧਾ ਚੜ੍ਹਾ ਕੇ ਦਸੱਣ ਵਿੱਚ ਉਹ ਬਦਨਾਮ ਹੋ ਚੁਕੇ ਹਨ । ਤਾਂ ਫਿਰ ਇਸਦਾ ਕੀ ਕਾਰਣ ਹੈ ਕਿ ਉਹ ਕੁਦਰਤ ਦੇ ਨਿਜ਼ਾਮ (ਪ੍ਰਬੰਧ) ਜਿਸਨੂੰ ਉਹ ਮੰਨ ਚੁਕੇ ਹਨ ਦੁਆ ਸਮੇਂ ਚੇਤੇ ਨਹੀਂ ਰਿਹਾ ਇੱਥੋਂ ਤੱਕ ਕਿ ਮੱਖੀ

ਵਿੱਚ ਤਾਂ ਕੁਝ ਨ ਕੁਝ ਪ੍ਰਭਾਵ ਹੈ ਪਰ ਦੁਆ ਵਿੱਚ ਇੰਨੀ ਵੀ ਨਹੀਂ । ਸੋ, ਅਸਲ ਹਕੀਕਤ ਇਹ ਹੈ ਕਿ ਉਹ ਇਸ ਮਾਰਗ ਤੋਂ ਬੇ ਖਬਰ ਹਨ ਅਤੇ ਨ ਹੀ ਕੋਈ ਜਾਤੀ ਤਜਰਬਾ ਹੈ ਅਤੇ ਨ ਹੀ ਤਜਰਬੇਕਾਰਾਂ ਦੀ ਸੰਗਤ ਪ੍ਰਾਪਤ ਹੈ ।

ਹੁਣ ਅਸੀਂ ਹਰ ਇਕ ਦੇ ਲਾਭ ਲਈ ਦੁਆ ਦੀ ਪਰਵਾਨਗੀ ਦੀ ਹਕੀਕਤ ਜਾਹਰ ਕਰਦੇ ਹਾਂ । ਸੋ, ਸਪਸ਼ਟ ਰਹੇ ਕਿ ਦੁਆ ਦੀ ਪਰਵਾਨਗੀ ਦਾ ਮਸਲਾ ਅਸਲ ਵਿੱਚ ਦੁਆ ਦੇ ਮਸਲੇ ਦੀ ਇਕ ਸ਼ਾਖਾ ਹੈ ਅਤੇ ਇਹ ਕਾਇਦੇ ਦੀ ਗੱਲ ਹੈ ਕਿ ਜਿਸਨੇ ਅਸਲ (ਮੁੱਢ) ਨੂੰ ਨਹੀਂ ਸਮਝਿਆ ਹੁੰਦਾ ਉਸਨੂੰ ਸ਼ਾਖਾਵਾਂ ਨੂੰ ਸਮਝਣ ਵਿੱਚ ਔਕੜਾਂ ਆਉਂਦੀਆਂ ਹਨ ਅਤੇ ਧੋਖੇ ਲਗਦੇ ਹਨ । ਸੋ, ਇਹੋ ਸਬਚ ਸਯੱਦ ਸਾਹਬ ਦੀ ਗਲਤ ਡਹਮੀ ਦਾ ਹੈ । ਦੁਆ ਦੀ ਵਾਸਤਵਿਕਤਾ ਇਹ ਹੈ ਕਿ ਇਹ ਇਕ ਨੇਕ ਬੰਦੇ ਅਤੇ ਉਸਦੇ ਰੱਬ ਵਿੱਚ ਇਕ ਸੰਬੰਧ ਬਨਾਉਣ ਵਾਲਾ ਜਜ਼ਬਾ ਹੈ ਅਰਥਾਤ ਪਹਿਲਾਂ ਰੱਬ ਦੀ ਰਹਿਮਾਨੀਯਤ ਬੰਦੇ ਨੂੰ ਆਪਣੇ ਵੱਲ ਖਿੱਚਦੀ ਹੈ ਫਿਰ ਬੰਦੇ ਦੇ ਸੌਚੇ ਜਤਨਾਂ ਰਾਹੀਂ ਰੱਬ ਉਸਦੇ ਨੇੜੇ ਹੋ ਜਾਂਦਾ ਹੈ ਅਤੇ ਦੁਆ ਦੀ ਹਾਲਤ ਵਿੱਚ ਉਹ ਸੰਬੰਧ ਇਕ ਵਿਸ਼ੇਸ਼ ਥਾਂ ਉਪਰ ਪਹੁੰਚ ਕੇ ਆਪਣੇ ਵਿਸ਼ੇਸ਼ ਗੁਣ ਪੈਦਾ ਕਰਦਾ ਹੈ । ਸੋ, ਜਿਸ ਸਮੇਂ ਬੰਦਾ ਕਿਸੇ ਵੱਡੀ ਮੁਸ਼ਕਲ ਵਿੱਚ ਪੈਕੇ ਰੱਬ ਵੱਲ ਕਾਮਲ ਯਕੀਨ, ਭਰੋਸੇ, ਆਸ, ਪ੍ਰੇਮ, ਵਡਾਦਾਰੀ, ਅਤੇ ਕਾਮਲ ਹਿੱਮਤ ਨਾਲ ਝੁਕਦਾ ਹੈ ਅਤੇ ਅਤਿਅੰਤ ਚੁਕੰਨਾ ਹੋਕੇ ਗਫ਼ਲਤ ਦੇ ਪਰਦਿਆਂ ਨੂੰ ਚੀਰਦਿਆਂ ਹੋਇਆਂ ਛਨਾ (ਆਪਣੇ ਆਪੇ ਨੂੰ ਮਾਰ ਮੁਕਾਉਣ) ਦੇ ਮੈਦਾਨਾਂ ਵਿੱਚ ਅੱਗੇ ਤੋਂ ਅੱਗੇ ਨਿਕਲ ਜਾਂਦਾ ਹੈ ਤਾਂ ਫਿਰ ਅੱਗੇ ਕੀ ਦੇਖਦਾ ਹੈ ਕਿ ਰੱਬ ਦਾ ਦਰਬਾਰ ਹੈ ਅਤੇ ਉਸਦੇ ਨਾਲ ਉਸਦਾ ਕੋਈ ਸ਼ਰੀਕ ਨਹੀਂ ਤੱਦ ਉਸਦੀ ਤੁਰ (ਆਤਮਾ) ਉਸਦੇ ਦਰ'ਤੇ ਆਪਣਾ ਸਿਰ ਰੱਖ ਦਿੰਦੀ ਹੈ ਅਤੇ ਅਕਰਸ਼ਣ ਬਲ ਜੋ ਉਸ ਵਿੱਚ ਰੱਖਿਆ ਗਿਆ ਹੈ ਉਹ ਰੱਬ ਦੀਆਂ ਮਿਹਰਾਂ ਨੂੰ ਆਪਣੇ ਵੱਲ ਖਿੱਚਦੀ ਹੈ ਤੱਦ ਉਹ ਜਲਾਲ ਵਾਲਾ ਰੱਬ ਉਸ ਕੰਮ ਨੂੰ ਪੂਰਾ ਕਰਨ

ਲਈ ਧਿਆਨ ਦਿੰਦਾ ਹੈ ਅਤੇ ਉਸ ਦੁਆ ਦਾ ਪ੍ਰਭਾਵ ਉਹਨਾਂ ਸਾਰਿਆਂ ਮੁੱਢਲੇ ਸਬਬਾਂ ਉਪਰ ਪਾਉਂਦਾ ਹੈ ਜਿਨ੍ਹਾਂ ਤੋਂ ਅਜਿਹੇ ਕਾਰਣ ਬਣਦੇ ਹਨ ਜੋ ਉਸ ਮਤਲਬ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਹਨ । ਉਦਾਹਰਣ ਲਈ ਜੇਕਰ ਵਰਖਾ ਲਈ ਦੁਆ ਹੈ ਤਾਂ ਦੁਆ ਦੀ ਪਰਵਾਨਗੀ ਮਗਰੋਂ ਉਹ ਕੁਦਰਤੀ ਸਬਬ ਜੋ ਵਰਖਾ ਲਈ ਜ਼ਰੂਰੀ ਹੁੰਦੇ ਹਨ ਇਸ ਦੁਆ ਦੇ ਪ੍ਰਭਾਵ ਹੇਠ ਪੈਦਾ ਕੀਤੇ ਜਾਂਦੇ ਹਨ । ਅਤੇ ਜੇਕਰ ਅਕਾਲ (ਕਹਿਤ) ਲਈ ਬਦ ਦੁਆ ਹੈ ਤਾਂ ਉਹ ਸਰਬ ਸ਼ਕਤੀਮਾਨ ਵਿਰੋਧੀ ਸਬਬ ਪੈਦਾ ਕਰ ਦਿੰਦਾ ਹੈ । ਇਹਨਾਂ ਹੀ ਕਾਰਨਾ ਕਰਕੇ ਇਹ ਗੱਲ ਅਹਿਲੇ ਕਸ਼ਡ ਤੇ ਕਮਾਲ ਰੱਖਣ ਵਾਲੇ ਮਹਾਤਮਾਵਾਂ ਰਾਹੀਂ ਵੱਡੇ ਵੱਡੇ ਤਜਰਬਿਆਂ ਨਾਲ ਸਾਬਤ ਹੋ ਚੁਕੀ ਹੈ ਕਿ ਕਾਮਲ (ਮਹਾਪੁਰਸ਼) ਦੀ ਦੁਆ ਵਿੱਚ ਇਕ ਵਿਸ਼ੇਸ਼ ਬਲ ਪੈਦਾ ਹੋ ਜਾਂਦਾ ਹੈ । ਅਰਥਾਤ ਰੱਬ ਦੇ ਹੁਕਮ ਅਨੁਸਾਰ ਉਹ ਦੁਆ ਧਰਤੀ ਤੇ ਅਕਾਸ਼ ਵਿੱਚ ਤਬਦੀਲੀ ਪੈਦਾ ਕਰਦੀ ਹੈ ਅਤੇ ਮੂਲ ਮੁੱਦਿਆਂ, ਸੌਰ ਮੰਡਲ ਅਤੇ ਮਨੁੱਖਾਂ ਦੇ ਮਨਾਂ ਨੂੰ ਇਸ ਪਾਸੇ ਲੈ ਆਉਂਦੀ ਹੈ, ਜੋ ਉਦੇਸ਼ ਦੀ ਪੂਰਤੀ ਲਈ ਜ਼ਰੂਰੀ ਹੈ । ਰੱਬ ਦੀਆਂ ਪਾਕ ਕਿਤਾਬਾਂ ਵਿੱਚ ਇਸ ਦੀਆਂ ਉਧਾਰਣਾਂ ਕੁਝ ਘੱਟ ਹਨੀਂ ਹਨ, ਸਗੋਂ ਚਮਤਕਾਰਾਂ ਦੀਆਂ ਕੁਝ ਕਿਸਮਾਂ ਦੀ ਹਕੀਕਤ ਵੀ ਵਾਮਤਵ ਵਿੱਚ ਦੁਆ ਦੀਆਂ ਪਰਵਾਨਗੀਆਂ ਹੀ ਹਨ ਅਤੇ ਜਿੰਨ੍ਹੀਂ ਵੀ ਹਜ਼ਾਰਾਂ ਹੀ ਕਰਿਸ਼ਮੇ ਤੇ ਚਮਤਕਾਰ ਨਵੀਆਂ ਰਾਹੀਂ ਪ੍ਰਕਟ ਹੋਏ ਹਨ ਜਾਂ ਔਲੀਆਂ (ਮਹਾਪੁਰਖ) ਹੁਣ ਤੱਕ ਚਮਤਕਾਰ ਦਿਖਾਉਂਦੇ ਰਹੇ ਹਨ ਉਸਦਾ ਮੁੱਢ ਤੇ ਸੋਮਾ ਇਹੋ ਦੁਆ ਹੀ ਹੈ । ਅਧਿਕਤਰ ਦੁਆਵਾਂ ਦੇ ਪ੍ਰਭਾਵ ਨਾਲ ਹੀ ਵੱਖ ਵੱਖ ਪ੍ਰਕਾਰ ਦੇ ਕੁਦਰਤ ਦੇ ਚਮਤਕਾਰ ਉਸ ਕਾਦਰ ਰੱਬ ਦੇ ਤਮਾਸੇ ਦਿਖਾ ਰਹੇ ਹਨ । ਉਹ ਜੋ ਅਰਥ ਦੇ ਮਾਰੁਸਥਲੀ ਦੇਸ਼ ਵਿੱਚ ਇਕ ਅਦਭੁਤ ਘਰਨਾ ਵਾਪਰੀ ਕਿ ਲੱਖਾਂ ਹੀ ਮੁਰਦੇ ਦਿਨਾਂ ਵਿੱਚ ਜੀਉਂਦੇ ਹੋ ਗਏ ਅਤੇ ਪੁਸ਼ਤਾਂ ਤੋਂ ਵਿਗੜੇ ਹੋਏ ਇਲਾਹੀ ਰੰਗ ਵਿੱਚ ਰੰਗੇ ਗਏ, ਅੱਖਾਂ ਦੇ ਅੰਨ੍ਹੇ ਸੁਜਾਖੇ ਹੋ ਗਏ, ਗੁੰਗਿਆਂ ਦੇ ਮੁੱਖਾਂ ਇਲਾਹੀ ਗਿਆਨ ਪ੍ਰਗਟ ਹੋਣ ਲੱਗਾ । ਦੁਨੀਆ ਵਿੱਚ

ਪਹਿਲੀ ਵਾਰ ਅਜਿਹਾ ਇੰਕਲਾਬ ਪੈਦਾ ਹੋਇਆ ਕਿ ਨ ਉਸਤੋਂ ਪਹਿਲਾਂ ਕਿਸੇ ਅੱਖ ਨੇ ਦੇਖਿਆ ਅਤੇ ਨ ਕਿਸੇ ਕੰਨ ਨੇ ਸੁਣਿਆ । ਕੁਝ ਜਾਣਦੇ ਹੋ ਕਿ ਉਹ ਕੀ ਸੀ ? ਉਹ ਇਕ ਡਾਨੀ ਫਿੱਲਾਹ (ਰੱਬ ਵਿੱਚ ਲੀਨ) ਦੀਆਂ ਹਨ੍ਹੇਰੀ ਰਾਤਾਂ ਦੀਆਂ ਦੁਆਵਾਂ ਹੀ ਸਨ ਜਿਨ੍ਹਾਂ ਨੇ ਦੁਨੀਆ ਵਿੱਚ ਸ਼ੋਰ ਮਰਾ ਦਿੱਤਾ ਅਤੇ ਉਹ ਅਦਭੁਤ ਗੱਲਾਂ ਦਿਖਾਈਆਂ ਜੋ ਉਸ ਉੱਮੀ (ਅਨਪੜ੍ਹ) ਤੇ ਨਿਹਸਹਾਏ ਕੋਲੋਂ ਅਸੰਭਵ ਦਿਸਦੀਆਂ ਸਨ

اللهم صل وسلام وبارك عليه واله بعد همه وحزنه له نعمة وانزل عليه انوار
رحمتك الى الابد

(ਅਰਥ :- ਹੋ! ਅਲੱਹ !! ਤੂੰ ਉਸਤੇ ਅਰਥਾਤ ਮੁਹਮੱਦ ਸਲਲਾਹੁ ਅਲੈਹਿ ਵਸਲਮ' ਤੇ ਦਰੂਦ, ਸਲਾਮਤੀ ਅਤੇ ਬਰਕਤਾਂ ਉਤਾਰ ਅਤੇ ਆਪਦੀ ਆਲ ਤੇ ਕੌਮ ਉਪਰ ਵੀ, ਜਿਨ੍ਹਾਂ ਕਿ ਇਸ ਉਮੱਤ ਲਈ ਆਪ ਨੂੰ ਦੁੱਖ, ਗ੍ਰਾਮ ਤੇ ਸ਼ੋਕ ਸੀ ਅਤੇ ਉਸਤੇ ਜੱਦ ਤੱਕ ਇਹ ਦੁਨੀਆ ਹੈ ਆਪਣੀ ਰਹਿਮਤ ਤੇ ਨੂਰ ਜਾਰੀ ਰੱਖ । ਅਨੁਵਾਦਕ ।) ਮੈਂ ਆਪਣੇ ਨਿੱਜੀ ਤਜਰਬੇ ਰਾਹੀਂ ਵੀ ਦੇਖ ਰਿਹਾ ਹਾਂ ਕਿ ਦੁਆਵਾਂ ਦਾ ਪ੍ਰਭਾਵ ਪਾਣੀ ਤੇ ਅੱਗ ਦੇ ਪ੍ਰਭਾਵ ਨਾਲੋਂ ਕਿਤੇ ਵਧੋਂ ਹੈ ਸਗੋਂ ਪਾਕ ਅਸਬਾਬਾਂ ਦੇ ਸੰਬੰਧ ਵਿੱਚ ਅਜਿਹੀ ਕੋਈ ਚੀਜ਼ ਮਹਾਪ੍ਰਭਾਵੀ ਨਹੀਂ ਜਿਵੇਂ ਕਿ ਦੁਆ ਹੈ ।

ਅਤੇ ਜੇਕਰ ਇਹ ਸ਼ੱਕ ਹੋਵੇ ਕਿ ਕੁਝ ਦੁਆਵਾਂ ਖਾਲੀ ਜਾਂਦੀਆਂ ਹਨ ਅਤੇ ਉਹਨਾਂ ਦੇ ਪ੍ਰਭਾਵ ਦਾ ਕੁਝ ਪਤਾ ਨਹੀਂ ਲਗਦਾ ਤਾਂ ਮੈਂ ਕਹਿੰਦਾ ਹਾਂ ਕਿ ਇਹੋ ਹਾਲ ਦਵਾਈਆਂ ਦਾ ਵੀ ਹੈ । ਕੀ ਦਵਾਈਆਂ ਨੇ ਮੌਤ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ ? ਜਾਂ ਉਹਨਾਂ ਦਾ ਖਾਲੀ ਜਾਣਾ ਅਸੰਭਵ ਹੈ ? ਪਰ ਫਿਰ ਵੀ ਕੀ ਕੋਈ ਇਹਨਾਂ ਦੇ ਪ੍ਰਭਾਵ ਤੋਂ ਇਨਕਾਰ ਕਰ ਸਕਦਾ ਹੈ ? ਇਹ ਸੱਚ ਹੈ ਕਿ ਹਰ ਇਕ ਗੱਲਤੇ ਤਕਦੀਰ (ਭਾਗ) ਡਾਈ ਹੋਈ ਹੈ ਪਰ ਤਕਦੀਰ ਨੇ ਗਿਆਨ ਨੂੰ ਨਸ਼ਟ ਤੇ ਅਪਮਾਨਤ ਨਹੀਂ ਕੀਤਾ ਅਤੇ ਨ ਅਸਬਾਬ ਨੂੰ ਭਰੋਸੇਹੀਨ ਕਰਕੇ ਦਿਖਾਇਆ ਸਗੋਂ ਜੇਕਰ ਗੌਰ ਕਰਕੇ

ਧਿਆਨ ਨਾਲ ਦੇਖੀਏ ਤਾਂ ਇਹ ਸ਼ਰੀਰਕ ਤੇ ਰੂਹਾਨੀ ਸਬਬ ਵੀ ਤਕਦੀਰ' ਚੋ ਬਾਹਰ ਨਹੀਂ । ਉਦਾਹਰਣ ਵੱਜ਼ ਜੇਕਰ ਕਿਸੇ ਰੋਗੀ ਦੀ ਤਕਦੀਰ ਰੰਗੀ ਹੋਵੇ ਤਾਂ ਇਲਾਜ ਦੇ ਸਾਰੇ ਸਬਬ ਆਪੇ ਪੂਰੇ ਹੁੰਦੇ ਜਾਂਦੇ ਹਨ ਅਤੇ ਸ਼ਰੀਰ ਦੀ ਹਾਲਤ ਵੀ ਇਸੇ ਪ੍ਰਕਾਰ ਹੁੰਦੀ ਹੈ ਕਿ ਉਹ ਉਹਨਾਂ ਸਬਬਾਂ ਤੋਂ ਲਾਭ ਲੈਣ ਲਈ ਤਿਆਰ ਬਰ ਤਿਆਰ ਹੁੰਦਾ ਹੈ ਤੱਦ ਦਵਾਈ ਨਿਸ਼ਾਨੇ' ਤੇ ਜਾ ਲਗਦੀ ਹੈ ਤੇ ਉਸਦਾ ਪ੍ਰਭਾਵ ਦਿਖਾਈ ਦਿੰਦਾ ਹੈ । ਇਹੋ ਨਿਯਮ ਦੁਆ ਦਾ ਵੀ ਹੈ ਅਰਥਾਤ ਦੁਆ ਲਈ ਵੀ ਸਾਰੀਆਂ ਸ਼ਰਤਾਂ ਤੇ ਸਬਬ ਉਸੇ ਥਾਂ ਜਮਾ ਹੁੰਦੇ ਹਨ ਜਿੱਥੇ ਰੱਬ ਦਾ ਇਰਾਦਾ ਉਸਨੂੰ ਪ੍ਰਵਾਨ ਕਰਨ ਦਾ ਹੈ । ਰੱਬ ਨੇ ਆਪਣੀ ਸਾਰੀ ਵਿਵਸਥਾ ਨੂੰ ਭਾਵ ਸ਼ਰੀਰਕ ਤੇ ਰੂਹਾਨੀ ਪ੍ਰਬੰਧ ਨੂੰ ਇਕ ਪ੍ਰਭਾਵ ਅਤੇ ਪ੍ਰਭਾਵ ਅਧੀਨ ਲੜੀ ਵਿੱਚ ਬੰਨ੍ਹ ਕੇ ਰੱਖਿਆ ਹੈ । ਸੋ, ਸਯੱਦ ਸਾਹਬ ਦੀ ਵੱਡੀ ਗਲਤੀ ਹੈ ਕਿ ਉਹ ਸ਼ਰੀਰਕ ਪ੍ਰਬੰਧ ਨੂੰ ਤਾਂ ਮਨਦੇ ਹਨ ਪਰ ਰੂਹਾਨੀ ਪ੍ਰਬੰਧ ਦੇ ਇਨਕਾਰੀ ਹੋਏ ਬੈਠੇ ਹਨ ।

ਅੰਤ ਵਿੱਚ ਇਹ ਆਖਣਾ ਜ਼ਰੂਰੀ ਸਮਝਦਾ ਹਾਂ ਕਿ ਜੇਕਰ ਸਯੱਦ ਸਾਹਬ ਆਪਣੇ ਇਸ ਗਲਤ ਖਿਆਲ ਤੋਂ ਤੌਬਾ ਨ ਕਰਨ ਅਤੇ ਆਖਣ ਕਿ ਦੁਆਵਾਂ ਦੇ ਪ੍ਰਭਾਵ ਦਾ ਕੀ ਪ੍ਰਮਾਣ ਹੈ ਤਾਂ ਮੈਂ ਅਜਿਹੀਆਂ ਗਲਤੀਆਂ ਦੂਰ ਕਰਨ ਲਈ ਹੀ ਮਾਮੂਰ (ਨਿਯੁਕਤ) ਹੋਇਆਂ ਹਾਂ । ਮੈਂ ਪ੍ਰਣ ਕਰਦਾ ਹਾਂ ਕਿ ਆਪਣੀਆਂ ਕੁਝ ਦੁਆਵਾਂ ਦੀ ਪਰਵਾਨਗੀ ਤੋਂ ਪਹਿਲਾਂ ਸਯੱਦ ਸਾਹਬ ਨੂੰ ਸੂਚਿਤ ਕਰ ਦਿਆਂ ਅਤੇ ਨ ਕੇਵਲ ਸੂਚਿਤ ਕਰਾਂ ਸਗੋਂ ਛਪਵਾ ਵੀ ਦਿਆਂਗਾ, ਪਰ ਸਯੱਦ ਸਾਹਬ ਨਾਲ ਹੀ ਇਹ ਇਕਰਾਰ ਵੀ ਕਰਨ ਕਿ ਉਹ ਦੁਆ ਦੀ ਕੁਝੂਲੀਯਤ ਸਾਬਤ ਹੋ ਜਾਣ ਮਗਰੋਂ ਆਪਣੇ ਇਸ ਖਿਆਲ ਨੂੰ ਛੱਡ ਦੇਂਗੇ । ਸਯੱਦ ਸਾਹਬ ਦਾ ਇਹ ਕਥਨ ਕਿ ਮਾਨੋ ਕੁਰਆਨ ਮਜੀਦ ਵਿੱਚ ਰੱਬ ਨੇ ਸਾਰੀਆਂ ਦੁਆਵਾਂ ਕੁਝੂਲ ਕਰਨ ਦਾ ਵਾਦਾ ਕੀਤਾ ਹੈ ਜੱਦਕਿ ਸਾਰੀਆਂ ਦੁਆਵਾਂ ਕੁਝੂਲ ਨਹੀਂ ਹੁੰਦੀਆਂ । ਇਹ ਉਹਨਾਂ ਦੀ ਵੱਡੀ ਗਲਤ ਛਹਿਮੀ ਹੈ ਅਤੇ ਇਹ ਆਇਤ 'ਉਦਉਨੀ ਅਸਤਾਜ਼ਬਲਾਕਮ' (أَدْعُونِي أَسْتَجِبْ لِكُمْ)

ਉਹਨਾ ਦੇ ਉਦੇਸ਼ ਨੂੰ ਕੁਝ ਵੀ ਲਾਭ ਨਹੀਂ ਦੇ ਸਕਦੀ ਕਿਉਂਕਿ ਇਹ ਦੁਆ ਜੋ ਆਇਤ ‘ਉਦਉਣੀ ਅਸਤਿਜ਼ਬਲਕੁਮ’ (اُدُعُونੀ اسْتَجِبْ لِكُمْ) ਵਿੱਚ ਆਦੇਸ਼ ਰੂਪ ਵਿੱਚ ਕਰਨ ਲਈ ਆਖਿਆ ਗਿਆ ਹੈ ਇਸ ਤੋਂ ਭਾਵ ਸਧਾਰਣ ਦੁਆਵਾਂ ਨਹੀਂ ਹਨ ਸਗੋਂ ਉਹ ਇਬਾਦਤ ਹੈ ਜੋ ਮਨੁਖ ਲਈ ਫਰਜ਼ ਕੀਤੀ ਗਈ ਹੈ। ਕਿਉਂਕਿ (ਸ਼ਬਦ ‘ਉਦਉਣੀ’ ਅਰਥਾਤ ਮੈਥੋਂ ਦੁਆ ਮੰਗੋ-ਅਨੁਵਾਦਕ) ਇਸ ਵਿੱਚ ਆਗਿਆ ਤੇ ਹੁਕਮ ਹੈ ਜੋ ਤੁਹਾਡੇ ਲਈ ਫਰਜ਼ ਨੂੰ ਦਰਸ਼ਾਉਂਦਾ ਹੈ ਅਤੇ ਸਪਸ਼ਟ ਹੈ ਕਿ ਸਾਰੀਆਂ ਦੁਆਵਾਂ ਫਰਜ਼ ਵਿੱਚ ਨਹੀਂ ਆਉਂਦੀਆਂ ਸਗੋਂ ਕਈ ਥਾਈਂ ਰੱਬ ਨੇ ਸਬਰ ਕਰਨ ਵਾਲਿਆਂ (ਸਹਿਨਸ਼ੀਲਾਂ) ਦੀ ਉਸਤਤੀ ਕੀਤੀ ਹੈ ਜੋ ‘ਇਨ੍ਹਾਂ ਲਿੱਲਾਹ’ (ਅਰਥਾਤ ਜੋ ਕੁਝ ਹੈ ਅਲੱਹ ਲਈ ਹੀ ਹੈ) ਉਪੱਰ ਸੰਜਮ ਵਰਤਦੇ ਹਨ। ਇਸ ਦੁਆ ਦੇ ਫਰਜ਼ ਹੋਣ ਦਾ ਵੱਡਾ ਕਾਰਣ ਇਹ ਹੈ ਕਿ ਕੇਵਲ ਆਗਿਆ ਉਪੱਰ ਹੀ ਸੰਜਮ ਨਹੀਂ ਕੀਤਾ ਗਿਆ ਸਗੋਂ ਇਸ ਨੂੰ ਇਬਾਦਤ ਦੇ ਸ਼ਬਦ ਨਾਲ ਯਾਦ ਕਰਕੇ ਅਵਗਿਆ ਦੀ ਅਵਸਥਾ ਵਿੱਚ ਨਰਕ ਦੇ ਕਸ਼ਟ ਝਲਕਣ ਦੀ ਚਿਤਾਵਨੀ ਇਸ ਨਾਲ ਲਗਾ ਦਿੱਤੀ ਗਈ ਹੈ। ਸਪਸ਼ਟ ਹੈ ਕਿ ਹੋਰਨਾ ਦੁਆਵਾਂ ਵਿੱਚ ਇਹ ਚਿਤਾਵਨੀ ਨਹੀਂ। ਸਗੋਂ ਕਈ ਵਾਰ ਨਬੀਆਂ (ਅਲੈਹਿ ਸਲਾਮ) ਨੂੰ ਦੁਆ ਮੰਗਣ ’ਤੇ ਤਾਜ਼ਨਾ ਕੀਤੀ ਗਈ ਹੈ। ਸੋ, ਆਇਤ

إِنِّي أَعْطُكَ أَنَّ تَكُونَ مِنَ الْجَاهِلِينَ (ہود 47)

‘ਇੰਨੀ ਆਇਜ਼ੁਕਾ ਅਨ ਤਕੁਨਾ ਮਿਨਲ ਜਾਹਿਲੀਨ’ (ਹੂਦ 47) (ਅਰਥ : - ਮੈਂ ਤੈਨੂੰ ਉਪਦੇਸ਼ ਕਰਦਾ ਹਾਂ ਕਿ ਤੂੰ ਅਗਿਆਨੀਆਂ ਵਾਂਗ ਕਦੇ ਕੋਈ ਕੰਮ ਨ ਕਰਨਾ ।) ਇਸ ’ਤੇ ਗਵਾਹ ਹੈ। ਇਸ ਤੋਂ ਸਪਸ਼ਟ ਹੈ ਕਿ ਜੇਕਰ ਹਰ ਇਕ ਦੁਆ ਇਬਾਦਤ ਹੁੰਦੀ ਤਾਂ ਹਜ਼ਰਤ ਨੂਹ ਅਲੈਹਿ ਸਲਾਮ ਨੂੰ ‘ਲਾ ਤਸਅਲਨਾ’ ਦਾ ਕੋੜਾ ਕਿਉਂ ਲਾਇਆ ਜਾਂਦਾ ਅਤੇ ਕਈ ਵਾਰ ਤਾਂ ਔਲੀਆ ਤੇ ਨਬੀ ਦੁਆ ਕਰਨ ਨੂੰ ਅਦਬ ਦੇ ਵਿਪਰੀਤ ਸਮਝਦੇ ਰਹੇ ।

ਸੁਲਹਾ (ਸਦਾਚਾਰੀਆਂ) ਨੇ ਅਜਿਹੀਆਂ ਦੁਆਵਾਂ ਵਿੱਚ ਦਿਲ ਦੀ ਅਵਾਜ਼ ਉਪਰ ਅਮਲ ਕੀਤਾ । ਅਰਥਾਤ ਜੇਕਰ ਔਕੜ ਸਮੇਂ ਦਿਲ ਨੇ ਛਤਵਾ ਦਿੱਤਾ ਤਾਂ ਦੁਆ ਵੱਲ ਧਿਆਨ ਦਿੱਤਾ ਅਤੇ ਜੇਕਰ ਸਬਰ ਲਈ ਛਤਵਾ ਦਿੱਤਾ ਤਾਂ ਫਿਰ ਸਬਰ ਕੀਤਾ ਅਤੇ ਦੁਆ ਤੋਂ ਮੁੱਖ ਮੌਜ਼ ਲਿਆ। ਇਸ ਤੋਂ ਬਿਨਾਂ ਰੱਬ ਨੇ ਹੋਰਨਾਂ ਦੁਆਵਾਂ ਵਿੱਚ ਕੁਬੂਲ ਕਰਨ ਦਾ ਵਾਦਾ ਨਹੀਂ ਕੀਤਾ ਸਗੋਂ ਸਾਡਾ ਆਖ ਦਿੱਤਾ ਕਿ ਚਾਹਾਂ ਤਾਂ ਕੁਬੂਲ ਕਰਾਂ ਚਾਹਾਂ ਤਾਂ ਰੱਦ ਕਰ ਦਿਆਂ ਜਿਵੇਂ ਕਿ ਕੁਰਆਨ ਕਰੀਮ ਦੀ ਇਹ ਆਇਤ ਸਾਡਾ ਸਾਡਾ ਦੱਸ ਰਹੀ ਹੈ ਅਤੇ ਉਹ

(بَلْ إِيَّاهُ تَدْعُونَ فَيَكُشُّفُ مَا تَدْعُونَ إِلَيْهِ إِنْ شَاءَ (الأنعام: 42))

ਬਲ ਇਹੋਹੁ ਤਦਉਨਾ ਫ਼-ਯਕਸ਼ਿਫ਼ੁ ਮਾ ਤਦਉਨਾ ਇਲੈਹਿ ਇਨਸ਼ਾਆ । (ਅਰਥ : ਸਗੋਂ, ਤੁਸੀਂ ਉਸੇ ਨੂੰ ਪ੍ਰਕਾਰਦੇ ਹੋ ਅਤੇ ਜੇਕਰ ਉਹ ਚਾਹੇਗਾ ਤਾਂ ਉਹ ਉਸ ਔਕੜ ਨੂੰ ਦੂਰ ਕਰ ਦੇਵੇਗਾ ਜਿਸ ਕਰਕੇ ਤੁਸੀਂ ਮਦਦ ਲਈ ਬੁਲਾਉਂਦੇ ਹੋ । ਸੂਰਤ ਅਨਾਮ-42) ਜੇਕਰ ਅਸੀਂ ਮਨ ਲਈਏ ਕਿ ਇਸ ਥਾਂ ਸ਼ਬਦ ‘ਉਦਉ’ ਤੋਂ ਆਮ ਕਰਕੇ ਦੁਆ ਹੀ ਭਾਵ ਹੈ ਤਾਂ ਸਾਡੇ ਕੋਲ ਇਹ ਗੱਲ ਮਨਣ ਤੋਂ ਬਿਨਾਂ ਹੋਰ ਕੋਈ ਮਾਰਗ ਨਹੀਂ ਰਹਿੰਦਾ ਕਿ ਇੱਥੇ ਦੁਆ ਤੋਂ ਭਾਵ ਉਹ ਦੁਆ ਹੈ ਜਿਸ ਵਿੱਚ ਸਾਰੀਆਂ ਸ਼ਰਤਾਂ ਜਮਾ ਹੋਣ, ਜੱਦ ਕਿ ਸਾਰੀਆਂ ਸ਼ਰਤਾਂ ਨੂੰ ਜਮਾ ਕਰ ਲੈਣਾ ਮਨੁੱਖ ਦੇ ਵੱਸ ਵਿੱਚ ਨਹੀਂ, ਜੱਦ ਤੱਕ ਰੱਬ ਵੱਲੋਂ ਸਮਰਥਨ ਪ੍ਰਾਪਤ ਨ ਹੋਵੇ । ਇਹ ਵੀ ਚੇਤੇ ਰਹੇ ਕਿ ਦੁਆ ਕਰਨ ਵਿੱਚ ਕੇਵਲ ਫ਼ਰਿਆਦ ਬਹੁਤ ਨਹੀਂ ਹੈ ਸਗੋਂ ਤਕਵਾ (ਸੰਜਮਤਾ), ਪਵਿਤ੍ਰਤਾ, ਸਰਾਈ, ਨਿਮਰਤਾ, ਕਾਮਲ ਯਕੀਨ, ਪੂਰਨ ਪ੍ਰੇਮ, ਦਿੜ੍ਹ ਸੰਕਲਪ, ਭਰੋਸਾ ਅਤੇ ਪੂਰਨ ਧਿਆਨ ਦੀ ਲੋੜ ਹੈ । ਇਹ ਕਿ ਜੋ ਮਨੁੱਖ ਆਪਣੇ ਲਈ ਦੁਆ ਕਰਦਾ ਹੈ ਜਾਂ ਜਿਸਦੇ ਲਈ ਦੁਆ ਕਰਦਾ ਹੈ ਉਸਦੀ ਦੁਨੀਆ ਅਤੇ ਅੰਤ ਲਈ ਇਸ ਗੱਲ ਦਾ ਹਾਸਲ ਹੋਣਾ ਇਲਾਹੀ ਮਸਲੇਹਤ (ਸਲਾਹ) ਦੇ ਖਿਲਾਫ਼ ਨ ਹੋਵੇ ਕਿਉਂਕਿ ਕਈ ਵਾਰ ਦੁਆ ਵਿੱਚ ਸਾਰੀਆਂ ਸ਼ਰਤਾਂ ਜਮਾ ਹੋ ਜਾਂਦੀਆਂ ਹਨ ਪਰ ਜਿਸ ਚੀਜ਼ ਨੂੰ ਮੰਗਿਆ ਗਿਆ ਹੈ

ਉਹ ਰੱਬ ਨੇੜੇ ਮੰਗਣ ਵਾਲੇ ਲਈ ਇਲਾਹੀ ਮਸਲੇਹਤ ਦੇ ਖਿਲਾਫ਼ ਹੁੰਦੀ ਹੈ ਅਤੇ ਉਸਦੇ ਪੂਰਾ ਕਰਨ ਵਿੱਚ ਖੈਰ (ਭਲਾਈ) ਨਹੀਂ ਹੁੰਦੀ । ਉਦਾਹਰਣ ਲਈ ਜੇਕਰ ਕਿਸੇ ਮਾਂ ਦਾ ਪਿਆਰਾ ਬਰੋ ਬਹੁਤ ਹੀ ਰੋ ਧੋ ਕੇ ਇਹ ਚਾਹੇ ਕਿ ਅੱਗ ਦਾ ਅੰਗਿਆਰਾ ਜਾਂ ਸੱਪ ਦਾ ਸਪੋਲਾ ਉਸਦੇ ਹੱਥ ਵਿੱਚ ਫੜਾ ਦੇਵੇ ਜਾਂ ਕੋਈ ਜ਼ਹਰੀਲੀ ਚੀਜ਼ ਜੋ ਵੇਖਣ ਨੂੰ ਸੋਹਣੀ ਹੋਵੇ ਉਸਨੂੰ ਖੁਆ ਦੇਵੇ । ਉਸ ਬੱਚੇ ਦੀ ਮਾਂ ਕਦੇ ਵੀ ਉਸਦੀ ਇਹ ਮੰਗ ਪੂਰੀ ਨਹੀਂ ਕਰੇਗੀ । ਜੇਕਰ ਪੂਰੀ ਕਰ ਦੇਵੇ ਅਤੇ ਸਬਈ ਬੱਚੇ ਦੀ ਜਾਨ ਬੱਚ ਵੀ ਜਾਵੇ ਪਰ ਉਸਦਾ ਕੋਈ ਅੰਗ ਮਾਰਿਆ ਜਾਵੇ ਤਾਂ ਉਸ ਬੱਚੇ ਨੂੰ ਜੁਆਨ ਹੋਣ ਮਗਰੋਂ ਆਪਣੀ ਉਸ ਮੂਰਖ ਮਾਂ ਨਾਲ ਹਮੇਸ਼ਾ ਸ਼ਿਕਾਇਤ ਰਹੇਗੀ । ਇਸ ਤੋਂ ਬਿਨਾ ਹੋਰ ਵੀ ਕਈ ਸ਼ਰਤਾਂ ਹਨ, ਜੱਦ ਤੱਕ ਉਹ ਸਰੀਆਂ ਜਮਾ ਨ ਹੋਣ ਉਸ ਸਮੇਂ ਤੱਕ ਦੁਆ ਨੂੰ ਦੁਆ ਨਹੀਂ ਆਖ ਸਕਦੇ ਅਤੇ ਜੱਦ ਤੱਕ ਕਿਸੇ ਦੁਆ ਵਿੱਚ ਪੂਰੀ ਰੂਹਾਨੀਯੱਤ ਦਾਖਲ ਨ ਹੋਵੇ ਅਤੇ ਜਿਸਦੇ ਲਈ ਦੁਆ ਕੀਤੀ ਗਈ ਹੈ ਅਤੇ ਜੋ ਦੁਆ ਕਰਦਾ ਹੈ ਉਹਨਾਂ ਵਿੱਚ ਨੇੜਤਾ ਦੀ ਯੋਗਤਾ ਨ ਪੈਦਾ ਹੋਵੇ ਉਦੋਂ ਤੱਕ ਦੁਆ ਦੇ ਪ੍ਰਭਾਵ ਦੀ ਆਸ਼ਾ ਕਰਨਾ ਕਲਪਨਾ ਹੈ । ਜੱਦ ਤੱਕ ਰੱਬ ਦਾ ਦੁਆ ਦੀ ਪਰਵਾਨਗੀ ਦਾ ਇਰਾਦਾ ਨਹੀਂ ਹੁੰਦਾ ਉਦੋਂ ਤੱਕ ਇਹ ਸਾਰੀਆਂ ਸ਼ਰਤਾਂ ਜਮਾ ਨਹੀਂ ਹੁੰਦੀਆਂ ਅਤੇ ਹਿੰਮਤਾਂ ਵੀ ਪੂਰੇ ਧਿਆਨ ਤੋਂ ਖਾਲੀ ਰਹਿੰਦੀਆਂ ਹਨ । ਸਯੱਦ ਸਾਹਬ ਇਸ ਗੱਲ ਨੂੰ ਵੀ ਮਨਦੇ ਹਨ ਕਿ ਆਖਰਤ (ਪਰਲੋਕ) ਦੀਆਂ ਨੇਮਤਾਂ, ਸੁਭਾਗ, ਆਨੰਦ, ਰਾਹਤ ਅਤੇ ਸੁੱਖ ਜਿਨ੍ਹਾਂ ਦਾ ਵਿਵਰਣ ਮੁਕਤੀ ਨਾਲ ਕੀਤਾ ਗਿਆ ਹੈ । ਈਮਾਨ ਅਤੇ ਈਮਾਨੀ ਦੁਆਵਾਂ ਦਾ ਹੀ ਸਿੱਟਾ ਹਨ ਫਿਰ ਜੱਦ ਕਿ ਇਹ ਹਾਲ ਹੈ ਤਾਂ ਸਯੱਦ ਸਾਹਬ ਨੂੰ ਮਨਲਾ ਪਿਆ ਕਿ ਬੇਸ਼ਕ ਇਕ ਮੌਮਨ ਦੀਆਂ ਦੁਆਵਾਂ ਆਪਣੇ ਅੰਦਰ ਪ੍ਰਭਾਵ ਰਖਦੀਆਂ ਹਨ ਅਤੇ ਮੁਸੀਬਤਾਂ ਦੇ ਦੂਰ ਹੋਣ ਤੇ ਮੁਰਾਦਾਂ ਪਾਉਣ ਦਾ ਸਬਬ ਬਣ ਜਾਂਦੀਆਂ ਹਨ ਕਿਉਂਕਿ ਜੇਕਰ ਸਬਬ ਨਹੀਂ ਬਣਦੀਆਂ ਤਾਂ ਫਿਰ ਕੀ ਕਾਰਣ ਹੈ ਕਿ ਕਿਯਾਮਤ ਵੇਲੇ ਸਬਬ ਬਣਨਗੀਆਂ, ਸੋਚੋ, ਅਤੇ ਚੰਗੀ ਤਰ੍ਹਾਂ

ਸੋਚੋ ਕਿ ਜੇਕਰ ਹਕੀਕਤ ਵਿੱਚ ਦੁਆ ਇਕ ਬੇਕਾਰ ਤੇ ਬੇਅਸਰ ਰੀਜ਼ ਹੈ ਅਤੇ ਦੁਨੀਆ ਵਿੱਚ ਕਿਸੇ ਮੁਸੀਬਤ ਦੇ ਦੂਰ ਹੋਣ ਦਾ ਸਬਬ ਨਹੀਂ ਹੋ ਸਕਦੀ ਤਾਂ ਕੀ ਕਾਰਣ ਹੈ ਕਿ ਕਿਯਾਮਤ ਨੂੰ ਸਬਬ ਬਣ ਜਾਵੇਗੀ । ਇਹ ਗੱਲ ਤਾਂ ਬਹੁਤ ਹੀ ਸਾਡਾ ਹੈ ਕਿ ਜੇਕਰ ਸਾਡੀਆਂ ਦੁਆਵਾਂ ਵਿੱਚ ਮੁਸੀਬਤਾਂ ਤੋਂ ਬਚਣ ਲਈ ਹਕੀਕਤ ਵਿੱਚ ਕੋਈ ਪ੍ਰਭਾਵ ਹੈ ਤਾਂ ਉਹ ਪ੍ਰਭਾਵ ਇਸ ਦੁਨੀਆ ਵਿੱਚ ਵੀ ਪ੍ਰਗਟ ਹੋਣਾ ਚਾਹੀਦਾ ਹੈ ਤਾਂ ਜੋ ਸਾਡਾ ਵਿਸ਼ਵਾਸ ਵਧੇ ਅਤੇ ਉਮੀਦਾਂ (ਆਸ਼ਾਵਾਂ) ਵਧਣ ਅਤੇ ਆਖਰਤ ਦੀ ਮੁਕਤੀ ਲਈ ਅਸੀਂ ਵਧੇਰੇ ਜੋਸ਼ ਨਾਲ ਦੁਆਵਾਂ ਕਰੀਏ । ਸੋ, ਜੇਕਰ ਦੁਆ ਹਕੀਕਤ ਵਿੱਚ ਕੁਝ ਨਹੀਂ ਕੇਵਲ ਮੱਥੇ ਦਾ ਲਿੱਖਿਆ ਭਾਵ ਤਕਦੀਰ' ਚ ਲਿੱਖਿਆ ਮਿਲਣਾ ਹੈ ਤਾਂ ਦੁਨੀਆ ਦੀਆ ਮੁਸੀਬਤਾਂ ਲਈ ਸਥਾਨ ਸਾਹਬ ਅਨੁਸਾਰ ਦੁਆ ਬੇਕਾਰ ਹੈ ਇਸੇ ਪ੍ਰਕਾਰ ਆਖਰਤ (ਪਰਲੋਕ) ਲਈ ਵੀ ਬੇਕਾਰ ਹੋਵੇਗੀ ਅਤੇ ਉਸ ਉਪਰੋਕਤਾ ਆਸ ਰੱਖਣੀ ਨਿਰੀ ਫੌਕੀ ਗੱਲ ਹੈ । ਹੁਣ ਮੈਂ ਇਸ ਬਾਰੇ ਹੋਰ ਕੁਝ ਨਹੀਂ ਲਿਖੁੱਣਾ ਚਾਹੁੰਦਾ ਕਿਉਂਕਿ ਨਿਆਏ ਪੂਰਵਕ ਪਾਠਕ ਮੇਰੇ ਇਸ ਬਿਆਨ ਨੂੰ ਤੌਰ ਨਾਲ ਪੜ੍ਹ ਕੇ ਸਮਝ ਸਕਦੇ ਹਨ ਕਿ ਮੈਂ ਸਥਾਨ ਸਾਹਬ ਦੀ ਗਲਤ ਡਹਿਮੀ (ਭੁਲੇਖੇ) ਦਾ ਸਬੂਤ ਦੇ ਦਿੱਤਾ ਹੈ ਸਿਵਾਏ ਇਸਦੇ ਕਿ ਸਥਾਨ ਸਾਹਬ ਹੁਣ ਵੀ ਆਪਣੀ ਹੱਠ ਧਰਮੀ ਤੋਂ ਨ ਮੁੜਨ ਤਾਂ ਇਕ ਹੋਰ ਢੰਗ ਵੀ ਉਹਨਾਂ ਤੇ ਤਰਕ ਪੂਰਨ ਕਰਨ ਲਈ ਲਿੱਖਿਆ ਗਿਆ ਹੈ । ਜੇਕਰ ਉਹ ਸਰੱਥੀ ਦੇ ਚਾਹਵਾਨ ਹੋਣਗੇ ਤਾਂ ਮੂੰਹ ਨਹੀਂ ਮੋੜਨਗੇ ।

ਅਤੇ ਸਥਾਨ ਸਾਹਬ ਦੀ ਦੂਸਰੀ ਕਿਤਾਬ ਜਿਸਦਾ ਨਾਂ 'ਤਹਰੀਰ ਡੀ ਉਸੂਲਤ ਤਫਸੀਰ' (ਵਿਆਖਿਆ ਲਿਖੁੱਣ ਦੇ ਉਸੂਲ) ਹੈ, ਉਹਨਾਂ ਦੀ ਇਹ ਕਿਤਾਬ ਇਸ ਕਿਤਾਬ ਦੇ ਬਿਲਕੁਲ ਵਿਪਰੀਤ ਤੇ ਮੁਖਾਲੜ ਹੈ । ਇਉਂ ਲਗਦਾ ਹੈ ਸਥਾਨ ਸਾਹਬ ਨੇ ਇਹ ਦੋਵੇਂ ਰਸਾਲੇ ਕਿਸੇ ਮਦਹੋਸ਼ੀ ਵਿੱਚ ਲਿਖੇ ਹਨ ਕਿਉਂਕਿ ਸਥਾਨ ਸਾਹਬ ਨੇ ਇਸਤਿਜਾਬਤੇ ਦੁਆ (ਦੁਆ ਦੀ ਪਰਵਾਨਗੀ) ਦੇ ਰਸਾਲੇ ਵਿੱਚ ਤਾਂ ਤਕਦੀਰ ਨੂੰ ਪਹਿਲ ਦਿੰਦੇ ਹਨ ਅਤੇ

ਦੁਆ ਦੇ ਸਬਬਾਂ ਨੂੰ ਵਿਅਰਥ ਮਨੁਦੇ ਹਨ ਅਤੇ ਇਸੇ ਕਰਕੇ ਹੀ ਦੁਆ ਦੀ ਪਰਵਾਨਗੀ ਤੋਂ ਇਨਕਾਰੀ ਵੀ ਹਨ ਕਿਉਂਕਿ ਦੁਆ ਉਹਨਾਂ ਸਾਰਿਆਂ ਸਿੱਧਾਂਤਾਂ ਨਾਲ ਹੈ ਜਿਸ ਉਪਰ ਇਕ ਲੱਖ ਤੋਂ ਵੱਧ ਨਵੀਂ ਅਤੇ ਕਈ ਕਰੋੜ ਵਲੀ ਔਲੀਆ ਗਵਾਹੀ ਦਿੰਦੇ ਚਲੇ ਆਏ ਹਨ ।³ ਨਵੀਂਆਂ ਦੇ ਹੱਥਾਂ ਵਿੱਚ

³ ਹਾਸ਼ਮੀਆ : ਕੁਭੁਬ ਰਬ੍ਬਾਨੀ ਵੱਡੋਸ ਸੁਭਹਾਨੀ ਸਯੱਦ ਅਬਦੁਲ ਕਾਦਿਰ ਜੀਲਾਨੀ ਰਜ਼ੀ ਅਲੱਹ ਅਨਹੁ ਨੇ ਆਪਣੀ ਕਿਤਾਬ 'ਛਤੁਹੁਲ ਗੈਬ' ਵਿੱਚ ਕਾਮਲ ਦੇ ਧਿਆਨ ਅਤੇ ਦੁਆ ਦਾ ਪ੍ਰਭਾਵ ਆਪਣੇ ਤਜਰਬੇ ਦੇ ਪੱਖਿਆਂ ਲਿਖਿਆ ਹੈ । ਹੁਣ ਅਸੀਂ ਆਮ ਲੋਕਾਂ ਦੇ ਲਾਭ ਲਈ ਉਹ ਪੰਕਤੀਆਂ ਅਨੁਵਾਦ ਸਹਿਤ ਹੇਠਾਂ ਲਿਖਦੇ ਹਾਂ । ਇਸ ਲੇਖਨੀ ਦਾ ਭਾਵ ਇਹ ਹੈ ਕਿ ਹਰ ਇਕ ਛਨ (ਕਿਤੇ) ਵਿੱਚ ਉਸੇ ਮਨੁਖ ਦੀ ਗਵਾਹੀ ਮੁਹਤਬਰ ਹੁੰਦੀ ਹੈ ਜੋ ਉਸ ਕਿਤੇ ਦਾ ਮਾਹਰ ਤੇ ਅਣਵੇਸ਼ਕ ਹੁੰਦਾ ਹੈ । ਸੋ, ਇਹਨਾਂ ਕਾਰਣਾ ਕਰਕੇ ਹੀ ਦੁਆ ਦੀ ਕੁਝੂਲੀਯਤ ਦੀ ਛਿਲਾਸਫੀ ਉਸ ਵਿਅਕਤੀ ਨੂੰ ਹੀ ਸੱਚੇ ਤੌਰ 'ਤੇ ਮਲੁਮ ਹੋ ਸਕਦੀ ਹੈ ਜਿਸਦੇ ਰੱਬ ਨਾਲ ਸੱਚੇ ਤੇ ਪਿਆਰ ਭਰੇ ਸੰਬੰਧ ਹੋਣ । ਇਸ ਲਈ ਸਯੱਦ ਅਹਮਦ ਖਾਨ ਸਾਹਬ ਤੋਂ ਇਸ ਦੀ ਛਿਲਾਸਫੀ ਦਾ ਪੁਛਣਾ ਅਜਿਹਾ ਹੀ ਹੈ ਜਿਵੇਂ ਇਕ ਤੰਗ ਆਏ ਰੋਗੀ ਕੋਲੋਂ ਕਿਸੇ ਰੋਗੀ ਦਾ ਇਲਾਜ ਪੁਛਣਾ । ਸਯੱਦ ਸਾਹਬ ਜੇਕਰ ਕਿਸੇ ਰਾਜਨੀਤਿਕ ਸਰਕਾਰ ਤੇ ਜਨਤਾ ਦੇ ਸੰਬੰਧਾਂ ਬਾਰੇ ਬਿਆਨ ਕਰਨ ਤਾਂ ਬੇਸ਼ਕ ਉਹ ਇਸ ਗੱਲ ਦੇ ਯੋਗ ਹਨ । ਪਰ ਰੱਬ ਦੀਆਂ ਗੱਲਾਂ ਰੱਬੀ ਲੋਕ ਹੀ ਜਾਣਦੇ ਹਨ । ਉਹ ਪੰਕਤੀਆਂ ਇਹ ਹਨ :-

فاجعل انت اجملتك واجزاءك اصناماً مع سائر الخلق ولا تطع شئهاً من ذلك
ولا تتبعه جملة فتقون كبريتاً احمر فلا تكاد ترى فحينما تكون وارث كل نبى و
رسول وبك تختهم الولاية وتنكشف الكروب وبك تستقى الغيوث وبك
تنبته الزروع وبك تدفع البلايا والمحن عن الخاص والعام واهل
الشغور وتقلبك بقدر ما ويدعوك لسان الازل وتنزل منازل من سلف من
أولى العلم ويردع عليك التكوبين وخرق العادات وتوء من على الاسرار والعلوم
اللّٰہیۃ ورعائیہا

ਅਨੁਵਾਦ:- ਅਰਥਾਤ ਜੇਕਰ ਤੂੰ ਰੱਬ ਦਾ ਮਕਬੂਲ ਬਣਨਾ ਚਾਹੁੰਦਾ ਹੈਂ ਤਾਂ ਤੂੰ ਇਸ ਗੱਲ'ਤੇ ਯਕੀਨ ਕਰ ਲੈ ਅਤੇ ਅਜਿਹਾ ਸਮਝ ਕਿ ਤੇਰੇ ਹੱਥ ਤੇਰੇ ਪ੍ਰੈਰ ਤੇਰੀ ਜੁਬਾਨ ਤੇਰੀਆਂ ਅੱਖਾਂ ਅਤੇ ਤੇਰਾ ਸਾਰਾ ਵਜੂਦ ਤੇਰੇ ਸਾਰੇ ਅੰਗ ਤੇਰੇ ਮਾਰਗ ਵਿੱਚ ਬੁੱਤ ਹਨ, ਅਤੇ ਮਖਲੂਕ ਵਿੱਚੋਂ ਦੁਸਰੀਆਂ ਸਾਰੀਆਂ ਚੀਜ਼ਾਂ ਵੀ ਤੇਰੇ ਮਾਰਗ ਵਿੱਚ ਬੁੱਤ ਹਨ, ਤੇਰੇ ਬੱਚੇ ਤੇਰੀ ਪਤਨੀ ਅਤੇ ਹਰ ਇਕ ਸੰਸਾਰਕ ਮੁਰਾਦ ਜੋ ਤੂੰ ਚਾਹੁੰਦਾਂ ਹੈਂ, ਦੁਨੀਆ ਦਾ ਮਾਲ-ਦੋਲਤ, ਮਾਨ ਸਨਮਾਨ, ਦਬਦਬਾ ਤੇ ਪ੍ਰਭਾਵ, ਜੈਦ ਵ ਬਕਰ'ਤੇ ਭਰੋਸਾ, ਜਾਂ ਖਾਲਿਦ ਵ ਵਲੀਦ ਦੇ ਦੁੱਖ ਪਹੁੰਚਾਉਣ ਦਾ ਡਰ, ਇਹ ਸਭ ਕੁਝ ਤੇਰੇ ਮਾਰਗ ਵਿੱਚ ਬੁੱਤ ਹਨ। ਇਸ ਲਈ ਤੂੰ ਇਹਨਾਂ ਬੁੱਤਾਂ ਵਿੱਚੋਂ ਕਿਸੇ ਦਾ ਆਗਿਆਕਾਰੀ ਨ ਬਣ ਅਤੇ ਸਾਰੇ ਦਾ ਸਾਰਾ ਉਹਨਾਂ ਦੀ ਪੈਨ੍ਹੂਵੀ ਵਿੱਚ ਗੁਰਕ ਨ ਹੋ, ਅਰਥਾਤ ਕੇਵਲ ਉਨ੍ਹਾਂ ਹੀ ਜਿੰਨਾ ਸ਼ਰੀਅਤ ਨੇ ਹੱਕ ਰੱਖਿਆ ਹੈ ਅਤੇ ਸੁਨੌਤੇ ਸਾਲੇਹੀਨ (ਨੇਕ ਅਤੇ ਮਹਾਪੁਰੂਸ਼ਾਂ ਦੇ ਆਦਰਸ਼) ਨੇ ਰਿਆਇਤ ਰੱਖੀ ਹੈ। ਜੋ ਜੇਕਰ ਤੂੰ ਅਜਿਹਾ ਕਰ ਲਿਆ ਤਾਂ ਤੂੰ ਕਿਬਰੀਯਤੇ ਅਹਮਰ (ਸੁਰਖ ਮਲੀ, ਪਾਰਸ, ਅਰਥਾਤ ਅਮੁੱਲ ਗੁਣਾ ਵਾਲਾ) ਬਣ ਜਾਏਂਗਾ ਅਤੇ ਤੇਰਾ ਮੁਕਾਮ ਬਹੁਤ ਬੁਲੰਦ ਹੋਵੇਗਾ ਇਥੋਂ ਤੱਕ ਕਿ ਤੂੰ ਨਜ਼ਰ ਨਹੀਂ ਆਏਂਗਾ ਅਤੇ ਰੱਬ ਤੈਨੂੰ ਆਪਣੇ ਨਈਆਂ ਤੇ ਰਸੂਲਾਂ ਦਾ ਵਾਰਸ ਬਣਾ ਦੇਵੇਗਾ ਅਰਥਾਤ ਉਹਨਾਂ ਦੇ ਇਲਮ ਤੇ ਮੁਆਰੜ (ਗਿਆਨ ਦੀਆਂ ਗੱਲਾਂ) ਅਤੇ ਬਰਕਤਾਂ ਜੋ ਗੁਪਤ ਤੇ ਲੁਪਤ ਹੋ ਚੁਕੀਆਂ ਸਨ ਉਹ ਨਵੇਂ ਸਿਰਿਓ ਤੈਨੂੰ ਦਿੱਤੇ ਜਾਣਗੇ ਅਤੇ ਵਿਲਾਇਤ (ਵਲੀਆਂ, ਮਹਾਂਪੁਰਖਾਂ) ਦਾ ਦਰਜਾ ਤੇਰੇ ਉਪੱਤ ਖਤਮ ਹੋਵੇਗਾ ਅਰਥਾਤ ਤੇਰੇ ਮਹਾਰੋਂ ਕੋਈ ਨਹੀਂ ਉਠਗਾ ਜੋ ਤੈਥੋਂ ਵੱਡਾ ਹੋਵੇ ਅਤੇ ਤੇਰੀਆਂ ਦੁਆਵਾਂ ਤੇ ਬੁਲੰਦ ਹੋਂਸਲੇ ਦੇ ਪ੍ਰਣ ਅਤੇ ਤੇਰੀ ਬਰਕਤਾਂ ਨਾਲ ਲੋਕਾਂ ਦੇ ਕਰਜ਼ੇ ਦੁੱਖ ਦੂਰ ਕੀਤੇ ਜਾਣਗੇ। ਅਕਾਲ ਪੀੜ੍ਹੂਤਾਂ ਲਈ ਮੀਂਹ ਵਰ੍ਹਾਏ ਜਾਣਗੇ। ਖੇਤੀਆਂ ਉਗਣਗੀਆਂ, ਬਲਾਵਾਂ ਤੇ ਦੁੱਖ ਹਰ ਇਕ ਖਾਸ ਵ ਆਮ ਇਥੋਂ ਤੱਕ ਕਿ ਬਾਦਸ਼ਾਹਾਂ ਦੀਆਂ ਮੁਸੀਬਤਾਂ ਵੀ ਤੇਰੇ ਧਿਆਨ ਅਤੇ ਦੁਆਵਾਂ ਨਾਲ ਦੂਰ ਕੀਤੇ ਜਾਣਗੇ। ਅਤੇ ਕੁਦਰਤ ਦਾ ਹੱਥ ਤੇਰੇ ਨਾਲ ਹੋਵੇਗਾ ਜਿਸ ਵੱਲ ਉਹ ਫਿਰੇ ਉਸੇ ਵੱਲ ਤੂੰ ਫਿਰੇਗਾ ਅਤੇ ਰੱਬ ਦੀ ਜੁਬਾਨ ਤੈਨੂੰ ਆਪਣੇ ਵੱਲ ਬੁਲਾਏ ਗੀ ਅਰਥਾਤ ਜੋ ਕੁਝ ਤੇਰੀ ਜੁਬਾਨ'ਚੋਂ ਉਚਾਰਣ ਹੋਵੇਗਾ ਉਹ ਰੱਬ ਵੱਲੋਂ ਹੋਵੇਗਾ ਅਤੇ ਉਸ ਵਿੱਚ ਬਰਕਤ ਰੱਖੀ ਜਾਵੇਗੀ ਅਤੇ ਤੂੰ ਉਹਨਾਂ ਸਾਰਿਆਂ ਰਾਸਤਬਾਜ਼ਾਂ (ਸਰੋਈ ਦੇ ਮਾਰਗ ਉਪੱਤ ਰਲੱਣ ਵਾਲਿਆਂ) ਦਾ ਪ੍ਰਤਿਨਿਧ ਹੋਵੇਗਾ। ਜਿੰਨ੍ਹਾਂ ਨੂੰ ਤੈਥੋਂ ਪਹਿਲਾਂ

ਸਿਵਾਏ ਦੁਆ ਦੇ ਹੋਰ ਕੀ ਸੀ । ਢੂਜੇ ਰਸਾਲੇ ਵਿੱਚ ਤਾਂ ਸਯੱਦ ਸਾਹਬ
 ਤਕਦੀਰ ਨੂੰ ਕੁਝ ਚੀਜ਼ ਸਮਝਦੇ ਹੀ ਨਹੀਂ ਕਿਉਂਕਿ ਉਹਨਾਂ ਨੇ ਸਾਰੀਆਂ
 ਚੀਜ਼ਾਂ ਨੂੰ ਇਕ ਸਥਾਈ ਵਜੂਦ ਕਰਾਰ ਦੇ ਦਿੱਤਾ ਹੈ ਭਾਵ ਉਹ ਸਾਰੀਆਂ
 ਚੀਜ਼ਾਂ ਰੱਬ ਦੇ ਹੱਥਾਂ ਨਿਕਲ ਗਈਆਂ ਹਨ ਹੁਣ ਉਸਨੂੰ ਉਹਨਾਂ ਦੀ ਤਬਦੀਲੀ
 ਤੇ ਪਰਿਵਰਤਨ ਦਾ ਕੁਝ ਵੀ ਅਧਿਕਾਰ ਨਹੀਂ । ਸੰਭਵਤਾ ਉਸਦੀ ਖੁਦਾਈ
 ਇਕ ਤੰਗ ਦਾਇਰੇ ਵਿੱਚ ਸੀਮਤ ਹੈ ਅਤੇ ਉਸਦੇ ਕਾਦਰ (ਸਰਬ
 ਸ਼ਕਤੀਮਾਨ) ਹੋਣ ਦੇ ਅਧਿਕਾਰ ਅੱਗੇ ਨਹੀਂ ਸਗੋਂ ਪਿੱਛੇ ਰਹਿ ਗਏ ਹਨ ਅਤੇ
 ਜੋ ਚੀਜ਼ਾਂ ਉਪਰੋਕਤ ਅਵਸਥਾ ਲਾਗੂ ਹੈ ਉਹ ਉਸਦੀ ਤਕਦੀਰ ਨਹੀਂ ਸਗੋਂ ਹੁਣ
 ਉਹ ਮਖਲੂਕ ਦੀ ਇਕ ਨਿੱਜੀ ਵਿਸ਼ੇਸ਼ਤਾ ਹੈ ਜੋ ਹੁਣ ਤਬਦੀਲੀ ਤੇ
 ਪਰਿਵਰਤਨ ਯੋਗ ਨਹੀਂ ਕਿਉਂਕਿ ਤਕਦੀਰ ਦੇ ਅਰਥਾਂ ਨੂੰ ਮੁਕਦੱਰ ਦੇ
 ਅਖਤਿਆਰ (ਅਧਿਕਾਰ) ਦਾ ਲਾਜ਼ਮ ਹੋਣਾ ਪਿਆ ਹੋਇਆ ਹੈ । ਇਸ
 ਲਈ ਸਪਸ਼ਟ ਹੈ ਕਿ ਜਿੰਨਾ ਗਲੋਂ ਉਪਰੋਕਤ ਰੱਬ ਦਾ ਕੋਈ ਅਖਤਿਆਰ ਬਾਕੀ
 ਨਹੀਂ ਰਿਹਾ ਤਾਂ ਫਿਰ ਉਹਨਾਂ ਗਲੋਂ ਨੂੰ ਉਸਦੀ ਤਕਦੀਰ ਕਿਉਂ ਆਖਲਾ
 ਚਾਹੀਦਾ ਹੈ, ਅਤੇ ਜੇਕਰ ਅਖਤਿਆਰ ਹੈ ਤਾਂ ਫਿਰ ਤਬਦੀਲੀ ਦੀ ਸੰਭਾਵਨਾ
 ਵੀ ਬਾਕੀ ਹੈ । ਭਾਵ ਸਯੱਦ ਸਾਹਬ ਨੇ ਇਸ ਦੂਸਰੇ ਰਸਾਲੇ ਵਿੱਚ ਮੁਕਦੱਰੇ
 ਹਕੀਕੀ (ਰੱਬ) ਦੀ ਹਕੂਮਤ ਸਾਰੀਆਂ ਚੀਜ਼ਾਂ ਉਪਰੋਕਤ ਇੰਝ ਚੁਕ ਦਿੱਤੀ ਹੈ ਕਿ
 ਉਹ ਆਪਣੀਆਂ ਗਲੋਂ ਵਿੱਚ (ਸਯੱਦ ਸਾਹਬ ਅਨੁਸਾਰ) ਮਾਲਕ ਦੀ
 ਮਰਜ਼ੀ ਹੇਠ ਨਹੀਂ ਰਹੇ ਸਗੋਂ ਅੰਗ੍ਰੇਜ਼ਾਂ ਰਾਹੀਂ ਮੁਜ਼ਾਰਿਆਂ ਲਈ ਲਾਗੂ ਕੀਤੇ

ਗਿਆਨ ਦਿੱਤਾ ਗਿਆ, ਪੂਰਨਤਾ ਤੇਰੇ ਉਪਰ ਕੀਤੀ ਜਾਏਗੀ ਅਰਥਾਤ ਤੇਰੀ ਦੁਆ ਅਤੇ
 ਤੇਰਾ ਪਿਆਨ ਦੁਨੀਆ ਵਿੱਚ ਫੈਲ ਜਾਏਗਾ, ਫਿਰ ਜੇਕਰ ਤੂੰ ਗੁਪਤ ਨੂੰ ਪ੍ਰਗਟ ਕਰਨਾ
 ਜਾਂ ਪ੍ਰਗਟ ਨੂੰ ਗੁਪਤ ਕਰਨਾ ਚਾਹੇਗਾ ਤਾਂ ਉਹੋ ਹੋ ਜਾਏਗਾ । ਅਜੀਬ ਅਜੀਬ ਕਾਰਜ
 ਤੈਬੋਂ ਪ੍ਰਗਟ ਹੋਣਗੇ ਅਤੇ ਤੈਨੂੰ ਗੁਝੇ ਭੇਦ ਅਤੇ ਰੱਬ ਵੱਲੋਂ ਗਿਆਨ ਤੇ ਮੁਆਰਡੇ
 ਗਰੀਬੀਅਹ (ਅਰਥਾਤ ਰੱਬ ਦੇ ਪਛਾਣ ਦੀਆਂ ਅਨੋਖੀਆਂ ਗੱਲਾਂ) ਪ੍ਰਾਪਤ ਹੋਣਗੀਆਂ
 ਜਿੰਨਾਂ ਲਈ ਤੂੰ ਅਮੀਨ (ਅਮਾਨਤਦਾਰ) ਤੇ ਹੱਕਦਾਰ ਸਮਝਿਆ ਜਾਵੇਂਗਾ ।

ਐਕਟ ਜਿਸ ਵਿੱਚ ਪੰਜਵੀ ਵਾਰ ਦੇ ਵਾਰਸਾਂ ਲਈ ਹੱਕ ਕਾਇਮ ਕੀਤੇ ਹਨ ਕਿ ਮਾਲਕ ਨੂੰ ਕਿਸੇ ਪ੍ਰਕਾਰ ਦੇ ਪ੍ਰੀਵਰਤਨ ਦਾ ਅਧਿਕਾਰ ਨਹੀਂ ਹੋਵੇਗਾ । ਇਸੇ ਪ੍ਰਕਾਰ ਦੀ ਵਿਰਾਸਤ ਸਯੱਦ ਸਾਹਬ ਨੇ ਵੀ ਸਾਰੀਆਂ ਚੀਜ਼ਾਂ ਅੱਗ ਆਦਿ ਨੂੰ ਠਹਿਰਾ ਦਿੱਤਾ ਹੈ, ਸਗੋਂ ਸਯੱਦ ਸਾਹਬ ਦੇ ਕਾਨੂਨ ਵਿੱਚ ਅੰਗ੍ਰੇਜ਼ਾਂ ਦੇ ਕਾਨੂਨ ਨਾਲੋਂ ਵੱਧ ਸਖਤਾਈ ਹੈ ਕਿਉਂਕਿ ਅੰਗ੍ਰੇਜ਼ਾਂ ਨੇ ਪੰਜਵੀ ਵਾਰ ਦੇ ਵਾਰਸਾਂ ਦੇ ਇਖ਼ਰਾਜ (ਕਢੱਣ) ਲਈ ਇਕ ਉਪਾ ਰੱਖ ਦਿੱਤਾ ਹੈ ਅਤੇ ਉਹ ਇਹ ਹੈ ਕਿ ਜੱਦ ਵਾਰਸ ਇਕ ਸਾਲ ਤੱਕ ਦੇ ਜ਼ਰੂਰੀ ਲਗਾਨ ਦਾ ਇਕ ਭਾਗ ਭਾਵੇਂ ਉਹ ਦੋ ਆਨੇ ਹੀ ਕਿਉਂ ਨ ਹੋਵੇ ਅਦਾ ਨ ਕਰੇ ਤਾਂ ਖਾਰਜ ਹੋ ਸਕਦਾ ਹੈ, ਪਰ ਸਯੱਦ ਸਾਹਬ ਨੇ ਤਾਂ ਹਰ ਹਾਲ ਵਿੱਚ ਮਾਲਕ ਦੇ ਹੱਕਾਂ ਨੂੰ ਮੁਕਾ ਦਿੱਤਾ ਅਤੇ ਇਹ ਬਹੁਤ ਵੱਡਾ ਜੁਲਮ ਹੈ ।

ਅਤੇ ਸਯੱਦ ਸਾਹਬ ਨੇ ਆਪਣੇ ਹਰੀੜ (ਹਮਪੇਸ਼ਾ) ਕੋਲੋਂ ਕੁਰਆਨ ਕਰੀਮ ਦੀ ਵਿਆਖਿਆ ਦਾ ਮੇਯਾਰ (ਪੈਮਾਨਾ) ਮੰਗਿਆ ਹੈ । ਸੋ, ਮੈਂ ਉਚਿਤ ਸਮਝਿਆ ਕਿ ਇਸ ਥਾਂ ਵੀ ਕਿਸੇ ਹੱਦ ਤੱਕ ਮੈਂ ਹੀ ਸਯੱਦ ਸਾਹਬ ਦੀ ਸੇਵਾ ਕਰਾਂ ਕਿਉਂਕਿ ਭੁਲੇ ਹੋਏ ਨੂੰ ਮਾਰਗ ਦਿਖਾਉਣਾ ਮੇਰਾ ਸਭ ਤੋਂ ਪਹਿਲਾ ਫਰਜ਼ ਹੈ । ਇਸ ਲਈ ਜਾਨਣਾ ਚਾਹੀਦਾ ਹੈ ਕਿ ਸਭ ਤੋਂ

ਪਹਿਲਾ ਮੇਯਾਰ :- ਉਚਿਤ ਤਫਸੀਰ (ਕੁਰਆਨ ਕਰੀਮ ਦੀ ਵਿਆਖਿਆ) ਦੀ ਗਵਾਹੀ ਖੁਦ ਕੁਰਆਨ ਹੀ ਹੈ, ਇਹ ਗੱਲ ਬਹੁਤ ਹੀ ਧਿਆਨ ਨਾਲ ਚੇਤੇ ਰੱਖਣੀ ਚਾਹੀਦੀ ਹੈ ਕਿ ਕੁਰਆਨ ਕਰੀਮ ਕੋਈ ਮਾਮੂਲੀ ਪੁਸਤਕਾਂ ਵਾਂਗ ਨਹੀਂ ਜੋ ਆਪਣੀ ਸਰੋਈ ਦੇ ਸਬੂਤਾਂ ਲਈ ਜਾਂ ਪ੍ਰਕਟ ਕਰਨ ਲਈ ਹੋਰਨਾ ਦਾ ਮੁਬਾਝ ਹੋਵੇ । ਉਹ ਇਕ ਅਜਿਹੇ ਸੰਤੁਲਨ ਭਵਨ ਵਾਂਗ ਹੈ ਜਿਸਦੀ ਇਕ ਇੱਟ ਹਿਲਾਉਣ ਨਾਲ ਸਾਰੀ ਦੀ ਸਾਰੀ ਇਮਾਰਤ ਦੀ ਸ਼ਕਲ ਵਿਗੜ ਜਾਂਦੀ ਹੈ । ਇਸ ਲਈ ਕਿ ਇਸ ਦੀ ਕੋਈ ਸਰੋਈ ਅਜਿਹੀ ਨਹੀਂ ਜਿਸ ਦੀਆਂ ਘੋੜੇ ਘੱਟ ਦੱਸ ਜਾਂ ਵੀਹ ਗਵਾਹੀਆਂ ਖੁਦ ਇਸੇ ਵਿੱਚ ਮੌਜੂਦ ਨ ਹੋਣ । ਸੋ, ਜੇਕਰ ਅਸੀਂ ਕੁਰਆਨ ਕਰੀਮ ਦੀ ਇਕ ਆਇਤ ਦੇ ਇਕ ਅਰਥ

**ਕਰੀਏ ਤਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਇਹਨਾਂ ਅਰਥਾਂ ਦੀ ਤਸਵੀਰ
(ਗਵਾਹੀ) ਲਈ ਕੁਰਆਨ ਕਰੀਮ ਦੀਆਂ ਹੋਰਨਾ ਆਇਤਾਂ ਵਿੱਚੋਂ ਇਸਦੀ
ਗਵਾਹੀ ਮਿਲਦੀ ਹੈ ਜਾਂ ਨਹੀਂ । ਜੇਕਰ ਦੁਸਰੀਆਂ ਗਵਾਹੀਆਂ ਨ
ਮਿਲਦੀਆਂ ਹੋਣ ਸਗੋਂ ਇਹਨਾਂ ਅਰਥਾਂ ਦੀਆਂ ਹੋਰਨਾ ਆਇਤਾਂ'ਚੋਂ ਉਕੋਂ ਹੀ
ਉਲਟ ਅਰਥ ਪਾਏ ਜਾਣ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਉਹ ਅਰਥ
ਉਕੋਂ ਹੀ ਗਲਤ ਹਨ, ਕਿਉਂਕਿ ਸੰਭਵ ਨਹੀਂ ਕਿ ਕੁਰਆਨ ਕਰੀਮ ਦੇ
ਅਰਥਾਂ ਵਿੱਚ ਮਤਿਭੇਦ ਹੋਵੇ ਅਤੇ ਸੱਚੇ ਅਰਥਾਂ ਵਿੱਚ ਇਹੋ ਨਿਸ਼ਾਨੀ ਹੈ ਕਿ
ਕੁਰਆਨ ਕਰੀਮ ਵਿੱਚੋਂ ਇਕ ਸੇਨਾ ਪ੍ਰਤੱਖ ਗਵਾਹੀਆਂ ਦੀ ਇਸਦੀ ਪੁਸ਼ਟੀ
ਕਰਨ ਵਾਲੀ ਹੋਵੇ ।**

ਦੂਜਾ ਮੇਯਾਰ :- ਰਸੂਲੇ ਕਰੀਮ ਹਜ਼ਰਤ ਮੁਹੱਮਦ ਮੁਸਤਫ਼ਾ ਸਲਲਾਹੁ
ਅਲੈਹਿ ਵਸਲੁਮ ਦੀ ਤਫ਼ਸੀਰ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਭ ਤੋਂ
ਵੱਧ ਕੁਰਆਨ ਕਰੀਮ ਦੇ ਅਰਥਾਂ ਨੂੰ ਸਮਝਣ ਵਾਲੇ ਸਾਡੇ ਪਿਆਰੇ ਅਤੇ
ਬਜ਼ੁਰਗ ਨਈ ਹਜ਼ਰਤ ਰਸੂਲੁਲਾਹ ਸਲਲਾਹੁ ਅਲੈਹਿ ਵਸਲਮ ਹਨ । ਸੋ,
ਜੇਕਰ ਆਂਹਜ਼ਰਤ ਸਲਲਾਹੁ ਅਲੈਹਿ ਵਸਲੁਮ ਤੋਂ ਕੋਈ ਤਫ਼ਸੀਰ (ਵਿਆ-
ਖਿਆ) ਸਾਬਤ ਹੋ ਜਾਵੇ ਤਾਂ ਮੁਸਲਮਾਨ ਦਾ ਛਰਜ਼ ਹੈ ਕਿ ਬਿਨਾਂ ਦੇਰੀ ਤੇ
ਉਜ਼ਰ ਦੇ ਕਬੂਲ ਕਰੇ ਨਹੀਂ ਤਾਂ ਇਸ ਵਿੱਚ ਨਾਮਤਕਤਾ ਤੇ ਛਲਸਫ਼ਾ ਝਾੜਨ
ਦੀ ਰੱਗ ਹੋਵੇਗੀ ।

ਤੀਜਾ ਮੇਯਾਰ :- ਸਹਾਬਾ (ਰਸੂਲੇ ਕਰੀਮ ਸਲਲਾਹੁ ਅਲੈਹਿ ਵਸਲੁਮ ਦੇ
ਸਾਬੀਆਂ) ਦੀ ਤਫ਼ਸੀਰ ਹੈ । ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਹਾਬਾ
ਰਜ਼ੀ ਅਲਾਹ ਅਨਹੁਮ ਆਂਹਜ਼ਰਤ ਸਲਲਾਹੁ ਅਲੈਹਿ ਵਸਲੁਮ ਦੇ ਨੂਰਾਂ ਨੂੰ
ਹਾਸਲ ਕਰਨ ਵਾਲੇ ਅਤੇ ਨਬੁਵੱਤ ਦੇ ਗਿਆਨ ਦੇ ਪਹਿਲੇ ਵਾਰਸ ਸਨ ਅਤੇ
ਰੱਬ ਦੀ ਉਹਨਾਂ'ਤੇ ਅਪਾਰ ਕਿਰਪਾ ਸੀ ਅਤੇ ਇਲਾਹੀ ਮਦਦ ਉਹਨਾਂ ਦੀ
ਧਾਰਣਾ ਸ਼ਕਤੀ ਦੇ ਨਾਲ ਸੀ ਕਿਉਂਕਿ ਉਹਨਾਂ ਦੀ ਨ ਕੇਵਲ ਗੱਲ ਬਾਤ ਸੀ
ਸਗੋਂ ਸਮਾਂ ਵੀ ਸੀ ।

ਚੋਥਾ ਮੇਯਾਰ :- ਖੁੱਦ ਆਪਣੇ ਮਨ ਦੀ ਪਵਿਤ੍ਰਤਾ ਨਾਲ ਕੁਰਆਨ ਕਰੀਮ ਉਪਰ ਗੋਰ ਕਰਨਾ ਹੈ ਕਿਉਂਕਿ ਪਵਿਤ੍ਰ ਮਨ ਨਾਲ ਕੁਰਆਨ ਕਰੀਮ ਦਾ ਸੰਬੰਧ ਹੈ । ਅਲੱਹ ਤਾਲਾ ਕੁਰਆਨ ਕਰੀਮ ਵਿੱਚ ਝਰਮਾਉਂਦਾ ਹੈ (لَا يَمْسُّهُ إِلَّا الْمُطَهَّرُونَ (الواقعة 80)) ਲਾ ਯਮਸੁੱਹਿ ਇਲੱਲ ਮੁਤਹਰੂਨ (ਸੂਰਤ ਅਲਵਾਕਿਆ- 80) ਅਰਥਾਤ ਕੁਰਆਨ ਕਰੀਮ ਦੇ ਭੇਦ ਕੇਵਲ ਉਹਨਾ ਉਪਰ ਖੁਲਦੇ ਹਨ ਜੋ ਪਾਕ ਦਿਲ ਹੋਣ ਕਿਉਂਕਿ ਪਾਕ ਦਿਲ ਮਨੁਖ ਉਪਰ ਕੁਰਆਨ ਕਰੀਮ ਦੇ ਪਵਿਤ੍ਰ ਗਿਆਨ ਉਸਦੇ ਲਗਾਵ ਕਰਕੇ ਖੁੱਲ ਜਾਂਦੇ ਹਨ ਅਤੇ ਉਹ ਉਹਨਾ ਨੂੰ ਸ਼ਨਾਖਤ ਕਰ ਲੈਂਦਾ ਹੈ ਤੇ ਸੁੰਘ ਲੈਂਦਾ ਹੈ ਤੇ ਉਸਦਾ ਦਿਲ ਬੋਲ ਉਠਦਾ ਹੈ ਕਿ ਹਾਂ ਇਹੋ ਮਾਰਗ ਸਚਾ ਹੈ । ਉਸਦਾ ਨੂਰ ਮਨ ਦੀ ਸਰਾਈ ਦੀ ਪਰਖ ਲਈ ਇਕ ਉਤੱਮ ਕਸੋਟੀ ਹੁੰਦਾ ਹੈ । ਇਸ ਲਈ ਜੱਦ ਤੱਕ ਮਨੁਖ ਸਾਹਿਬੇ ਹਾਲ ਨ ਹੋਵੇ ਅਤੇ ਉਸ ਤੰਗ ਮਾਰਗ ਵਿੱਚੋਂ ਲੰਘਣ ਵਾਲਾ ਨ ਹੋਵੇ ਜਿਸ ਵਿੱਚੋਂ ਅੰਬਿਆ ਅਲੈਹਿ ਸਲਾਮ ਲੰਘੇ ਹਨ ਉਦੋਂ ਤੱਕ ਉਚਿਤ ਹੈ ਕਿ ਗੁਸਤਾਖੀ ਤੇ ਘਮੰਡ ਦੇ ਮਾਰਗ ਰਾਹੀਂ ਕੁਰਆਨ ਦੀ ਵਿਆਖਿਆ ਕਰਨ ਵਾਲਾ ਨ ਬਣ ਬੈਠੇ ਨਹੀਂ ਤਾਂ ਉਹ ਉਸਦੀ ਨਿੱਜੀ ਰਾਏ ਤੇ ਅਧਾਰਤ ਵਿਆਖਿਆ ਹੋਵੇਗੀ । ਜਿਸ ਤੋਂ ਨਈ ਅਲੈਹਿ ਸਲਾਮ ਨੇ ਮਨ ਝਰਮਾਇਆ ਹੈ ਅਤੇ ਕਿਹਾ ਹੈ ਕਿ (من فسر القرآن برأيه فاصاب فقد أخطأ) ਅਰਥਾਤ ਜਿਸਨੇ ਕੇਵਲ ਆਪਣੀ ਰਾਏ ਅਨੁਸਾਰ ਕੁਰਆਨ ਕਰੀਮ ਦੀ ਤਫਸੀਰ ਕੀਤੀ ਅਤੇ ਆਪਣੇ ਵਿਰਾਰ ਵਿੱਚ ਰੰਗੀ ਕੀਤੀ ਤਾਂ ਵੀ ਉਸਨੇ ਮਾੜੀ ਵਿਆਖਿਆ ਕੀਤੀ ।

ਪੰਜਵਾਂ ਮੇਯਾਰ :- ਅਰਬੀ ਸ਼ਬਦ ਕੋਸ਼ ਹੈ ਪਰ ਕੁਰਆਨ ਕਰੀਮ ਨੇ ਆਪਣੇ ਸਾਧਨ ਆਪ ਹੀ ਇਨ੍ਹੀਂ ਸਥਾਪਤ ਕਰ ਦਿੱਤੇ ਹਨ ਕਿ ਅਰਬੀ ਸ਼ਬਦ ਕੋਸ਼ਾਂ ਦੀ ਲੋੜ ਹੀ ਨਹੀਂ, ਪਰ ਇਸ ਵਿੱਚ ਸ਼ੱਕ ਨਹੀਂ ਕਿ ਇਹ ਗਿਆਨ ਦੇ ਵਾਧੇ ਦਾ ਸਬਬ ਬਣਦਾ ਹੈ ਸਗੋਂ ਕਈ ਵਾਰ ਕੁਰਆਨ ਕਰੀਮ ਦੇ ਗੁਪਤ

ਭੇਦਾਂ ਲਈ ਕੋਸ਼ਾਂ ਦੀ ਪੜਤਾਲ ਕਰਨ ਨਾਲ ਆਂਤਰਕ ਗਿਆਨ ਵੱਲ ਧਿਆਨ ਖਿੱਚ ਜਾਂਦਾ ਹੈ ਅਤੇ ਇਕ ਭੇਦ ਦੀ ਗੱਲ ਨਿਕਲ ਆਉਂਦੀ ਹੈ ।

ਛੇਵਾਂ ਮੇਯਾਰ :- ਰੂਹਾਨੀ ਸਿਲਸਿਲੇ ਨੂੰ ਸਮਝਣ ਲਈ ਭੋਤਕ ਸਿਲਸਿਲਾ ਹੈ ਕਿਉਂਕਿ ਰੱਬ ਨੇ ਦੋਹਾਂ ਕੜੀਆਂ ਵਿੱਚ ਸਮਾਨਤਾ ਰੱਖੀ ਹੈ ।

ਸਤੱਵਾਂ ਮੇਯਾਰ :- ਵਹੀਏ ਵਿਲਾਇਤ ਅਤੇ ਮੁਕਾਸ਼ਫਾਤੇ ਮੁਹਦੱਸੀਨ ਹਨ ।

(ਅਰਥਾਤ ਵਲੀਉਲਾਹ ਤੇ ਮਹਾਂਪੁਰਸ਼ਾਂ ਦੀ ਈਸ਼ਵਾਣੀ ਅਤੇ ਹਦੀਸਾਂ ਦੇ ਵਿਦਵਾਨਾਂ ਦਾ ਅੰਤਰਗਿਆਨ)⁴ ਇਹ ਮੇਯਾਰ ਮਾਨੇ ਸਾਰਿਆਂ ਮੇਯਾਰਾਂ

⁴ ਹਾਸ਼ੀਆ ਮੇਯਾਰ ਸਤੱਵਾਂ :—ਸਯੱਦ ਸਾਹਬ ਨੇ ਆਪਣੀ ਕਿਸੇ ਕਿਤਾਬ ਵਿੱਚ ਵਹੀਏ ਇਲਾਹੀ ਨੂੰ ਸਰਾਈ ਦੀ ਕਸੋਟੀ ਨਹੀਂ ਮੰਨਿਆ ਅਤੇ ਨ ਹੀ ਮੰਨਣਾ ਚਾਹੁੰਦੇ ਹਨ । ਇਸਦਾ ਕਾਰਣ ਇਹ ਮਲੂਮ ਹੁੰਦਾ ਹੈ ਕਿ ਉਹ ਵਹੀ ਨੂੰ ਭਾਵੇਂ ਉਹ ਵਹੀਏ ਨਥੁੰਵੱਤ ਹੋਵੇ ਜਾਂ ਵਹੀਏ ਵਲਾਇਤ (ਵਲੀਉਲਾਹ, ਰੱਬ ਦੇ ਸੌਚੇ ਮਿਤੱਰ ਦੀ ਵਹੀ) ਇਜ਼ਤ ਦੀ ਨਿਗਾਹ ਨਾਲ ਨਹੀਂ ਦੇਖਦੇ ਸਗੋਂ ਉਸਨੂੰ ਕੇਵਲ ਸੁਭਾਵ ਦੇ ਅਭਿਆਸ ਦੀ ਮਹਾਰਤ ਸਮਝਦੇ ਹਨ । ਸੋ, ਉਹਨਾਂ ਦੇ ਇਸ ਦ੍ਰਿਸ਼ਟੀਕੋਣ ਬਾਰੇ ਹੀ ਇਸ ਥਾਂ ਕਿਸੇ ਹੱਦ ਤੱਕ ਲਿਖਣਾ ਜ਼ਰੂਰੀ ਹੈ । ਇਸ ਲਈ ਸਪਸ਼ਟ ਰਹੇ ਕਿ ਸਯੱਦ ਸਾਹਬ ਦੀ ਇਹ ਵੱਡੀ ਗਲਤੀ ਤੇ ਅਤਿਅੰਤ ਉਪਦੱਰ ਮਰਾਉਣ ਵਾਲੀ ਤੇ ਹੱਕ ਤੋਂ ਦੂਰ ਲੈ ਜਾਣ ਵਾਲੀ ਵਿਚਾਰਪਾਰਾ ਹੈ ਕਿ ਵਹੀਉਲਾਹ ਨੂੰ ਕੇਵਲ ਸੁਭਾਵ ਦੇ ਅਭਿਆਸ ਦੀ ਮਹਾਰਤ ਸਮਝਦੇ ਹਨ । ਇਹ ਗੱਲ ਸਪਸ਼ਟ ਹੈ ਕਿ ਮਨੁੱਖ ਦੇ ਸੁਭਾਵ ਵਿੱਚ ਕਈ ਪ੍ਰਕਾਰ ਦੀਆਂ ਯੋਗਤਾਵਾਂ ਹੁੰਦੀਆਂ ਹਨ । ਸਾਚੀਆਂ ਯੋਗਤਾਵਾਂ ਇਸ ਪ੍ਰਕਾਰ ਦੀਆਂ ਹਨ ਕਿ ਇਕ ਦੀ ਸ਼ੈਲੀ ਤੇ ਬਨਾਵਟ ਦੂਜੇ ਦੀ ਸ਼ੈਲੀ ਤੇ ਬਨਾਵਟ 'ਤੇ ਗਵਾਹ ਹੈ । ਉਦਾਹਰਣ ਵੱਜੋਂ ਕੁਝ ਦਾ ਸੁਭਾਵ ਹਿਸਾਬੀ ਤੇ ਗਲਿਤ ਨਾਲ ਇਕ ਵਿਸ਼ੇਸ਼ ਸੰਬੰਧ ਰੱਖਦਾ ਹੈ ਅਤੇ ਕੁਝ ਦਾ ਐਸ਼ਧ ਵਿਗਿਆਨ ਨਾਲ, ਕੁਝ ਦਾ ਤਰਕ ਵਿਗਿਆਨ ਨਾਲ, ਕੁਝ ਸਾਹਿਤ ਨਾਲ । ਪਰ ਇਹ ਗੁਪਤ ਯੋਗਤਾਵਾਂ ਆਪਣੇ ਆਪ ਕਿਸੇ ਨੂੰ ਅਕਾਊਂਟ, ਕਿਸੇ ਨੂੰ ਗਲਿਤ ਵਿਗਿਆਨੀ, ਕਿਸੇ ਨੂੰ ਡਾਕਟਰ, ਕਿਸੇ ਨੂੰ ਤਰਕ ਵਿਗਿਆਨੀ ਜਾਂ ਸਾਹਿਤ ਰਚਨਹਾਰ ਨਹੀਂ ਬਣਾ ਸਕਦੀਆਂ । ਸਗੋਂ ਅਜਿਹਾ ਵਿਅਕਤੀ ਅਧਿਆਪਕ ਰਾਹੀਂ ਸਿੱਖਿਆ ਪ੍ਰਾਪਤ ਕਰਨ ਦਾ ਮੁਖਾਜ ਹੁੰਦਾ ਹੈ ਅਤੇ ਫਿਰ ਬੁੱਧੀਮਾਨ ਅਧਿਆਪਕ ਉਸਦੇ ਸੁਭਾਵ ਨੂੰ ਇਕ

ਵਿਸ਼ੇਸ਼ ਗਿਆਨ ਵੱਲ ਸੰਬੰਧਤ ਦੇਖਦਾ ਹੈ ਤਾਂ ਉਸਨੂੰ ਉਸਦੇ ਪੜ੍ਹਨ ਦੀ ਵਿਸ਼ੇਸ਼ ਪ੍ਰੇਰਨਾ ਦਿੰਦਾ ਹੈ। ਉਸੇ ਦੇ ਸੰਬੰਧ ਵਿੱਚ ਇਹ ਸ਼ੋਅਰ ਹੈ:-

ਹਰ ਕਸੇ ਰਾਹਬਰ ਕਾਰੀ ਸਾਖਤਦਾ। ਮੈਲੇ ਤਬਅਸ਼ ਅੰਦਰਾਨ ਅੰਦਾਖਤਦਾ ॥
ਇਹ ਵਿਦਿਆ ਪ੍ਰਾਪਤ ਕਰਨ ਮਗਰੋਂ ਉਹ ਯੋਗਤਾ ਜੋ ਬੀਜ ਵਾਂਗ ਛੁਪੀ ਹੋਈ ਸੀ ਖਿੜ
ਪੈਂਦੀ ਹੈ ਅਤੇ ਉਸ ਗਿਆਨ ਦੀਆਂ ਉਸਨੂੰ ਭਾਂਤ ਭਾਂਤ ਦੀਆਂ ਬਰੀਕੀਆਂ ਸੁਝਦੀਆਂ
ਹਨ ਅਤੇ ਜੋ ਕੁਝ ਨਵੇਂ ਕਾਰਜ ਉਸਦੇ ਫਨ ਬਾਰੇ ਰੱਬ ਵੱਲੋਂ ਉਸਦੇ ਮਨ ਵਿੱਚ ਪੈਦਾ ਹੁੰਦੇ
ਹਨ ਜੇਕਰ ਉਹਨਾਂ ਦਾ ਨਾਂ ਇਲਹਾਮ ਅਤੇ ਅਲਕਾ (ਰੱਬ ਵੱਲੋਂ ਮਨ ਵਿੱਚ ਕਿਸੇ ਗੱਲ
ਦਾ ਪਾਇਆ ਜਾਣਾ) ਰੱਖੀਏ ਤਾਂ ਕੋਈ ਛਰਕ ਨਹੀਂ ਪੈਂਦਾ ਕਿਉਂਕਿ ਉਹ ਸਾਰੀਆਂ
ਚੰਗੀਆਂ ਗੱਲਾਂ ਜਿੰਨਾ ਨਾਲ ਮਨੁੱਖਾਂ ਨੂੰ ਲਾਭ ਪਹੁੰਚਦਾ ਹੈ ਰੱਬ ਵੱਲੋਂ ਮਨ ਵਿੱਚ ਪਾਈ
ਜਾਂਦੀ ਹੈ ਜਿਵੇਂ ਕਿ ਰੱਬ ਵੀ ਵਾਸਤਵ ਵਿੱਚ ਇਸੇ ਵੱਲ ਸੰਕੇਤ ਕਰਦਿਆਂ ਹੋਇਆਂ
ਛਰਮਾਉਂਦਾ ਹੈ :-

فَلَّهُمْهَا فُجُورَهَا وَتَقْوَاهَا (الشمس ٩)

ਫ-ਅਲਹਾਮਾਹਾ ਛੁਜੁਰਾਹਾ ਵਤਕਵਾਹਾ (ਸੂਰਤ ਸ਼ਮਸ-9)

ਅਰਥਾਤ ਭੈੜੀਆਂ ਅਤੇ ਚੰਗੀਆਂ ਗੱਲਾਂ ਜੋ ਮਨੁੱਖ ਦੇ ਮਨਾਂ ਵਿੱਚ ਪੈਂਦੀਆਂ ਹਨ ਉਹ
ਰੱਬ ਵੱਲੋਂ ਹੀ ਇਲਹਾਮ ਹੁੰਦੀਆਂ ਹਨ। ਚੰਗਾ ਮਨੁੱਖ ਆਪਣੀ ਚੰਗੀ ਸੋਚ ਕਰਕੇ ਇਸ
ਯੋਗ ਹੁੰਦਾ ਹੈ ਕਿ ਚੰਗੀਆਂ ਗੱਲਾਂ ਉਸਦੇ ਮਨ ਵਿੱਚ ਪੈਣ ਅਤੇ ਭੈੜਾ ਮਨੁੱਖ ਆਪਣੀ
ਭੈੜੀ ਸੋਚ ਕਰਕੇ ਇਸ ਯੋਗ ਬਣਦਾ ਹੈ ਕਿ ਭੈੜੇ ਵਿਚਾਰ ਅਤੇ ਭੈੜੀਆਂ ਵਿਉਤਾਂ
ਉਸਦੇ ਮਨ ਵਿੱਚ ਪੈਦਾ ਹੁੰਦੀਆਂ ਰਹਿੰਦੀਆਂ ਹਨ। ਹਕੀਕਤ ਵਿੱਚ ਨੇਕ ਮਨੁੱਖ ਇਸ
ਪ੍ਰਕਾਰ ਦੇ ਇਲਹਾਮ ਹਾਸਲ ਕਰਨ ਲਈ ਸੁਭਾਵਕ ਇਕ ਨੇਕ ਮਲਕਹ (ਸੁਭਾਵ,
ਛਿਤਰਤ) ਆਪਣੇ ਅੰਦਰ ਰੱਖਦਾ ਹੈ ਅਤੇ ਭੈੜਾ ਮਨੁੱਖ ਆਪਣੀ ਭੈੜੇ ਸੁਭਾਵ ਅਨੁਸਾਰ
ਇਕ ਭੈੜੀ ਛਿਤਰਤ (ਮਲਕਹ) ਰੱਖਦਾ ਹੈ। ਇਸ ਲਈ ਇਸੇ ਸੁਭਾਵਕ ਮਲਕਹ
ਕਰਕੇ ਅਨੇਕਾਂ ਲੋਕ ਆਪਣੀਆਂ ਚੰਗੀਆਂ ਤੇ ਭੈੜੀਆਂ ਲੇਖਨੀਆਂ ਅਤੇ ਪਾਕ ਨਾਪਾਕ
ਪੈੜਾਂ (ਪਦਰਿੰਨ੍ਹ) ਪਿੱਛੇ ਛੱਡ ਗਏ ਹਨ। ਪਰ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਕੀ
ਨਵੀਆਂ ਦੀ ਵਰੀ ਦੀ ਵੀ ਇਹੋ ਹਕੀਕਤ ਹੈ ਕਿ ਉਹ ਵੀ ਹਕੀਕਤ ਵਿੱਚ ਸੁਭਾਵਕ
ਮਲਕਹ ਹੈ ਜੋ ਇਸ ਪ੍ਰਕਾਰ ਦੇ ਅਲਕਾ ਨਾਲ ਲਾਭਵੰਤ ਹੁੰਦਾ ਰਹਿੰਦਾ ਹੈ ਜਿਸਦਾ
ਵਿਸਥਾਰ ਹੁਣੇ ਵਰਨਣ ਹੋਇਆ ਹੈ ਜੇਕਰ ਕੇਵਲ ਇੰਨੀ ਹੀ ਗੱਲ ਹੈ ਤਾਂ ਵਿਰ ਸਰਾਈ
ਦਾ ਗਿਆਨ ਹੋ ਗਿਆ। ਕਿਉਂਕਿ ਨਵੀਆਂ ਦੀ ਵਰੀ ਨੂੰ ਕੇਵਲ ਇਕ ਸੁਭਾਵਕ

ਮਲਕਹ ਦੱਸ ਕੇ ਫਿਰ ਨਵੀਆਂ ਅਤੇ ਇਸੇ ਪ੍ਰਕਾਰ ਦੇ ਹੋਰਨਾ ਲੋਕਾਂ ਵਿੱਚ ਅੰਤਰ ਕਰਨਾ ਬਹੁਤ ਹੀ ਔਖਾ ਹੈ। ਸ਼ਾਇਦ ਇਸ ਥਾਂ ਸ਼ਯੁਦ ਸਾਹਬ ਇਹ ਆਖਣ ਕਿ ਅਸੀਂ ਵਹੀਏ ਮਤਲੂ (ਤਿਲਾਵਤ, ਅਵਾਜ਼ ਨਾਲ ਪੜ੍ਹੀ ਜਾਣ ਵਾਲੀ ਵਰੀ) ਦੇ ਕਾਇਲ ਹਨ ਅਰਥਾਤ ਕੁਰਆਨ ਕਰੀਮ ਦੇ ਸ਼ਬਦ ਵਹੀ ਅਨੁਸਾਰ ਹਨ ਪਰ ਮੈਂ ਸ਼ਯੁਦ ਸਾਹਬ ਦੀ ਇਸ ਕੁਰਨੀਤੀ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ, ਉਹ ਇਸ ਵਹੀਏ ਮਤਲੂ ਦੇ ਉੱਕਾ ਹੀ ਕਾਇਲ ਨਹੀਂ ਜਿਸਦੇ ਅਸੀਂ ਲੋਕ ਕਾਇਲ ਹਾਂ। ਸਪਸ਼ਟ ਹੈ ਇਉਂ ਤਾਂ ਕੋਈ ਅਲਕਾ (ਰੱਬ ਵੱਲੋਂ ਮਨ ਵਿੱਚ ਪਾਏ ਜਾਣ ਵਾਲੇ ਸ਼ਬਦ) ਸ਼ਬਦਾਂ ਤੋਂ ਬਿਨਾਂ ਨਹੀਂ ਹੁੰਦਾ ਅਤੇ ਅਜਿਹੇ ਅਰਥ ਜੋ ਸ਼ਬਦਾਂ ਤੋਂ ਸੱਖਣੇ ਹੋਣ ਬੁੱਧੀ ਵਿੱਚ ਆ ਹੀ ਨਹੀਂ ਸਕਦੇ। ਪਰ ਫਿਰ ਭੁਦ ਕੁਰਆਨ ਕਰੀਮ ਅਤੇ ਹਦੀਸ ਰਸੂਲੇ ਕਰੀਮ ਸਲਲਾਹੁ ਅਲਾਹਿ ਵਸਲੱਮ ਵਿੱਚ ਵੀ ਅੰਤਰ ਹੈ ਅਤੇ ਇਸੇ ਫਰਕ ਕਰਕੇ ਹਦੀਸ ਦੇ ਸ਼ਬਦਾਂ ਨੂੰ ਉਸ ਸੌਮੇਂ ਵਿੱਚੋਂ ਨਿਕਲਿਆ ਹੋਇਆ ਕਰਾਰ ਨਹੀਂ ਦਿੰਦੇ ਜਿਸ ਸੌਮੇਂ ਵਿੱਚੋਂ ਕੁਰਆਨ ਕਰੀਮ ਦੇ ਸ਼ਬਦ ਨਿਕਲੇ ਹਨ। ਹਾਂ, ਆਮ ਅਲਕਾ ਜਾਂ ਇਲਹਾਮ ਦਾ ਭਾਵ ਸਮੁੱਖ ਰੱਖ ਕੇ ਹਦੀਸ ਦੇ ਸ਼ਬਦ ਵੀ ਰੱਬ ਵੱਲੋਂ ਹਨ। ਇਸ ਪ੍ਰਕਾਰ ਆਇਤ

وَمَا يَنْطِقُ عَنِ الْهُوَ إِنْ هُوَ إِلَّا وَحْيٌ يُوحَى (النجم 4-5)

ਵਮਾ ਯੰਤਿਕੁ ਅਨਿਲ ਹਵਾ ॥ ਇਨ ਹੋਵਾ ਇਲੋਂ ਵਹਯੁੰਯੂਹਾ ॥ (ਨਜ਼ਮ 4-5)

(ਅਰਥ : ਉਹ ਆਪਣੇ ਮਨ ਦੀ ਇੱਛਾ ਨਾਲ ਗੱਲ ਨਹੀਂ ਕਰਦਾ, ਸਗੋਂ ਉਹ ਕੇਵਲ ਅਲਾਹੁ ਵੱਲੋਂ ਉਤਰਨ ਵਾਲੀ ਅਕਾਸ਼ਵਾਣੀ ਹੈ) ਇਸ ਗੱਲ'ਤੇ ਗਵਾਹੀ ਦੇ ਰਹੀ ਹੈ। ਇਹ ਗੱਲ ਅਸੀਂ ਫਿਰ ਚੇਤੇ ਕਰਾਉਂਦੇ ਹਾਂ ਕਿ ਕਿਸੇ ਵੀ ਪ੍ਰਕਾਰ ਦਾ ਇਲਕਾ ਹੋਵੇ ਸ਼ਬਦ ਹਮੇਸ਼ਾ ਨਾਲ ਹੋਣਗੇ। ਉਦਾਹਰਣ ਵੱਜੋਂ ਇਕ ਸ਼ਾਇਰ ਆਪਣੀ ਕਵਿਤਾ ਦੇ ਇਕ ਪਦ (ਛੰਦ) ਲਈ ਦੂਜੇ ਪਦ ਦੀ ਭਾਲ ਕਰਦਾ ਹੈ ਤਾਂ ਜੱਦ ਉਸਦੀ ਬੁੱਧੀ ਵਿੱਚ ਰੱਬ ਵੱਲੋਂ ਕੋਈ ਇਲਕਾ ਹੋਵੇਗਾ ਤਾਂ ਸ਼ਬਦਾਂ ਨਾਲ ਹੀ ਹੋਣਗੇ।

ਹੁਣ ਜੱਦ ਕਿ ਗੱਲ ਪੱਕੇ ਤੌਰ'ਤੇ ਫੈਸਲਾ ਪਾ ਚੁਕੀ ਹੈ ਕਿ ਬੁੱਧੀਮਾਨਾ, ਵਿਦਵਾਨਾ ਅਤੇ ਕਵੀਆਂ ਨੂੰ ਵੀ ਰੱਬ ਵੱਲੋਂ ਹੀ ਇਲਕਾ ਹੁੰਦਾ ਹੈ ਅਤੇ ਉਹ ਵੀ ਇਲਹਾਮੇ ਮਤਲੂ ਹੀ ਹੁੰਦਾ ਹੈ ਅਤੇ ਉਹਨਾ ਵਿੱਚੋਂ ਸਚਿਆਰਾਂ ਨੂੰ ਸਰੋਈ ਦਾ ਅਤੇ ਬੁਰਿਆਰਾਂ ਨੂੰ ਬੁਰਾਈ ਦਾ ਇਕ ਮਲਕਹ (ਫਿਤਰਤ, ਯੋਗਤਾ) ਦਿੱਤਾ ਜਾਂਦਾ ਹੈ ਅਤੇ ਲੋੜ ਅਨੁਸਾਰ ਉਸ ਮਲਕਹ ਰਾਣੀਂ ਉਹਨਾ ਨੂੰ ਸਮੇਂ ਸਮੇਂ ਸਿਰ ਇਲਹਾਮ ਹੁੰਦਾ ਰਹਿੰਦਾ

ਹੈ। ਉਦਾਹਰਣ ਵੱਜੋਂ ਜਿਸਨੇ ਰੇਲ ਗੱਡੀ ਦੀ ਕਾਢ ਕੱਢੀ ਉਸਨੂੰ ਇਹੋ ਇਲਕਾ ਹੋਇਆ ਸੀ ਅਤੇ ਜੋ ਟੈਲੀਗ੍ਰਾਮ ਦੀ ਖੋਜ ਕਰਨ ਵਾਲਾ ਸੀ ਇਹਨਾ ਅਰਥਾਂ ਵਿੱਚ ਉਹ ਵੀ ਮੁਲਹਿਮ (ਇਲਹਾਮ ਪ੍ਰਾਪਤ ਕਰਨ ਵਾਲਾ) ਹੀ ਸੀ। ਉਹੋ ਇਤਿਹਾਸ ਜਿਸਦਾ ਵਰਨਣ ਅਸੀਂ ਉਪਰ ਕਰ ਆਏ ਹਾਂ, ਸਯੱਦ ਸਾਹਬ ਉਪਰ ਲਾਗੂ ਹੋਵੇਗਾ। ਜੇਕਰ ਸਯੱਦ ਸਾਹਬ ਇਹ ਉਤੱਰ ਦੇਣ ਕਿ ਹਕੀਕਤ ਵਿੱਚ ਅਲਕਾ ਬਾਰੇ ਨਵੀਂ, ਬੁੱਧੀਮਾਨ ਸਗੋਂ ਕਾਫ਼ਰ ਤੇ ਮੌਮਨ ਸਾਰੇ ਹੀ ਬਰਾਬਰ ਹਨ ਪਰ ਝਰਕ ਇਹ ਹੈ ਕਿ ਨਵੀਂਆਂ ਦਾ ਅਲਕਾ ਹਮੇਸ਼ਾਂ ਠੀਕ ਹੁੰਦਾ ਹੈ ਤਾਂ ਅਜਿਹੇ ਉਤੱਰ ਵਿੱਚ ਸਯੱਦ ਸਾਹਬ ਨੂੰ ਮਨੁਣਾ ਪਵੇਗਾ ਕਿ ਨਵੀਂ ਦੀ ਵਹੀ, ਕਾਫ਼ਰਾਂ ਦੇ ਇਲਹਾਮਾਂ ਤੋਂ ਕੋਈ ਵਿਅਕਤੀਗੱਤ ਭਿੰਨਤਾ ਨਹੀਂ ਰੱਖਦੀ ਕੇਵਲ ਇਹ ਅੰਤਰ ਹੈ ਕਿ ਨਵੀਂਆਂ ਦੀ ਵਹੀ ਗਲਤੀਆਂ ਤੋਂ ਪਾਕ ਹੁੰਦੀ ਹੈ ਅਤੇ ਅਰਸਤੂ ਜਾਂ ਅਫਲਾਤੂਨ ਆਦਿ ਵਿਦਵਾਨਾਂ ਦੀ ਵਹੀ ਗਲਤੀ ਤੋਂ ਪਾਕ ਨਹੀਂ ਸੀ ਪਰ ਇਹ ਦਾਵਾ ਉਕੱਕਾ ਹੀ ਦਲੀਲ ਰਹਿਤ ਹੈ ਸਗੋਂ ਪੱਕੇਸ਼ਾਹੀ ਹੈ ਕਿਉਂਕਿ ਅਜਿਹੀ ਅਵਸਥਾ ਵਿੱਚ ਸਾਨੂੰ ਮਨੁਣਾ ਪੈਂਦਾ ਹੈ ਕਿ ਵਿਦਵਾਨਾਂ ਦੇ ਉਪਦੇਸ਼, ਨਸੀਹਤਾਂ ਅਤੇ ਆਚਰਣਕ ਗੱਲਾਂ ਦਾ ਉਹ ਭਾਗ ਜੋ ਗਲਤੀਆਂ ਤੋਂ ਪਾਕ ਹੈ ਅਤੇ ਕੁਰਆਨ ਕਰੀਮ ਅਨੁਸਾਰ ਹੈ ਉਸਨੂੰ ਅਕਾਰਣ ਰੀ ਇਲਾਹੀ ਕਲਾਮ ਸਮਝੀਏ ਅਤੇ ਕੁਰਆਨ ਕਰੀਮ ਦੇ ਬਰਾਬਰ ਕਰਾਰ ਦੇਈਏ ਅਤੇ ਵਹੀਏ ਮਤਲੂੰ ਹੋਣ ਉਪਰ ਈਮਾਨ ਲਿਆਈਏ। ਦੂਜਾ ਭਾਗ ਜੋ ਜਿਸ ਵਿੱਚ ਗਲਤੀਆਂ ਹੋਣ ਉਸਨੂੰ ਉਸੇ ਪ੍ਰਕਾਰ ਇਜਤਿਹਾਦੀ (ਇਸਲਾਮਿਕ ਪਰਿਭਾਸ਼ਿਕ ਵਿਚਾਰਧਾਰਾ ਅਨੁਸਾਰ ਕੁਰਆਨ, ਹਦੀਸ ਅਤੇ ਸਾਮੂਹਿਕ ਰੂਪ ਵਿੱਚ ਵਿਚਾਰ ਚਰਚਾ ਕਰਕੇ ਸ਼ਰਈ ਮਸਲੇ ਦਾ ਅਨੁਮਾਨਤ ਹੱਲ ਕਢੋਣਾ, ਜੋਦੇ-ਜੁਹਦ) ਗਲਤੀਆਂ ਦੀ ਲੜੀ ਵਿੱਚ ਰੱਖ ਦੇਈਏ ਜਿਵੇਂ ਕਿ ਕਦੇ ਨਵੀਂਆਂ ਤੋਂ ਵੀ ਇਜਤਿਹਾਦੀ ਗਲਤੀ ਹੋ ਜਾਂਦੀ ਹੈ। ਫਿਰ ਇਸ ਉਸੂਲ ਦੇ ਪੱਖੋਂ ਅਜਿਹੇ ਵਿਦਵਾਨਾਂ ਸਗੋਂ ਕੁਝੋਚ ਨੂੰ ਵੀ ਨਵੀਂ ਸਮਝ ਲਈਏ। ਹੁਣ ਸਪਸ਼ਟ ਹੈ ਕਿ ਹਕੀਕਤ ਵਿੱਚ ਇਹ ਅਜਿਹਾ ਵਿਚਾਰ ਹੈ ਕਿ ਸੰਭਵਤਾ ਸਯੱਦ ਸਾਹਬ ਦਾ ਈਮਾਨ ਉਸਤੋਂ ਨਸ਼ਟ ਹੋ ਜਾਵੇ ਸਗੋਂ ਸ਼ਾਇਦ ਕਿਸੇ ਮੌਕੇ 'ਤੇ ਨਿਯੂਟਨ ਆਦਿ ਵਿਦਵਾਨ ਦੀ ਵਹੀ ਨੂੰ ਕੁਰਆਨ ਦੀ ਵਹੀ 'ਤੋਂ ਉਤੱਮ ਸਮਝਣ ਲਗ ਪੈਣ। ਦੁਖ ਦੀ ਗੱਲ ਹੈ ਜੇਕਰ ਸਯੱਦ ਸਾਹਬ ਕੁਰਆਨ ਦੇ ਅਰਥ ਸਮਝਣ ਲਈ ਕੁਰਆਨ ਨੂੰ ਹੀ ਕਸ਼ਟੀ ਬਣਾਉਂਦੇ ਤਾਂ ਇਸ ਹਲਾਕਤ (ਤਬਾਹੀ) ਦੇ ਖੱਡ ਵਿੱਚ ਡਿੱਗਲੋਂ ਬੱਚ ਜਾਂਦੇ। ਕੁਰਆਨ ਕਰੀਮ ਨੇ ਕਿਸੇ ਥਾਂ ਵੀ ਆਪਣੀ ਵਹੀ ਦੀ ਇਹ ਉਦਾਹਰਣ ਪੇਸ਼ ਨਹੀਂ ਕੀਤੀ ਕਿ ਉਹ ਉਸ ਸੌਮੇ ਵਾਂਗ ਹੈ ਜੋ ਧਰਤੀ 'ਤੋਂ ਜੋਸ਼ ਮਾਰਦਾ

ਹੈ ਸੱਗੋਂ ਹਰ ਥਾਂ ਇਹੋ ਉਦਾਹਰਣ ਪੇਸ਼ ਕੀਤੀ ਹੈ ਕਿ ਉਹ ਉਸ ਵਰਖਾ ਵਾਂਗ ਹੈ ਜੋ ਅਕਾਸ਼ 'ਤੇ ਵਰ੍ਹਦੀ ਹੈ ।

ਜੇਕਰ ਸਯੱਦ ਸਾਹਬ ਲਿਖੱਣ ਸਮੇਂ ਕਿਸੇ ਸਾਹਿਬੇ ਹਾਲ (ਯੋਗ) ਕੋਲੋਂ ਪੁੱਛ ਲੈਂਦੇ ਕਿ ਵਹੀਉਲੱਹ ਕੀ ਸ੍ਨੇ ਹੈ ਅਤੇ ਕਿਉਂ ਨਾਜ਼ਲ ਹੁੰਦੀ ਹੈ ਤਾਂ ਵੀ ਇਸ ਉਣਤਾਈ 'ਤੇ ਬੱਚ ਜਾਂਦੇ । ਇਸ ਠੇਕਰ ਨਾਲ ਸਯੱਦ ਸਾਹਬ ਨੇ ਮੁਸਲਮਾਨਾਂ ਦੀ ਇਕ ਵੱਡੀ ਗਿਣਤੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਨਾਸਤਿਕਤਾ ਤੇ ਅਪਰਮ ਦੇ ਕੰਢੇ 'ਤੇ ਖੜਾ ਕਰ ਦਿੱਤਾ ਹੈ ਵਹੀਏ ਨਬੂਵਤ ਦੀ ਇਜ਼ਤ ਨੂੰ ਗਵਾ ਕੇ ਉਸਨੂੰ ਪ੍ਰਕਿਰਤੀ ਤੱਕ ਸੀਮਤ ਕਰ ਦਿੱਤਾ ਹੈ ਜਿਸ ਵਿੱਚ ਕਾਫ਼ਰ ਤੇ ਬੇਈਮਾਨ ਵੀ ਸ਼ਾਮਲ ਹਨ ।

ਇਸ ਸਮੇਂ ਮੈਂ ਕੇਵਲ ਰੱਬ ਖਾਤਰ ਆਪਣੀ ਗਵਾਹੀ ਸਯੱਦ ਸਾਹਬ ਦੀ ਸੇਵਾ ਵਿੱਚ ਪੇਸ਼ ਕਰਦਾ ਹਾਂ ਕਿ ਸ਼ਾਇਦ ਭੁਦਾ ਤਆਲਾ ਉਹਨਾਂ 'ਤੇ ਆਪਣੀ ਸ਼੍ਰੀਪਾ ਕਰੇ । ਸੋ, ਹੋ! ਪਿਆਰੇ ਸਯੱਦ !! ਮੈਂਨੂੰ ਉਸ ਰੱਬ ਦੀ ਕਸਮ ਹੈ ਕਿ ਇਹ ਗੱਲ ਵਾਕਈ ਠੀਕ ਹੈ ਕਿ ਵਹੀਏ ਇਲਾਹੀ ਅਕਾਸ਼ 'ਤੇ ਇਲ ਉਪੱਰ ਅਜਿਹੀ ਡਿੱਗਦੀ ਹੈ ਕਿ ਜਿਵੇਂ ਕਿ ਸੂਰਜ ਦੀਆਂ ਕਿਰਣਾਂ ਹਰ ਰੋਜ਼ ਕੰਧ ਉਪੱਰ ਦੇਖਦਾ ਹਾਂ । ਜੱਦ ਇਲਾਹੀ ਕਲਾਮ ਦਾ ਸਮਾਂ ਆਉਂਦਾ ਹੈ ਤਾਂ ਅਵੱਲ ਤਾਂ ਇਕ ਅਜਿਹੀ ਅਵਸਥਾ ਛਾ ਜਾਂਦੀ ਹੈ ਕਿ ਮੈਂ ਇਕ ਬਦਲੀ ਹੋਈ ਰੀਜ਼ ਵਾਂਗ ਹੋ ਜਾਂਦਾ ਹਾਂ ਅਤੇ ਮੇਰੀ ਇੰਦਰੀਆਂ, ਮੇਰੇ ਅੰਗ, ਮੇਰੀ ਸੂਝ ਬੂਝ ਅਤੇ ਹੋਸ਼ ਆਖਣ ਨੂੰ ਤਾਂ ਬਾਕੀ ਹੁੰਦਾ ਹੈ ਪਰ ਉਸ ਸਮੇਂ ਮੈਂ ਆਪਣੇ ਆਪ ਨੂੰ ਵੇਖਦਾ ਹਾਂ ਕਿ ਕਿਸੇ ਸ਼ਕਤੀਸ਼ਾਲੀ ਵਜੂਦ ਨੇ ਆਪਣੀ ਮੁੱਠੀ ਵਿੱਚ ਕਰ ਲਿਆ ਹੈ ਅਤੇ ਉਸ ਸਮੇਂ ਮੈਂ ਅਨੁਭਵ ਕਰਦਾ ਹਾਂ ਕਿ ਮੇਰੇ ਵਜੂਦ ਦੀਆਂ ਸਾਰੀਆਂ ਰਗਾਂ ਉਸਦੇ ਰੱਬ ਵਿੱਚ ਹਨ ਅਤੇ ਜੋ ਕੁਝ ਮੇਰਾ ਹੈ ਉਹ ਹੁਣ ਮੇਰਾ ਨਹੀਂ ਸਗੋਂ ਉਸਦਾ ਹੈ । ਜੱਦੋਂ ਇਹ ਅਵਸਥਾ ਹੋ ਜਾਂਦੀ ਹੈ ਤਾਂ ਉਸ ਸਮੇਂ ਰੱਬ ਸੱਭ ਤੋਂ ਪਹਿਲਾਂ ਦਿਲ ਦੇ ਉਹਨਾਂ ਵਿਚਾਰਾਂ ਨੂੰ ਮੇਰੀ ਨਜ਼ਰ ਸਾਹਮਣੇ ਪੇਸ਼ ਕਰਦਾ ਹੈ ਜਿੰਨਾਂ 'ਤੇ ਆਪਣੇ ਕਲਾਮ ਦੀਆਂ ਕਿਰਣਾਂ ਪਾਉਣਾ ਚਾਹੁੰਦਾ ਹੈ ਉਦੋਂ ਇਕ ਨਿਰਾਲੀ ਅਵਸਥਾ ਨਾਲ ਉਹ ਵਿਚਾਰ ਲਜ਼ੀਵਾਰ ਨਜ਼ਰ ਦੇ ਸਾਹਮਣੇ ਆਉਂਦੇ ਹਨ ਅਤੇ ਅਜਿਹਾ ਹੁੰਦਾ ਹੈ ਕਿ ਜੱਦ ਇਕ ਵਿਚਾਰ ਜਿਵੇਂ ਕਿ ਜੈਦ ਬਾਰੇ ਦਿਲ ਵਿੱਚ ਆਇਆ ਕਿ ਫਲਾਣੇ ਰੋਗ ਤੋਂ ਠੀਕ ਹੋ ਜਾਵੇਗਾ ਜਾਂ ਨ ਹੋਵੇਗਾ ਤਾਂ ਝੱਟ ਇਕ ਟੋਟਾ ਕਲਾਮੇ ਇਲਾਹੀ ਇਕ ਕਿਰਨ ਵਾਂਗ ਡਿੱਗਦਾ ਹੈ ਅਤੇ ਕਈ ਵਾਰ ਤਾਂ ਉਸਦੇ ਡਿੱਗਣ ਨਾਲ ਸਾਰਾ ਸ਼ਰੀਰ ਹਿਲ ਜਾਂਦਾ ਹੈ ਫਿਰ ਉਹ ਮੁਕਦੱਮਾ ਹਲ ਹੋਕੇ ਦੁਜਾ

ਵਿਚਾਰ ਸਾਹਮਣੇ ਆ ਜਾਂਦਾ ਹੈ ਇੱਧਰ ਉਹ ਖਿਆਲ ਸਾਹਮਣੇ ਆਉਂਦਾ ਹੈ ਅਤੇ ਉਪਰ ਨਾਲ ਹੀ ਇਕ ਟੋਟਾ ਕਲਾਮੇ ਇਲਾਹੀ ਦਾ ਉਸ 'ਤੇ ਡਿੱਗਿਆ ਜਿਵੇਂ ਕਿ ਇਕ ਤੀਰ ਅੰਦਾਜ਼ ਹਰ ਇਕ ਸ਼ਿਕਾਰ ਦੇ ਨਿਕਲਣ 'ਤੇ ਤੀਰ ਮਾਰਦਾ ਜਾਂਦਾ ਹੈ। ਐਨ ਉਸ ਸਮੇਂ ਅਨੁਭਵ ਹੁੰਦਾ ਹੈ ਕਿ ਇਹ ਵਿਚਾਰਾਂ ਦੀ ਲੜੀ ਦਾ ਸਾਡੀ ਮਲਕਹ ਏ ਛਿੱਤਰਤ (ਸੁਭਾਵਕ ਯੋਗਤਾ) ਨਾਲ ਪੈਦਾ ਹੁੰਦਾ ਹੈ ਅਤੇ ਜੋ ਕਲਾਮ ਉਸ ਉਪਰ ਉਤਰਦਾ ਹੈ ਉਹ ਉਪਰੋਂ ਨਾਜ਼ਲ ਹੁੰਦਾ ਹੈ ਜਿਵੇਂ ਕਿ ਸ਼ੇਅਰ ਆਦਿ ਵੀ ਸੋਚਣ ਮਗਰੋਂ ਇਲਕਾ ਹੁੰਦਾ ਹੈ ਪਰ ਇਸ ਵਹੀਏ ਇਲਾਹੀ ਨੂੰ ਉਸ ਨਾਲ ਤੁਲਨਾ ਕਰਨਾ ਅਤਿਅੰਤ ਬੇ ਹੁਰਮਤੀ ਹੈ ਕਿਉਂਕਿ ਉਹ ਅਲਕਾ ਇਕ ਰਿੰਤਨ ਅਤੇ ਵਿਚਾਰ ਦਾ ਇਕ ਸਿੱਟਾ ਹੁੰਦਾ ਹੈ ਅਤੇ ਹੋਸ਼ ਹਵਾਸ (ਸੰਵੇਦਨ) ਦੀ ਅਵਸਥਾ ਅਤੇ ਮਨੁੱਖਤਾ ਦੀ ਹੋਦ ਵਿੱਚ ਹੋਣ ਦੀ ਹਾਲਤ ਵਿੱਚ ਪ੍ਰਕਟ ਹੁੰਦਾ ਹੈ ਪਰ ਇਹ ਅਲਕਾ ਕੇਵਲ ਉਸ ਸਮੇਂ ਹੁੰਦਾ ਹੈ ਜੱਦ ਮਨੁੱਖ ਆਪਣੇ ਸਾਰੇ ਵਜੂਦ ਨਾਲ ਰੱਬ ਦੀ ਹਜ਼ੂਰੀ ਵਿੱਚ ਆ ਜਾਂਦਾ ਹੈ ਅਤੇ ਆਪਣਾ ਹੋਸ਼ ਤੇ ਸੰਵੇਦਨ ਉਸ ਵਿੱਚ ਦੱਖਲ ਨਹੀਂ ਰੱਖਦਾ। ਉਸ ਸਮੇਂ ਜੁਬਾਨ ਇਉਂ ਮਲੂਮ ਹੁੰਦੀ ਹੈ ਕਿ ਮਾਨੋਂ ਇਹ ਆਪਣੀ ਜੁਬਾਨ ਨਹੀਂ ਅਤੇ ਇਕ ਦੂਸਰੀ ਜ਼ਬਰਦਸਤ ਤਾਕਤ ਉਸ ਨਾਲ ਕੰਮ ਲੈ ਰਹੀ ਹੈ। ਇਹ ਅਵਸਥਾ ਜੋ ਮੈਂ ਵਰਨਣ ਕੀਤੀ ਹੈ ਇਸ ਨਾਲ ਸਾਡੇ ਸਮਝ ਵਿੱਚ ਆ ਜਾਂਦਾ ਹੈ ਕਿ ਛਿੱਤਰਤੀ ਸਿਲਸਿਲਾ (ਸੁਭਾਵਕ ਛਿੱਤਰਤ) ਕੀ ਚੀਜ਼ ਹੈ ਅਤੇ ਅਕਾਸ਼ 'ਚੋਂ ਕੀ ਉਤਰਦਾ ਹੈ। ਅੰਤ ਵਿੱਚ ਦੁਆ ਕਰਦਾ ਹਾਂ ਕਿ ਖੁਦਾ ਤਾਅਲਾ ਇਸ ਮਨੁੱਖ ਨੇਰਰੀਅਤ ਨੂੰ ਮੁਸਲਮਾਨਾ ਦੇ ਦਿਲਾਂ ਵਿੱਚੋਂ ਅਜਿਹਾ ਧੋ ਦੇਵੇ ਕਿ ਕੋਈ ਦਾਗ ਵੀ ਉਸਦਾ ਬਾਕੀ ਨ ਰਹੇ ਕਿਉਂਕਿ ਇਸਲਾਮ ਦੀਆਂ ਬਰਕਤਾਂ ਜਿਸ ਅੱਖ ਨਾਲ ਦੇਖਿਆਂ ਜਾਂਦੀਆਂ ਹਨ ਉਹ ਅੱਖ ਉਦੋਂ ਤੱਕ ਨਹੀਂ ਖੁਲੇਗੀ ਜੱਦ ਤੱਕ ਕਿ ਇਹ ਪੂਆਂ ਅੱਗੋਂ ਦੂਰ ਤੇ ਖਤਮ ਨਹੀਂ ਹੋਵੇਗਾ।

از دست تو فتنہ ہر طرف خاست
و گیر نہ گوید جانب راست
از ماست مصیبت کہ بر ما است
زان روز بجوم این بلا بابا است
و سین کم شد و ثور عقل با کاست
نچھر نہ باصل خویش بد بود
رو تافتہ زان طرف کہ دریا است
کین قصہ بعید از جردبا است
گوید خلاف عقل دانا است

اے پیچھے شوخ این چہ اینداست
آن کس کہ رو گفت پسندید
لکھن چو نے غور و فکر عظیم
متروک شد است درس فرقان
نچھر نہ باصل خویش بد بود
بر قظره گون شدند کیک بار
بر جنت و خخر و شر خندند
چوں ذکر فرشتگان بیانک

اے سید سرگروہ این قوم
بُشدار که پائے تو نہ بر جا است
پیرانہ سر ایں چہ در سر افداد
رو توبہ گن ایں نہ راو تقواست
ترسم کہ بدین قیاس یک روز
گوئی کہ خدا خیال بیجا است
ارے خواجه برو کہ فکر انسان
درکار خدا ز نوع سودا است
آخر ز قیاس ہا چہ خیزد
بنشین کہ نہ جائے شور و غونا است
اے بندہ بصیرت از خدا خواہ
اسرار خدا نہ خوان یغما است

ਅਰਥ :- 1. ਹੇ ਗੁਸਤਾਖ ਨਾਸਤਿਕ ! ਇਹ ਤੇਰੀ ਕਿਹੋ ਜਿਹੀ ਦੁਖ ਦੇਣ ਵਾਲੀ ਰਚਨਾ ਹੈ, ਜਿਸ ਕਾਰਣ ਚਾਰੇ ਪਾਸੇ ਉਪੱਦਰ ਮੱਚ ਗਿਆ ਹੈ ।

2. ਜਿਸਨੇ ਪੱਥ ਭਰਸ਼ਟਾ ਨੂੰ ਚੁਣ ਲਿਆ ਹੈ ਅਤੇ ਮੁੜ ਸਿੱਧੇ ਮਾਰਗ ਵੱਲ ਪਰਤਨਾ ਮਨਜ਼ੂਰ ਨਹੀਂ ਕੀਤਾ ।

3. ਪਰ ਮੈਂ ਜੱਦ ਗੋਰ ਨਾਲ ਵਿਚਾਰ ਕਰਕੇ ਦੇਖਦਾ ਹਾਂ ਤਾਂ ਪਤਾ ਲਗਦਾ ਹੈ ਕਿ ਜੋ ਔਕੜਾਂ ਸਾਡੇ ਉਪੱਤ ਹਨ ਉਹ ਸਾਡੇ ਹੀ ਕਾਰਣ ਹਨ ।

4. ਕਿਉਂਕਿ ਕੁਰਆਨ ਕਰੀਮ ਦਾ ਦਰਸ ਅਤੇ ਉਪਦੇਸ਼ ਛੁਟ ਗਏ ਹਨ, ਇਸ ਲਈ ਉਸੇ ਦਿਨ ਤੋਂ ਮੁਸੀਬਤਾਂ ਦੇ ਪਹਾੜ ਟੁੱਟ ਪਏ ਹਨ ।

5. ਨਾਸਤਕ ਕੇਵਲ ਆਪਣੇ ਆਪ ਵਿੱਚ ਹੀ ਭੈੜਾ ਨਹੀਂ ਹੁੰਦਾ ਸਗੋਂ ਉਸਦਾ ਧਰਮ ਵੀ ਭਰਸ਼ਟ ਹੋ ਜਾਂਦਾ ਹੈ ਅਕਲ ਵੀ ਮਾਰੀ ਜਾਂਦੀ ਹੈ ।

6. ਉਹ ਇਕ ਬੁੰਦ ਵੱਲ ਤਾਂ ਝੱਟ ਝੁੱਕ ਜਾਂਦਾ ਹੈ ਪਰ ਉਸ ਪਾਸੋਂ ਮੂੰਹ ਮੌਜ ਲੈਂਦਾ ਹੈ ਜਿਸ ਪਾਸੇ ਦਰਿਆ ਵੱਗਦਾ ਹੈ ।

7. ਉਹ ਜਨੱਤ (ਸਵਰਗ) ਅਤੇ ਕਯਾਮਤ (ਪਰਲੈ) ਦੇ ਦਿਨ ਮੁੜ ਸੁਰਜੀਤ ਕੀਤੇ ਜਾਣ ਦਾ ਮਖੌਲ ਉਡਾਉਂਦਾ ਹੈ ਅਤੇ ਸੋਚਦਾ ਹੈ ਕਿ ਇਹ ਗੱਲਾਂ ਅਕਲ ਤੋਂ ਬਹੁਤ ਢੁਰ ਹਨ ।

8. ਅਤੇ ਜੱਦ ਫਰਿਸ਼ਤਿਆਂ ਦਾ ਵਰਨਣ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਤਾਂ ਅਕਲ ਦੇ ਖਿਲਾਫ਼ ਗੱਲਾਂ ਹਨ ।

9. ਹੇ, ਸਯੱਦ ! ਕੋਮ ਦੇ ਲੀਡਰ ! ਹੁਸ਼ਿਆਰ ਹੋ ਜਾ ਕਿ ਤੇਰੇ ਪੈਰੂ ਡਗਮਗਾ ਚੁਕੇ ਹਨ ।

ਉਪੱਤ ਵਿਆਪਕ ਹੈ ਕਿਉਂਕਿ ਸਾਹਿਬੇ ਵਹੀਏ ਮੁਹਦੱਸੀਯੋਤ ਉਹ ਮੁਹਦੱਸ (ਹਦੀਸਾਂ ਦਾ ਗਿਆਨ ਰੱਖਣ ਵਾਲਾ) ਜਿਸ'ਤੇ ਵਹੀ (ਇਲਾਹੀ ਕਲਾਮ) ਉਤਰਦੀ ਹੈ। ਆਪਣੇ ਉਸ ਨਬੀ ਦੀ ਜਿਸਦੀ ਉਹ ਪੈਰੂਵੀ ਕਰਦਾ ਹੈ ਉਸ ਦਾ ਹਮਰੰਗ ਹੁੰਦਾ ਹੈ ਅਤੇ ਬਿਨਾ ਨਭੁਵੱਤ ਅਤੇ ਨਵੇਂ ਹੁਕਮ ਨਾਮੇ ਦੇ ਉਹ ਸਾਰੀਆਂ ਗੱਲਾਂ ਉਸਨੂੰ ਦਿੱਤੀਆਂ ਜਾਂਦੀਆਂ ਹਨ ਜੋ ਨਬੀ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਉਸ'ਤੇ ਯਕੀਨੀ ਤੌਰ'ਤੇ ਸੱਚੀ ਸਿੱਖਿਆ ਪ੍ਰਗਟ ਕੀਤੀ ਜਾਂਦੀ ਹੈ। ਨ ਕੇਵਲ ਇੰਨਾ ਹੀ ਸਗੋਂ ਉਸ'ਤੇ ਉਹ ਸਾਰੇ ਕਾਰਜ ਪੁਰਸਕਾਰ ਵੱਜੋਂ ਉਤਾਰੇ ਜਾਂਦੇ ਹਨ ਜੋ ਉਸ ਨਬੀ ਨੂੰ ਦਿੱਤੇ ਗਏ ਸਨ ਜਿਸਦੀ ਪੈਰੂਵੀ ਕੀਤੀ ਗਈ। ਇਸ ਪ੍ਰਕਾਰ ਉਸਦੇ ਪਰਵਰਚਨ ਕੇਵਲ ਕਲਪਨਾ ਨਹੀਂ ਹੁੰਦੇ ਸਗੋਂ ਉਹ ਦੇਖ ਕੇ ਕਹਿੰਦਾ ਹੈ ਅਤੇ ਸੁਣ ਕੇ ਬੋਲਦਾ ਹੈ। ਇਸ ਲਈ ਇਹ ਮਾਰਗ ਇਸ ਉਮੱਤ (ਮੁਸਲਮਾਨਾ) ਲਈ ਖੁਲਾ ਹੈ। ਅਜਿਹਾ ਕਦੇ ਨਹੀਂ ਹੋ ਸਕਦਾ ਕਿ ਹਕੀਕੀ ਵਾਰਸ ਕੋਈ ਨ ਰਹੇ। ਇਕ ਮਨੁੱਖ ਜੋ ਦੁਨੀਆ ਦਾ ਕੀੜਾ ਹੈ ਅਤੇ ਦੁਨੀਆ ਦੀ ਪ੍ਰਤਿਸ਼ਠਾ ਅਤੇ ਮਾਨ ਮਰਿਆਦਾ ਵਿੱਚ ਫੱਸਿਆ

10. ਹੋ, ਮਹਾਨ ਤੇ ਸ਼ਰੀਡ ਮਨੁੱਖ ! ਇਹ ਤੇਰੇ ਸਿਰ ਨੂੰ ਕੀ ਹੋ ਗਿਆ ਹੈ, ਤੋਬਾ ਕਰੋ, ਕਿਉਂਕਿ ਇਹ ਤਕਵਾ ਤੇ ਸੰਜਸਤਾ ਦਾ ਮਾਰਗ ਨਹੀਂ।

11. ਮੈਨੂੰ ਸ਼ੱਕ ਹੈ ਕਿ ਕਿਸੇ ਦਿਨ ਇਹ ਨ ਕਹਿ ਦਿਓ ਕਿ ਰੱਬ ਨੂੰ ਮਨੁੱਲਾਤਾਂ ਇਕ ਵਿਅਰਥ ਗੱਲ ਹੈ।

12. ਹੋ, ਸਘੱਦ ! ਚਲ ਛੱਡ, ਕਿਉਂਕਿ ਮਨੁੱਖ ਦੀ ਸੋਚ, ਰੱਬ ਦੇ ਆਦੇਸ਼ਾਂ ਉਪੱਤ ਨਿਛਾਵਰ ਕਰ ਦੇਣ ਦਾ ਨਾਂ ਹੈ।

13. ਕੇਵਲ ਅਨੁਮਾਨ (ਅਟਕਲਾਂ) ਲਾਉਂਦੇ ਰਹਿਣ ਨਾਲ ਅੰਤ ਨੂੰ ਕੀ ਸਿੱਟਾਨਿਕਲੇਗਾ। (ਇਸ ਤੋਂ ਚੰਗਾ ਹੈ ਕਿ) ਚੁੱਪ ਕਰਕੇ ਬੈਠ ਜਾ ਕਿਸੇ ਪ੍ਰਕਾਰ ਦਾ ਰੋਲ੍ਹਾ ਜਾਂ ਹੰਗਾਮੇ ਦੀ ਲੋੜ ਨਹੀਂ।

14. ਹੋ, ਨਾਦਾਨ ! ਰੱਬ ਤੋਂ ਸਦਬੁੱਧੀ ਲਈ ਦੁਆ ਮੰਗਿਆ ਕਰ ਕਿਉਂਕਿ ਅਲੱਹ ਦੇ ਭੇਦ ਕੋਈ ਲੁੱਟ ਦਾ ਦਸਤਰਖ਼ਾਨ (ਪਰੋਸ਼ਿਆ ਹੋਇਆ ਭੋਜਨ) ਨਹੀਂ।

ਹੋਇਆ ਹੈ ਉਹ ਨਬੂਵੱਤ ਦੇ ਗਿਆਨ ਦਾ ਵਾਰਸ ਹੋਵੇ । ਕਿਉਂਕਿ ਰੱਬ ਵਾਦਾ ਕਰ ਚੁੱਕਿਆ ਹੈ ਕਿ ਨਬੂਵੱਤ ਦਾ ਗਿਆਨ ਪਵਿਤਰ ਲੋਕਾਂ ਦੇ ਅਤਿਰਿਕਤ ਕਿਸੇ ਹੋਰ ਨੂੰ ਨਹੀਂ ਦਿੱਤਾ ਜਾਵੇਗਾ । ਸਗੋਂ ਇਹ ਤਾਂ ਉਸ ਪਾਕ ਗਿਆਨ ਨਾਲ ਤਮਾਸ਼ਾ ਕਰਨਾ ਹੈ ਕਿ ਹਰ ਇਕ ਮਨੁੱਖ ਆਪਣੀ ਭੈੜੀ ਅਵਸਥਾ ਹੁੰਦਿਆ ਹੋਇਆਂ ਵੀ ਨਬੀ ਦੇ ਵਾਰਸ ਹੋਣ ਦਾ ਦਾਵਾ ਕਰੇ । ਅਤੇ ਇਹ ਵੀ ਇਕ ਵੱਡੀ ਮੂਰਖਤਾ ਹੈ ਕਿ ਇਹਨਾਂ ਵਾਰਸਾਂ ਦੇ ਵਜੂਦ ਤੋਂ ਇਨਕਾਰ ਕੀਤਾ ਜਾਵੇ ਅਤੇ ਇਹ ਵਿਸ਼ਵਾਸ ਰੱਖਿਆ ਜਾਏ ਕਿ ਨਬੂਵੱਤ ਦੇ ਰਹਸ਼ ਨੂੰ ਹੁਣ ਕੇਵਲ ਭੂਤਕਾਲ ਦੇ ਕਿਸਿਆਂ ਵਾਂਗ ਮੰਨਿਆ ਜਾਣਾ ਚਾਹੀਦਾ ਹੈ ਜਿੰਨਾ ਦਾ ਵਜੂਦ ਹੁਣ ਸਾਡੇ ਸਾਹਮਣੇ ਨਹੀਂ ਹੈ ਅਤੇ ਨ ਹੀ ਹੋਣਾ ਸੰਭਵ ਹੈ ਅਤੇ ਨ ਹੀ ਉਹਨਾਂ ਦਾ ਕੋਈ ਨਮੂਨਾ ਮਜ਼ੂਦ ਹੈ । ਇਹ ਗੱਲ ਇਉਂ ਨਹੀਂ ਹੈ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਇਸਲਾਮ ਜੀਉਂਦਾ ਧਰਮ ਨ ਅਖਵਾ ਸਕਦਾ ਸਗੋਂ ਹੋਰਨਾਂ ਧਰਮਾਂ ਵਾਂਗ ਇਹ ਵੀ ਮੁਰਦਾ ਧਰਮ ਹੁੰਦਾ ਅਤੇ ਇਸ ਅਵਸਥਾ ਵਿੱਚ ਨਬੂਵੱਤ ਦੇ ਮਸਲੇ ਦਾ ਵਿਸ਼ਵਾਸ ਵੀ ਕੇਵਲ ਇਕ ਕਹਾਣੀ ਹੁੰਦਾ ਜਿਸਦਾ ਪਹਿਲੀਆਂ ਸ਼ਤਾਬਦੀਆਂ ਵੱਲ ਹਵਾਲਾ ਦਿੱਤਾ ਜਾਂਦਾ ਹੈ । ਪਰ ਰੱਬ ਨੇ ਅਜਿਹਾ ਨਹੀਂ ਚਾਹਿਆ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸਲਾਮ ਦੇ ਜੀਉਂਦੇ ਹੋਣ ਦਾ ਸਬੂਤ ਅਤੇ ਨਬੂਵੱਤ ਦੀ ਯਕੀਨੀ ਹਕੀਕਤ ਜੋ ਹਮੇਸ਼ਾ ਹਰ ਇਕ ਯੁਗ ਵਿੱਚ ਵਹੀ ਦੇ ਇਨਕਾਰੀਆਂ ਨੂੰ ਚੁਪ ਕਰਾ ਸਕੇ ਉਸੇ ਅਵਸਥਾ ਵਿੱਚ ਕਾਇਮ ਰਹਿ ਸਕਦੀ ਹੈ ਕਿ ਵਹੀ ਦਾ ਸਿਲਸਿਲਾ ਮੁਹਦੱਸੀਯੱਤ ਦੇ ਰੂਪ ਵਿੱਚ ਹਮੇਸ਼ਾ ਲਈ ਜਾਰੀ ਰਹੇ । ਸੋ, ਉਸਨੇ ਅਜਿਹਾ ਹੀ ਕੀਤਾ । ਮੁਹੱਦਿਸ ਉਹ ਲੋਕ ਹਨ ਜੋ ਇਲਾਹੀ ਕਲਾਮ ਨਾਲ ਨਿਵਾਜੇ ਜਾਂਦੇ ਹਨ (ਅਰਥਾਤ ਰੱਬ ਜਿੰਨਾ ਨਾਲ ਗੱਲਾਂ ਕਰਦਾ ਹੈ) ਅਤੇ ਉਹਨਾਂ ਦੇ ਵਜੂਦ ਦੇ ਗੁਣ ਅੰਬਿਆ ਦੇ ਵਜੂਦ ਦੇ ਗੁਣਾਂ ਨਾਲ ਸੁਮੇਲ ਰੱਖਦੇ ਹਨ ਅਤੇ ਉਹ ਅਦਭੁਤ ਵਿਸ਼ੇਸ਼ਤਾਵਾਂ ਨਬੂਵੱਤ ਲਈ ਬਾਕੀ ਰਹਿਣ ਵਾਲੇ ਨਿਸ਼ਾਨਾਂ ਦੇ ਰੂਪ ਵਿੱਚ ਹੁੰਦੇ ਹਨ ਤਾਂ ਜੋ ਇਹ ਵਹੀ ਦੇ ਨਾਜ਼ਲ ਹੋਣ ਦਾ ਸੂਖਮ ਮਸਲਾ

ਕਿਸੇ ਸਮੇਂ ਵਿੱਚ ਬੇਸਥੂਤ ਹੋਕੇ ਕੇਵਲ ਕਿਸੇ ਕਹਾਣੀ ਵਾਂਗ ਨ ਰਹਿ ਜਾਏ । ਅਤੇ ਇਹ ਵਿਚਾਰ ਉਕੱਤਾ ਹੀ ਠੀਕ ਨਹੀਂ ਕਿ ਅੰਬਿਆ ਅਲੈਹਿ ਸਲਾਮ ਦੁਨੀਆ ਵਿੱਚੋਂ ਵਾਰਸ ਤੋਂ ਬਿਨਾ ਹੀ ਲੰਘ ਗਏ । ਹੁਣ ਉਹਨਾਂ ਬਾਰੇ ਕੋਈ ਰਾਏ ਪ੍ਰਗਟ ਕਰਨਾ ਸਿਵਾਏ ਕਹਾਣੀ ਪਾਉਣ ਦੇ ਹੋਰ ਕੋਈ ਮਹਤਾ ਨਹੀਂ ਰੱਖਦਾ, ਸਗੋਂ ਹਰ ਸਦੀ ਵਿੱਚ ਲੋੜ ਸਮੇਂ ਉਹਨਾਂ ਦੇ ਵਾਰਸ ਪੈਦਾ ਹੁੰਦੇ ਰਹੇ ਹਨ । ਇਸ ਸਦੀ ਵਿੱਚ ਇਹ ਨਿਮਾਣਾ ਹੈ । ਰੱਬ ਨੇ ਮੈਨੂੰ ਇਸ ਯੁਗ ਦੇ ਸੁਧਾਰ ਲਈ ਭੇਜਿਆ ਹੈ ਤਾਂ ਜੋ ਉਹ ਗਲਤੀਆਂ ਜੋ ਰੱਬ ਦੀ ਵਿਸ਼ੇਸ਼ ਕਿਰਪਾ ਤੋਂ ਬਿਨਾ ਦੂਰ ਨਹੀਂ ਹੋ ਸਕਦੀਆਂ ਸਨ ਉਹ ਮੁਸਲਮਾਨਾਂ ਦੀ ਵਿਚਾਰਪਾਰਾ ਵਿੱਚੋਂ ਕੱਢੀਆਂ ਜਾਣ ਅਤੇ ਇਨਕਾਰ ਕਰਨ ਵਾਲਿਆਂ ਨੂੰ ਸੌਚੇ ਅਤੇ ਜੀਉਂਦੇ ਰੱਬ ਦਾ ਸਥੂਤ ਦਿੱਤਾ ਜਾਵੇ ਅਤੇ ਇਸਲਾਮ ਦੀ ਵੱਡਿਆਈ ਤੇ ਹਕੀਕਤ ਅਨੇਕਾਂ ਨਿਸ਼ਾਨਾਂ ਨਾਲ ਪ੍ਰਮਾਣਿਤ ਕੀਤੀ ਜਾਵੇ । ਇਸ ਲਈ ਇਹੋ ਹੋ ਰਿਹਾ ਹੈ । ਕੁਰਾਨ ਕਰੀਮ ਦੇ ਗਿਆਨ ਪ੍ਰਕਟ ਹੋ ਰਹੇ ਹਨ । ਇਲਾਹੀ ਕਲਾਮ ਦੇ ਸੂਖਮ ਅਤੇ ਤੂੰਥੇ ਭੇਦ ਖੁੱਲ ਰਹੇ ਹਨ ਅਕਾਸ਼ੀ ਚਮਤਕਾਰ ਅਤੇ ਅਦਭੂਤ ਨਜ਼ਾਰੇ ਪ੍ਰਕਟ ਹੋ ਰਹੇ ਹਨ, ਇਸਲਾਮ ਦੀਆਂ ਖੂਬੀਆਂ, ਨੂਰਾਂ ਅਤੇ ਬਰਕਤਾਂ ਦਾ ਨਵੇਂ ਸਿਰਿਓ ਰੱਬ ਜਲਵਾ ਦਿਖਾ ਰਿਹਾ ਹੈ। ਜਿਸ ਦੀਆਂ ਅੱਖਾਂ ਦੇਖਣ ਵਾਲੀਆਂ ਹਨ ਅਤੇ ਜਿਸ ਵਿੱਚ ਸਰਹੋ ਜੋਸ਼ ਹੈ ਉਹ ਮੰਗੇ, ਅਤੇ ਜਿਸ ਵਿੱਚ ਇਕ ਕਿਲਕਾ ਵੀ ਰੱਬ ਅਤੇ ਉਸਦੇ ਰਸੂਲ ਨਾਲ ਮੁਹਬੱਤ ਹੈ ਉਹ ਪ੍ਰੀਖਿਆ ਲਏ ਅਤੇ ਰੱਬ ਦੀ ਇਸ ਪਿਆਰੀ ਜਮਾਤ ਵਿੱਚ ਦਾਖਲ ਹੋ ਜਾਏ । ਜਿਸ ਦੀ ਬੁਨਿਆਦੀ ਇੱਟ ਉਸਨੇ ਆਪਣੇ ਪਾਕ ਹੱਥਾਂ ਨਾਲ ਰੱਖੀ ਹੈ । ਹੁਣ ਇਹ ਆਖਣਾ ਕਿ ਅਲੱਹ ਦੀ ਵਹੀ ਦਾ ਮਾਰਗ ਬੰਦ ਹੈ, ਨਿਸ਼ਾਨ (ਚਮਤਕਾਰ) ਪ੍ਰਕਟ ਨਹੀਂ ਹੋ ਸਕਦੇ ਅਤੇ ਦੁਆਵਾਂ ਕੁਬੂਲ ਨਹੀਂ ਹੁੰਦੀਆਂ । ਇਹ ਹਲਾਕਤ ਦਾ ਮਾਰਗ ਹੈ, ਸਲਾਮਤੀ ਦਾ ਨਹੀਂ । ਰੱਬ ਦੀ ਕਿਰਪਾਲਤਾ ਨੂੰ ਰੱਦ ਨ ਕਰੋ, ਉਠੋ ਅਜ਼ਮਾਓ ਅਤੇ ਪਰਖੋ । ਫਿਰ ਦੇਖੋ ਕਿ ਜੇਕਰ ਮਮੂਲੀ ਸੂਝ ਬੂਝ ਵਾਲਾ ਹੈ ਜਾਂ ਮਮੂਲੀ ਅਕਲ ਵਾਲਾ ਜਾਂ ਮਮੂਲੀ ਗੱਲਾਂ ਕਰਨ

ਵਾਲਾ ਮਨੁੱਖ ਹੈ ਤਾਂ ਕੁਬੂਲ ਨ ਕਰੋ, ਪਰ ਜੇਕਰ ਤੁਸੀਂ ਕੁਦਰਤ ਦਾ ਕਿਸ਼ਮਾਂ
ਦੇਖੋ ਅਤੇ ਉਸੇ ਦੇ ਹੱਥ ਦੀ ਚਮਕ ਦੇਖੋ ਜੋ ਸੱਚ ਬੋਲਣ ਵਾਲਿਆਂ ਦੇ ਹੱਕ
ਵਿੱਚ ਅਤੇ ਇਲਾਹੀ ਕਲਾਮ ਪਾਉਣ ਵਾਲਿਆਂ ਦੇ ਹੱਕ ਵਿੱਚ ਪ੍ਰਗਟ ਹੁੰਦਾ
ਰਿਹਾ ਹੈ ਤਾਂ ਉਸ ਨੂੰ ਕੁਬੂਲ ਕਰ ਲਓ ਅਤੇ ਯਕੀਨ ਜਾਣੋ ਕਿ ਰੱਬ ਦਾ
ਆਪਣੇ ਬੰਦਿਆਂ ਉਪੱਤ ਇਹ ਬਹੁਤ ਵੱਡਾ ਇਹਸਾਨ ਹੈ ਕਿ ਉਹ ਇਸਲਾਮ
ਨੂੰ ਮੁਰਦਾ ਧਰਮ ਨਹੀਂ ਰੱਖਣਾ ਚਾਹੁੰਦਾ ਸਗੋਂ ਹਮੇਸ਼ਾ ਮਾਅਰਫਤ, ਵਿਸ਼ਵਾਸ
ਅਤੇ ਮੁਖਾਲਫ਼ਾਂ ਦੇ ਆਰੋਪਾਂ ਦੇ ਤਰੀਕਿਆਂ ਨੂੰ ਖੁੱਲਾ ਰੱਖਣਾ ਚਾਹੁੰਦਾ ਹੈ ।
ਭਲਾ, ਤੁਸੀਂ ਆਪ ਸੌਚੋ ਕਿ ਜੇਕਰ ਕੋਈ ਵਹੀਏ ਨਬੁਵਤ ਦਾ ਇਨਕਾਰੀ ਹੋਵੇ
ਅਤੇ ਇਹ ਆਖੇ ਕਿ ਤੁਹਾਡਾ ਅਜਿਹਾ ਵਿਚਾਰ ਨਿਰਾ ਵਹਿਮ ਭਰਮ ਹੈ ਤਾਂ
ਉਸਦਾ ਮੂੰਹ ਬੰਦ ਕਰਨ ਲਈ, ਸਿਵਾਏ ਨਮੂਨਾ ਦਿਖਾਉਣ ਦੇ ਹੋਰ ਕਿਰਝੀ
ਦਲੀਲ ਹੋ ਸਕਦੀ ਹੈ । ਕੀ ਇਹ ਸ਼ੁਭ ਸੂਰਨਾ ਹੈ ਜਾਂ ਅਸ਼ੁਭ ਕਿ ਅਕਾਸ਼ੀ
ਬਰਕਤਾਂ ਕੇਵਲ ਕੁਝ ਸਾਲ ਇਸਲਾਮ ਵਿੱਚ ਰਹੀਆਂ ਅਤੇ ਫਿਰ ਉਹ ਖੁਸ਼ਕ
ਤੇ ਮੁਰਦਾ ਧਰਮ ਬਣ ਗਿਆ ਅਤੇ ਕੀ ਇਕ ਸੱਚੇ ਧਰਮ ਦੀਆਂ ਇਹੋ
ਨਿਸ਼ਾਨੀਆਂ ਹੋਣੀਆਂ ਰਾਹੀਂਦੀਆਂ ਹਨ !!

ਸਾਰ ਇਹ ਕਿ ਉਚਿਤ ਵਿਆਖਿਆ ਲਈ ਇਹ ਕੁਝ ਮੇਯਾਰ
(ਕਸੋਟੀਆਂ) ਹਨ । ਇਸ ਵਿੱਚ ਕੋਈ ਸ਼ਕ ਨਹੀਂ ਕਿ ਸਯੱਦ ਸਾਹਬ ਦੀ
ਵਿਆਖਿਆ ਇਹਨਾ ਉਪਰੋਕਤ ਵਰਨਾਂ ਸੱਤੇ ਮੇਯਾਰਾਂ (ਕਸੋਟੀਆਂ) ਉੱਤੇ
ਖਰੀ ਨਹੀਂ ਉਤਰਦੀ ਸਗੋਂ ਅਨੇਕਾਂ ਥਾਵਾਂ'ਤੇ ਵੰਚਿਤ ਤੇ ਅਭਾਰੀ ਹੈ ਅਤੇ
ਇਸ ਸਮੇਂ ਇਸ'ਤੇ ਇਤਰਾਜ਼ ਕਰਨਾ ਸਾਡਾ ਮੰਤਵ ਨਹੀਂ । ਸਯੱਦ ਸਾਹਬ
ਨੂੰ ਕੁਦਰਤ ਦੇ ਕਨੂਨਾਂ ਉਪੱਤ ਬਹੁਤ ਮਾਣ ਸੀ ਪਰ ਆਪਣੀ ਵਿਆਖਿਆ
ਵਿੱਚ ਕੁਦਰਤ ਦੇ ਕਨੂਨਾਂ ਦੀ ਪਾਲਨਾ ਵੀ ਛੱਡ ਗਏ । ਉਦਾਹਰਣ ਵੱਜੋਂ,
ਉਹਨਾ ਦਾ ਇਹ ਵਿਸ਼ਵਾਸ ਕਿ ਨਬੁਵਤ ਦੀ ਵਹੀ (ਅਕਾਸ਼ਬਾਣੀ) ਸਿਵਾਏ
ਆਪਣੀ ਫਿਤਰਤੀ (ਸੁਭਾਵਕ) ਮਲਕਹ (ਯੋਗਤਾ) ਦੇ ਹੋਰ ਕੁਝ ਨਹੀਂ ।
ਉਸ ਵਿੱਚ ਅਤੇ ਰੱਬ ਵਿੱਚ ਫ਼ਰਿਸ਼ਤਿਆਂ ਦਾ ਕੋਈ ਦਖਲ ਨਹੀਂ, ਕਿੰਨਾ ਹੀ

ਰੱਬ ਦੇ ਕੁਦਰਤੀ ਕਨੂਨਾ ਦੇ ਵਿਪਰੀਤ ਹੈ । ਅਸੀਂ ਸਪਸ਼ਟ ਦੇਖਦੇ ਹਾਂ ਕਿ ਆਪਣੀ ਸ਼ਰੀਰਕ ਸ਼ਕਤੀਆਂ ਦੀ ਪੂਰਤੀ ਲਈ ਅਕਾਸ਼ੀ ਵਸੀਲਿਆਂ ਦੇ ਮੁਖਾਜ਼ ਹਾਂ । ਸਾਡੇ ਇਸ ਸ਼ਰੀਰ ਦੀ ਸ਼ਰੀਰਕ ਬਣਤਰ ਦੀ ਸਥਾਪਨਾ ਅਤੇ ਲੋੜੀਦੇ ਉਦੇਸ਼ ਤੱਕ ਪਹੁੰਚਾਉਣ ਲਈ ਰੱਬ ਨੇ ਸੂਰਜ, ਚੰਦਰਮਾ, ਤਾਰਿਆਂ ਅਤੇ ਤੱਤਾਂ ਨੂੰ ਸਾਡੇ ਲਈ ਕੰਮ ਉਪੱਤ ਲਾਇਆ ਹੋਇਆ ਹੈ ਅਤੇ ਅਨੇਕਾਂ ਸਾਧਨਾਂ ਤੇ ਕੜੀਆਂ ਵਿੱਚੋਂ ਲੰਘ ਕੇ ਇਸ ਸਾਰੇ ਸਬਬਾਂ ਦੇ ਅਧਾਰਭੂਤ (ਰੱਬ) ਦੀਆਂ ਭਲਾਈਆਂ ਦਾ ਲਾਭ ਸਾਨੂੰ ਪਹੁੰਚਦਾ ਹੈ ਅਤੇ ਬਿਨਾ ਵਸੀਲੇ ਦੇ ਕਦੇ ਵੀ ਨਹੀਂ ਪਹੁੰਚਦਾ । ਉਧਾਰਣ ਲਈ ਬੇਸ਼ਕ ਸਾਡੀਆਂ ਅੱਖਾਂ ਨੂੰ ਨੂਰ ਤਾਂ ਰੱਬ ਵੱਲੋਂ ਹੀ ਮਿਲਦਾ ਹੈ ਕਿਉਂਕਿ ਉਹੋ ਤਾਂ ਸਬਬ ਹੈ ਪਰ ਉਹ ਸੂਰਜ ਰਾਹੀਂ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ । ਅਸੀਂ ਸੰਸਾਰਕ ਪ੍ਰਬੰਧ ਵਿੱਚ ਇਕ ਚੀਜ਼ ਵੀ ਅਜਿਹੀ ਨਹੀਂ ਦੇਖਦੇ ਜਿਸਨੂੰ ਰੱਬ ਨੇ ਬਿਨਾ ਕਿਸੇ ਸਾਧਨ ਦੇ ਆਪ ਹੀ ਆਪਣਾ ਮੁਖਾਰਕ ਹੱਥ ਲੰਮਾ ਕਰਕੇ ਸਾਨੂੰ ਦੇ ਦੇਵੇ ਸਗੋਂ ਹਰ ਇਕ ਚੀਜ਼ ਵਸੀਲੇ ਰਾਹੀਂ ਹੀ ਮਿਲਦੀ ਹੈ ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਜਾਹਿਰੀ ਅੰਗਾਂ ਦੀ ਬਣਤਰ ਪੂਰਣ ਨਹੀਂ ਹੈ ਅਰਥਾਤ ਅਜਿਹਾ ਨਹੀਂ ਹੈ ਕਿ ਉਧਾਰਣ ਲਈ ਸਥਾਈ ਤੌਰ 'ਤੇ ਰੋਸ਼ਨ ਹੋਣ ਅਤੇ ਆਪਦੀ ਘੜੀ ਹੋਈ ਫਿਤਰਤੀ ਵਰੀ (ਸੁਭਾਵਕ ਯੋਗਤਾ) ਵਾਂਗ ਉਹਨਾਂ ਵਿੱਚ ਅਜਿਹੀ ਯੋਗਤਾ ਮਜ਼ੂਦ ਹੈ ਜੋ ਸੂਰਜ ਦੇ ਵਸੀਲੇ ਤੋਂ ਸਾਨੂੰ ਮੁਕਤ ਕਰ ਦੇਵੇ, ਫਿਰ ਇਸ ਨਿਜ਼ਾਮ ਦੇ ਖਿਲਾੜ ਆਪ ਦੀਆਂ ਬੇਤੁੱਕੀਆਂ ਗੱਲਾਂ ਕਿਵੇਂ ਠੀਕ ਹੋ ਸਕਣ, ਸਿਵਾਏ ਇਸਦੇ ਕਿ ਨਿਜੀ ਤਜਰਬਿਆਂ ਦੀ ਗਵਾਹੀ ਜੱਦ ਸਾਰੀਆਂ ਗਵਾਹੀਆਂ ਤੋਂ ਵੱਧ ਕੇ ਹੈ ਆਪ ਦੀ ਇਸ ਰਾਏ ਦੀ ਕੱਠੇ ਨਿੰਦਿਆ ਕਰਦੀ ਹੈ ਕਿਉਂਕਿ ਇਹ ਨਿਮਾਲਾ ਲਗਭਗ ਗਿਆਰੂਂ ਵਰਿਅਤਾਂ ਤੋਂ ਇਲਾਹੀ ਕਲਾਮ ਤੋਂ ਨਿਵਾਜਿਆ ਗਿਆ ਹੈ ਅਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਰੀਏ ਇਲਾਹੀ ਹਕੀਕਤ ਵਿੱਚ ਅਕਾਸ਼ ਤੋਂ ਹੀ ਉਤਰਦੀ ਹੈ । ਜੇਕਰ ਵਰੀਏ ਦੀ ਉਦਾਹਰਣ ਸੰਸਾਰਕ ਚੀਜ਼ਾਂ ਵਿੱਚੋਂ ਕਿਸੇ ਨਾਲ ਦਿੱਤੀ ਜਾਵੇ ਤਾਂ ਸ਼ਾਇਦ

ਕਿਸੇ ਹੱਦ ਤੱਕ ਟੈਲੀਗ੍ਰਾਫ਼ ਨਾਲ ਦਿੱਤੀ ਜਾ ਸਕਦੀ ਹੈ ਜੋ ਆਪਣੇ ਹਰ ਇਕ ਪਰਿਵਰਤਨ ਦੀ ਆਪ ਨੂੰ ਖਬਰ ਦਿੰਦੀ ਹੈ। ਮੈਂ ਦੇਖਿਆ ਹੈ ਕਿ ਇਸ ਵਹੀਏ ਇਲਾਚੀ ਸਮੇਂ ਜੋ ਰੱਬ ਦੀ ਵਹੀ ਦੇ ਰੂਪ ਵਿੱਚ ਮੇਰੇ ਉਪਰ ਨਾਜ਼ਲ ਹੁੰਦੀ ਹੈ ਇਕ ਖਾਰਜੀ ਤੇ ਪ੍ਰਭਾਵ ਸ਼ਾਲੀ ਕਬਜ਼ੇ ਦਾ ਅਨੁਭਵ ਹੁੰਦਾ ਹੈ ਅਤੇ ਕਈ ਵਾਰ ਇਹ ਕਬਜ਼ਾ ਐਨਾ ਪ੍ਰਭਾਵੀ ਹੁੰਦਾ ਹੈ ਕਿ ਮੈਂਨੂੰ ਆਪਣੇ ਨੂਰਾਂ ਵਿੱਚ ਇਸ ਪ੍ਰਕਾਰ ਦਬੋਚ ਲੈਂਦਾ ਹੈ ਕਿ ਮੈਂ ਦੇਖਦਾ ਹਾਂ ਕਿ ਮੈਂ ਉਸ ਵੱਲ ਅਜਿਹਾ ਖਿੱਚਿਆ ਗਿਆ ਹਾਂ ਕਿ ਮੇਰੀ ਕੋਈ ਤਾਕਤ ਉਸਦਾ ਮੁਕਾਬਲਾ ਨਹੀਂ ਕਰ ਸਕਦੀ। ਇਸ ਕਬਜ਼ੇ ਵਿੱਚ ਮੈਂ ਖੁਲਾਂ ਅਤੇ ਰੋਸ਼ਨ ਕਲਾਮ ਸੁਣਦਾ ਹਾਂ ਕਈ ਵਾਰ ਛਰਿਸ਼ਤਿਆਂ ਨੂੰ ਦੇਖਦਾ ਹਾਂ।⁵ ਅਤੇ ਸੱਚਾਈ ਵਿੱਚ ਜੋ ਪ੍ਰਭਾਵ ਤੇ ਖੋਲ੍ਹ ਹੁੰਦਾ ਹੈ, ਅਨੁਭਵ ਕਰਦਾ ਹਾਂ। ਕਲਾਮ ਕਈ ਵਾਰ ਗੈਬ ਦੀਆਂ ਗੱਲਾਂ ਉਪਰ ਅਧਾਰਤ ਹੁੰਦਾ ਹੈ ਅਤੇ ਅਜਿਹਾ ਕਬਜ਼ਾ ਤੇ ਖਾਰਜੀ ਪ੍ਰਭਾਵ ਹੁੰਦਾ ਹੈ ਕਿ ਰੱਬ ਦੀ ਹੋਂਦ ਦਾ ਸਬੂਤ ਮਿਲਦਾ ਹੈ। ਹੁਣ ਉਸਦਾ ਇਨਕਾਰ ਕਰਨਾ ਇਕ ਸਪਸ਼ਟ ਸੱਚਾਈ ਦਾ ਖੂਨ ਕਰਨਾ ਹੈ।

ਉਚਿਤ ਹੋਵੇਗਾ ਕਿ ਸਥਾਨ ਸਾਹਬ ਮੌਤ ਤੋਂ ਪਹਿਲਾਂ ਇਸ ਸੱਚਾਈ ਨੂੰ ਅੱਜ ਮੰਨ ਲੈਣ ਅਤੇ ਅਕਾਸ਼ੀ ਵਹੀ ਦੀ ਤੋਹੀਨ (ਨਿਰਾਦਰਤਾ) ਨ ਕਰਨ।

ਹੈਰਾਨੀ ਹੈ ਕਿ ਉਹ ਕੇਵਲ ਪ੍ਰਤੱਖ (ਜਾਹਿਰੀ) ਵਿਵਸਥਾ ਨੂੰ ਦੇਖਦੇ ਹਨ ਅਤੇ ਫਿਰ ਆਂਤਰਕ ਵਿਵਸਥਾ ਦਾ ਅਨੁਮਾਨ ਨਹੀਂ ਲਾਉਂਦੇ ਕਿ ਉਹ ਰੱਬ ਜਿਸ ਨੇ ਸਾਡੇ ਸ਼ਰੀਰ ਦੀ ਵਿਵਸਥਾ ਨੂੰ ਇਸ ਪ੍ਰਕਾਰ ਬਣਾਇਆ ਹੈ ਕਿ ਅਕਾਸ਼ ਤੋਂ ਪ੍ਰਤੱਖ ਪ੍ਰਕਾਸ਼ ਸਾਡੇ ਲਈ ਉਤਰਦਾ ਹੈ, ਜੋ ਅਕਾਸ਼ੀ ਸਾਧਨਾਂ ਰਾਹੀਂ ਵਾਸਤਵਕ ਪ੍ਰਭਾਵ ਸਾਡੇ ਸ਼ਰੀਰਕ ਅੰਗਾਂ ਉਪਰ ਛੱਡਦਾ ਹੈ। ਬਿਨਾਂ ਕਿਸੇ ਸਬਬ ਦੇ ਕੋਈ ਲਾਭ ਪਹੁੰਚਾਉਣਾ ਉਸਦੀ ਆਦਤ ਹੀ ਨਹੀਂ ਤਾਂ ਫਿਰ

⁵ ਨੋਟ: ਕੇਵਲ ਇੰਨਾਂ ਹੀ ਨਹੀਂ ਕਿ ਕਈ ਵਾਰ ਛਰਿਸ਼ਤੇ ਦਿਖਾਈ ਦਿੰਦੇ ਹਨ, ਸਗੋਂ ਕਈ ਵਾਰ ਕਲਾਮ ਵਿੱਚ ਆਪਣੇ ਆਪ ਨੂੰ ਸਾਧਨ ਵੀ ਪ੍ਰਗਟ ਕਰ ਦਿੰਦੇ ਹਨ।

ਕਿਵੇਂ ਉਹ ਰੱਬ ਸਾਨੂੰ ਇਸ ਭੁਹਾਨੀ ਸਿਲਸਿਲੇ ਵਿੱਚੋਂ ਇਹਨਾ ਸਾਧਨਾ'ਚੋਂ ਸਾਨੂੰ ਵੱਖਰਿਆਂ ਕਰ ਦੇਵੇ । ਕੀ ਸ਼ਰੀਰਕ ਤੌਰ'ਤੇ ਅਸੀਂ ਇਹਨਾ ਸਾਧਨਾ ਤੋਂ ਵੱਖਰੇ ਹਾਂ ਜਾਂ ਵਾਸਤਵ ਵਿੱਚ ਇਸ ਮਿਲਈਸਲੇ ਦੇ ਸਾਧਨਾ ਵਿੱਚ ਬੱਝੇ ਹੋਏ ਹਾਂ ਜੋ ਸਬਬਾਂ ਦੇ ਸਬਬ ਅਰਥਾਤ ਰੱਬ ਤੋਂ ਅਰੰਭ ਹੋਕੇ ਸਾਡੇ ਕੋਲ ਪਹੁੰਚਦਾ ਹੈ । ਇਸ ਬਹਿਸ ਉਪਰ ਭੋਰ ਕਰਨ ਲਈ ਸਾਡੀ ਕਿਤਾਬ 'ਤੋਜੀਹ ਮਰਾਮ' ਅਤੇ 'ਆਈਨਾਏ ਕਮਾਲਾਤੇ ਇਸਲਾਮ' ਦੇਖਣੀ ਚਾਹੀਦੀ ਹੈ । ਵਿਸ਼ੇਸ਼ ਕਰਕੇ ਫ਼ਰਿਸ਼ਤਿਆਂ ਦੀ ਲੋੜ ਬਾਰੇ ਜਿਨ੍ਹੇ ਵਿਸਥਾਰ ਨਾਲ ਕਿਤਾਬ 'ਆਈਨਾਏ ਕਮਾਲਾਤੇ ਇਸਲਾਮ' ਵਿੱਚ ਬਹਿਸ ਕੀਤੀ ਗਈ ਹੈ ਇਸ ਦੀ ਉਦਾਹਰਣ ਕਿਸੇ ਹੋਰ ਕਿਤਾਬ ਵਿੱਚ ਨਹੀਂ ਮਿਲੇਗੀ । ਸਯੱਦ ਸਾਹਬ ਦੀ ਰੱਬ ਦੀ ਪਛਾਣ ਦਾ ਅਨੁਮਾਨ ਲਾਉਣ ਲਈ ਉਹਨਾ ਦੇ ਇਹ ਕਥਨ ਬਹੁਤ ਹਨ ਕਿ ਉਹ ਮਖਲੂਕ ਨੂੰ ਮੁਕਦਰੇ ਹਕੀਕੀ ਅਰਥਾਤ ਰੱਬ ਦੇ ਕਬਜ਼ੇ ਅਤੇ ਉਸਦੀ ਹਕੂਮਤ 'ਚੋਂ ਵੱਖਰਿਆਂ ਕਰੀ ਬੈਠੇ ਹਨ, ਨਹੀਂ ਜਾਣਦੇ ਕਿ ਖੁਦਾ ਤਾਅਲਾ ਦੀ ਖੁਦਾਈ ਉਸਦੇ ਸਰਬ ਸ਼ਕਤੀਮਾਨ ਹੋਣ ਨਾਲ ਸੰਬੰਧਤ ਹੈ ਅਤੇ ਕੁਦਰਤ ਉਸੇ ਦਾ ਨਾਂ ਹੈ ਕਿ ਉਸਦਾ ਅਧਿਕਾਰ ਉਸਦੀ ਮਖਲੂਕ ਉਪਰ ਹਰ ਸਮੇਂ ਅਸੀਮਤ ਹੋਣ । ਬੇਸ਼ਕ ਇਹ ਸੱਚ ਹੈ ਕਿ ਜੇਕਰ ਉਸੇ ਨੇ ਇਸ ਸਾਰੀ ਮਖਲੂਕਾਤ ਨੂੰ ਪੈਦਾ ਕੀਤਾ ਹੈ ਤਾਂ ਉਸਨੇ ਆਪਣੇ ਅਸੀਮਿਤ ਵਜੂਦ ਵਾਂਗ ਅਸੀਮਿਤ ਅਧਿਕਾਰਾਂ ਦੀ ਵੀ ਥਾਂ ਰੱਖ ਲਈ ਹੋਵੇਗੀ ਤਾਂ ਜੋ ਕਿਸੇ ਸਮੇਂ ਵੀ ਉਸਦੀ ਖੁਦਾਈ ਬੇਕਾਰ ਨ ਹੋਵੇ ।⁶

⁶ ਹਾਸ਼ਮੀਆ : ਜੇਕਰ ਇਹ ਇਤਰਾਜ਼ ਕੀਤਾ ਜਾਵੇ ਕਿ ਇਸ ਗੱਲ ਦੇ ਮਨੁਣ ਨਾਲ ਰੱਬ ਦੀ ਅਪਰਮ ਅਪਾਰ ਹਿਕਮਤ (ਦਾਨਾਈ) ਅਤਿਅੰਤ ਪਰਿਵਰਤਨ ਕਰਨ ਉਪਰ ਕਾਦਰ ਹੈ ਤਾਂ ਵਸਤੂ ਜਗਤ ਦੀ ਵਾਸਤਵਿਕਤਾ ਉਪਰੋਂ ਈਮਾਨ ਉਠ ਜਾਂਦਾ ਹੈ । ਉਦਾਹਰਣ ਵਜੋਂ ਜੇਕਰ ਰੱਬ ਇਸ ਗੱਲ ਉਪਰ ਕਾਦਰ ਸਮਝਿਆ ਜਾਏ ਕਿ ਪਾਣੀ ਦੇ ਰੂਪ ਤੇ ਗੁਣ ਨੂੰ ਖਤਮ ਕਰਕੇ ਹਵਾ ਦੇ ਰੂਪ ਤੇ ਗੁਣ ਨੂੰ ਉਸ ਦੀ ਥਾਂ ਰੱਖ ਦੇਵੇ ਜਾਂ ਹਵਾ

ਦੇ ਰੂਪ ਤੇ ਗੁਣ ਨੂੰ ਖਤਮ ਕਰਕੇ ਅੱਗ ਦੇ ਰੂਪ ਤੇ ਗੁਣ ਉਸ ਵਿੱਚ ਭਰ ਦੇਵੇ ਜਾਂ ਅੱਗ ਦੇ ਰੂਪ ਤੇ ਗੁਣ ਨੂੰ ਖਤਮ ਕਰਕੇ ਉਹਨਾਂ ਗੁਪਤ ਸਬਬਾਂ ਰਾਹੀਂ ਜੋ ਉਸਦੇ ਗਿਆਨ ਵਿੱਚ ਹਨ ਪਾਣੀ ਦੇ ਰੂਪ ਤੇ ਗੁਣ ਵਿੱਚ ਲੈ ਆਵੇ ਜਾਂ ਮਿੱਟੀ ਨੂੰ ਧਰਤੀ ਦੇ ਕਿਸੇ ਤਲ ਵਿੱਚ ਸੁਖਮ ਪ੍ਰਭਾਵ ਰਾਹੀਂ ਸੋਨਾ ਬਣਾ ਦੇਵੇ ਜਾਂ ਸੋਨੇ ਨੂੰ ਮਿੱਟੀ ਬਣਾ ਦੇਵੇ ਤਾਂ ਇਸ ਤੋਂ ਈਮਾਨ ਉਠ ਜਾਏਗਾ ਅਤੇ ਗਿਆਨ ਤੇ ਕਲਾ ਕੋਸ਼ਲ ਨਸ਼ਟ ਹੋ ਜਾਣਗੇ । ਇਸ ਪ੍ਰਕਾਰ ਇਸ ਪ੍ਰਸ਼ਨ ਦਾ ਉਤੱਤ ਇਹ ਹੈ ਕਿ ਇਹ ਵਿਚਾਰ ਉਕੋਂ ਹੀ ਗਲਤ ਹੈ ਕਿਉਂਕਿ ਆਸੀਂ ਦੇਖਦੇ ਹਾਂ ਕਿ ਰੱਬ ਆਪਣੇ ਗੁਪਤ ਗਿਆਨ ਦੇ ਪ੍ਰਭਾਵ ਰਾਹੀਂ ਪ੍ਰਾਣੀਆਂ ਨੂੰ ਸੈਂਕਜ਼ਿਆਂ ਪ੍ਰਕਾਰ ਦੇ ਪਰਿਵਰਤਨਾਂ ਵਿੱਚ ਪਾਉਂਦਾ ਰਹਿੰਦਾ ਹੈ । ਇਕ ਧਰਤੀ ਨੂੰ ਹੀ ਦੇਖ ਲਈ ਕਿ ਉਹ ਭਿੰਨ ਭਿੰਨ ਪ੍ਰਕਾਰ ਦੇ ਪਰਿਵਰਤਨਾਂ ਰਾਹੀਂ ਕੀ ਕੁਝ ਬਣਦੀ ਰਹਿੰਦੀ ਹੈ । ਉਸੇ ਤੋਂ ਸਮੁੱਲੋਚਨ (ਸੰਖਿਆ) ਅਤੇ ਉਸੇ ਤੋਂ ਜ਼ਹਿਰ ਦਾ ਤੌੜ (ਜ਼ਹਿਰ ਮੋਹਰਾ), ਉਸੇ ਤੋਂ ਸੋਨਾ, ਉਸੇ ਤੋਂ ਚਾਂਦੀ ਅਤੇ ਉਸੇ ਤੋਂ ਭਿੰਨ ਭਿੰਨ ਪ੍ਰਕਾਰ ਦੇ ਹੀਰੇ ਜਵਾਹਿਰਾਤ ਅਤੇ ਅਜਿਹਾ ਹੀ ਜਲਵਾਸ਼ਪ, ਭਾਪ ਅਤੇ ਧੁੰਪਾਂ ਦਾ ਉਪੱਤ ਉਠਕੇ ਕੀ ਕੀ ਰੀਜ਼ਾਂ ਹਨ ਜੋ ਅਕਾਸ਼ ਵਿੱਚ ਪੈਦਾ ਹੋ ਜਾਂਦੀਆਂ ਹਨ । ਇਹਨਾਂ ਹੀ ਧੁੰਪਾਂ ਤੇ ਬੱਦਲਾਂ ਵਿੱਚ ਬਰਫ ਛਿਗਦੀ ਹੈ, ਓਲੇ ਤੇ ਗਜ਼ੇ ਪੈਂਦੇ ਹਨ, ਵਰਖਾ ਰੁੰਦੀ ਹੈ ਅਤੇ ਬਿਜਲੀ ਕੜਕਦੀ ਹੈ ਅਤੇ ਇਹ ਵੀ ਸਿੱਧ ਹੋਇਆ ਹੈ ਕਿ ਅਕਾਸ਼ ਤੋਂ ਸਵਾਹ ਵੀ ਛਿਗਦੀ ਹੈ ਤਾਂ ਕੀ ਇਹਨਾਂ ਹਾਲਤਾਂ ਕਰਕੇ ਗਿਆਨ ਢੂਠੇ ਹੋ ਜਾਂਦੇ ਹਨ ਜਾਂ ਈਮਾਨ ਉਠ ਜਾਂਦਾ ਹੈ ।

ਜੇਕਰ ਇਹ ਕਹੋ ਕਿ ਇਹਨਾਂ ਚੀਜ਼ਾਂ ਵਿੱਚ ਤਾਂ ਰੱਬ ਨੇ ਪਹਿਲਾਂ ਹੀ ਤੋਂ ਉਹਨਾਂ ਦੇ ਸੁਭਾਵ ਵਿੱਚ ਇਹਨਾਂ ਸਾਰਿਆਂ ਪਰਿਵਰਤਨਾ ਦਾ ਮੂਲ ਰੱਖਿਆ ਹੋਇਆ ਹੈ ਤਾਂ ਸਾਡਾ ਇਹ ਉਤੱਤ ਹੋਵੇਗਾ ਕਿ ਆਸੀਂ ਕਦੋਂ ਤੇ ਕਿਸ ਸਮੇਂ ਕਿਹਾ ਹੈ ਕਿ ਅਜਿਹੀਆਂ ਵਿਵਾਦਤ ਚੀਜ਼ਾਂ ਵਿੱਚ ਅਜਿਹਾ ਮਿਲਦਾ ਜੁਲਦਾ ਮੂਲ ਨਹੀਂ ਰੱਖਿਆ ਗਿਆ ਸਗੋਂ ਠੀਕ ਤੇ ਸੱਚਾ ਧਰਮ ਤਾਂ ਇਹੋ ਹੈ ਕਿ ਰੱਬ ਨੇ ਜੋ ਆਪਣੇ ਆਪ ਵਿੱਚ ਇਕ ਹੈ ਸਾਰੀਆਂ ਚੀਜ਼ਾਂ ਨੂੰ ਇਕ ਵਾਂਗ ਪੈਦਾ ਕੀਤਾ ਤਾਂ ਜੋ ਉਹ ਅਵਿਸ਼ਕਾਰ ਕਰਤਾ (ਰੱਬ) ਦੇ ਅਦੂਤੀ (ਵਾਹਿਦ) ਹੋਣ ਨੂੰ ਪ੍ਰਮਾਣਤ ਕਰਨ । ਇਸ ਲਈ ਰੱਬ ਨੇ ਇਸੇ ਵਾਹਿਦ ਹੋਣ ਕਰਕੇ ਅਤੇ ਆਪਣੀ ਅਪਾਰ ਕੁਦਰਤ ਦੇ ਤਕਾਜ਼ੇ ਕਰਕੇ ਪਰਿਵਰਤਨ ਦਾ ਮੂਲ ਉਹਨਾਂ ਵਿੱਚ ਰੱਖਿਆ ਹੈ । ਸਿਵਾਏ ਉਹਨਾਂ ਰੂਹਾਂ ਦੇ ਜੋ ਆਪਣੇ ਸੋਭਾਗ ਜਾਂ ਦੁਰਭਾਗ ਕਰਕੇ

(خالیلین فیہاً أَبِیاً (ج24)

(ਅਰਥਾਤ : ਉਹ ਸਦਾ ਇਸ ਵਿੱਚ ਰਹਿਣਗੇ । ਸੂਰਤ ਜਿੰਨ-24) ਦੇ ਚਰਿਤਾਰਥ ਮਿਥੇ ਗਏ ਹਨ ਅਤੇ ਇਲਾਹੀ ਬਚਨਾ ਨੇ ਹਮੇਸ਼ਾਂ ਲਈ ਇਕ ਅਪਰਿਵਰਤਨ ਸਿਖਿਤੀ ਉਹਨਾ ਲਈ ਨਿਰਧਾਰਤ ਕਰ ਦਿੱਤੀ ਹੈ । ਬਾਕੀ ਮਖਲੂਕਾਤ ਵਿੱਚੋਂ ਕੋਈ ਚੀਜ਼ ਪਰਿਵਰਤਨ ਹੋਣ ਤੋਂ ਸੁਰੱਖਿਅਤ ਦਿਖਾਈ ਨਹੀ ਦਿੰਦੀ, ਸਗੋਂ ਜੇਕਰ ਗੋਰ ਕਰਕੇ ਦੇਖੀਏ ਤਾਂ ਹਰ ਸਮੇਂ ਹਰ ਇਕ ਸ਼ਰੀਰ ਵਿੱਚ ਸਿਖਿਤੀ ਪਰਿਵਰਤਨ ਆਪਣਾ ਕੰਮ ਕਰ ਰਿਹਾ ਹੈ ਇੱਥੋਂ ਤੱਕ ਕਿ ਵਿਗਿਆਨ ਦੀਆਂ ਖੇਜ਼ਾਂ ਨੇ ਇਹ ਪ੍ਰਮਾਣਤ ਕਰ ਦਿੱਤਾ ਹੈ ਕਿ ਤਿੰਨ ਵਰਿਊਆਂ ਤੱਕ ਮਨੁਖ ਦਾ ਸ਼ਰੀਰ ਬਦਲ ਜਾਂਦਾ ਹੈ ਅਤੇ ਪਹਿਲਾ ਸ਼ਰੀਰ ਕਣ ਬਣਕੇ ਉੱਡ ਜਾਂਦਾ ਹੈ । ਉਦਾਹਰਣ ਲਈ ਜੇਕਰ ਪਾਣੀ ਹੈ ਜਾਂ ਅੱਗ ਹੈ ਤਾਂ ਉਹ ਵੀ ਪਰਿਵਰਤਨ ਤੋਂ ਖਾਲੀ ਨਹੀ, ਦੋ ਪ੍ਰਕਾਰ ਦੇ ਪਰਿਵਰਤਨ ਉਹਨਾਂ ਤੇ ਸ਼ਾਮਨ ਕਰ ਰਹੇ ਹਨ । ਇਕ ਇਹ ਕਿ ਕੁਝ ਅੰਸ਼ ਨਿਕਲ ਜਾਂਦੇ ਹਨ ਅਤੇ ਕੁਝ ਨਵੇਂ ਅੰਸ਼ ਆ ਰਲਦੇ ਹਨ । ਦੂਜਾ ਇਹ ਕਿ ਜੋ ਅੰਸ਼ ਨਿਕਲ ਜਾਂਦੇ ਹਨ ਉਹ ਆਪਣੀ ਸਮਰਥਾ ਅਨੁਸਾਰ ਦੂਸਰਾ ਜਨਮ ਲੈ ਲੈਂਦੇ ਹਨ ਭਾਵ ਇਸ ਨਾਸ਼ਵਾਨ ਦੁਨੀਆ ਨੂੰ ਪਰਿਵਰਤਨ ਦੇ ਚਰਖ ਉਪਰ ਰੜ੍ਹਾਈ ਰੱਖਣਾ ਰੱਬ ਦੀ ਇਕ ਸੁਨੌਤ (ਨਿਯੋਮ) ਹੈ । ਇਕ ਸੂਖਮ ਨਿਗਾਹ ਮਾਰਨ ਨਾਲ ਮਲੂਮ ਹੁੰਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਰੱਬ ਦੇ ਇਕ ਹੋਣ ਕਰਕੇ ਆਪਣੀ ਅਸਲ ਹਕੀਕਤ ਵਿੱਚ ਇਕ ਰੀ ਹਨ ਬੇਸ਼ਕ ਮਨੁਖ ਇਹਨਾ ਚੀਜ਼ਾਂ ਦਾ ਪੂਰਨ ਰਸਾਇਣ ਨਿਰਮਾਤਾ ਨਹੀਂ ਬਣ ਸਕਦਾ ਅਤੇ ਕੀਵੇਂ ਬਣੇ, ਕਿਉਂਕਿ ਰੱਬ ਨੇ ਪਰਿਵਰਤਨ ਦੇ ਗੁਪਤ ਭੇਦਾਂ ਉਪਰ ਕਿਸੇ ਦੂਸਰੇ ਨੂੰ ਪ੍ਰਭਾਵੀ ਨਹੀਂ ਬਣਾਇਆ । ਜੇਕਰ ਇਹ ਕਹੋ ਕਿ ਸੌਰ ਮੰਡਲ ਵਿੱਚ ਪਰਿਵਰਤਨ ਕਿਥੇ ਹੈ ਤਾਂ ਮੈਂ ਕਹਿੰਦਾ ਹਾਂ ਕਿ ਬੇਸ਼ਕ ਇਹਨਾ ਵਿੱਚ ਵੀ ਪਰਿਵਰਤਨ ਤੇ ਤਹਲੀਲ (ਵਿਲਯ, ਲੀਨ) ਹੋਣ ਦਾ ਮਾਦਾ (ਗੁਣ) ਹੈ ਭਾਵੇਂ ਸਾਨੂੰ ਗਿਆਨ ਨ ਹੋਵੇ ਤਾਂ ਵੀ ਇਕ ਦਿਨ ਪਤਨ (ਛਰਿੰਦੀ ਕਲਾ) ਯੋਗ ਹੋ ਜਾਣਗੇ । ਇਸ ਤੋਂ ਛੁੱਟ ਹਜ਼ਾਰਾਂ ਹੀ ਚੀਜ਼ਾਂ ਦੇ ਪਰਿਵਰਤਨ ਉਪਰ ਨਿਗਾਹ ਮਾਰਿਆਂ ਇਹ ਸਿੱਧ ਹੁੰਦਾ ਹੈ ਕਿ ਕੋਈ ਚੀਜ਼ ਪਰਿਵਰਤਨ ਤੋਂ ਖਾਲੀ ਨਹੀ ਹੈ । ਸੋ, ਤੁਸੀਂ ਪਹਿਲਾਂ ਧਰਤੀ ਦੇ ਪਰਿਵਰਤਨਾਂ ਤੋਂ ਇਨਕਾਰ ਕਰ ਲਓ ਫਿਰ ਅਕਾਸ਼ ਬਾਰੇ ਗੱਲ ਕਰਨਾ ।

ਤੋ ਕਾਰ ਨੂੰ ਰਾਨੂੰ ਕਰ ਕਿ ਬਾ ਆਸ ਨੂੰ ਪ੍ਰਵਾਨੀ
ਤੂ ਕਾਰ ਜਾਮੀਂ ਰਾ ਨਕੋ ਸਾਖਰੀ । ਕਿ ਬਾਸਮਾਨ ਨੀਜ਼ ਪਰ ਦਾਖਰੀ ।

(ਅਰਥਾਤ : ਧਰਤੀ ਦੀ ਖਬਰ ਨਹੀਂ ਅਕਾਸ਼ ਮਿੰਨਣ ਤੁਰਿਆ ਹੈ । ਅਨੁਵਾਦਕ) ਭਾਵ ਜੱਦ ਅਸੀਂ ਪ੍ਰਤੀਦਿਨ ਵੱਖ ਵੱਖ ਪ੍ਰਕਾਰ ਦੇ ਪਰਿਵਰਤਨ ਦੇਖਦੇ ਹਾਂ ਅਤੇ ਇਕ ਰੱਬ ਦੀ ਵਾਹਦਤ ਦਾ ਇਹ ਤਕਾਜ਼ਾ (ਅਭਿਲਾਖਾ) ਵੀ ਮਲੂਮ ਹੁੰਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਮੁੱਢਲ, ਮੰਬਾ ਤੇ ਸੋਮਾ ਇਕ ਹੀ ਹੋਵੇ ਅਤੇ ਤਾਂ ਹੀ ਰੱਬ ਦੀ ਪੂਰਨ ਖੁਦਾਈ ਕਾਇਮ ਰਹਿ ਸਕਦੀ ਹੈ, ਜੱਦ ਕਿ ਕਣ ਕਣ ਉਪਰ ਉਸਦਾ ਪੂਰਨ ਕਬਜ਼ਾ ਹੋਵੇ ਤਾਂ ਫਿਰ ਇਹ ਦੂਰੀ ਅਤੇ ਇਤਰਾਜ ਕਿ ਇਹਨਾਂ ਪਰਿਵਰਤਨਾਂ ਕਾਰਨ ਅਮਨ ਭੰਗ ਹੋ ਜਾਵੇਗਾ ਅਤੇ ਗਿਆਨ ਨਸ਼ਟ ਹੋਣਗੇ, ਜੇਕਰ ਵੱਡੀ ਭੁੱਲ ਨਹੀਂ ਤਾਂ ਹੋਰ ਕੀ ਹੈ । ਅਸੀਂ ਜੋ ਇਹ ਕਹਿੰਦੇ ਹਾਂ ਕਿ ਰੱਬ ਸਰਬ ਸ਼ਕਤੀਮਾਨ ਤੇ ਕਾਦਰ ਹੈ ਕਿ ਪਾਣੀ ਤੋਂ ਅੱਗ ਦਾ ਕੰਮ ਲਵੇ ਜਾਂ ਅੱਗ ਤੋਂ ਪਾਣੀ ਦਾ ਕੰਮ ਤਾਂ ਇਸ ਦਾ ਇਹ ਅਰਥ ਨਹੀਂ ਕਿ ਆਪਣੇ ਅਪਾਰ ਬਿਬੇਕ ਨੂੰ ਉਸ ਵਿੱਚ ਦੱਸਲ ਨ ਦੇਵੇ ਅਤੇ ਐਵੇਂ ਹੀ ਜ਼ਬਰਦਸਤੀ ਨਾਲ ਕੰਮ ਲਵੇ ਕਿਉਂਕਿ ਰੱਬ ਦਾ ਕੋਈ ਕੰਮ ਬਿਬੇਕ ਦੇ ਮਿਸ਼ਨਾਂ ਤੋਂ ਖਾਲੀ ਨਹੀਂ ਹੁੰਦਾ ਤੇ ਨ ਹੀ ਹੋਣਾ ਚਾਹੀਦਾ ਹੈ, ਸਗੋਂ ਸਾਡਾ ਇਹ ਅਰਥ ਹੈ ਕਿ ਜਿਸ ਸਮੇਂ ਉਹ ਪਾਣੀ ਤੋਂ ਅੱਗ ਦਾ ਕੰਮ ਜਾਂ ਅੱਗ ਤੋਂ ਪਾਣੀ ਦਾ ਕੰਮ ਲੈਣਾ ਚਾਹੇ ਤਾਂ ਉਸ ਸਮੇਂ ਆਪਣੇ ਇਸ ਬਿਬੇਕ ਨੂੰ ਕੰਮ ਵਿੱਚ ਲਿਆਏਗਾ ਜੋ ਇਸ ਆਲਮ (ਬਾਹਮੰਡ) ਦੇ ਕਣ ਕਣ ਉਪਰ ਸ਼ਾਸਨ ਕਰਦਾ ਹੈ ਭਾਵੇਂ ਅਸੀਂ ਉਸ ਤੋਂ ਸੂਚਿਤ ਹੋਈਏ ਜਾਂ ਨ ਹੋਈਏ ਅਤੇ ਸਪਸ਼ਟ ਹੈ ਕਿ ਜੋ ਕੰਮ ਬਿਬੇਕਤਾ ਨਾਲ ਹੋਵੇ ਉਹ ਗਿਆਨ ਨੂੰ ਨਸ਼ਟ ਨਹੀਂ ਕਰਦਾ ਸਗੋਂ ਇਸ ਵਿੱਚ ਗਿਆਨ ਦੀ ਉਨੱਤੀ ਹੁੰਦੀ ਹੈ । ਦੇਖੋ ਬਨਾਵਟੀ ਤੌਰ ਤੇ ਪਾਣੀ ਤੋਂ ਬਰੜ ਬਣਾਈ ਜਾਂਦੀ ਹੈ ਜਾਂ ਬਿਜਲੀ ਦੀ ਰੋਸ਼ਨੀ ਪੈਦਾ ਕੀਤੀ ਜਾਂਦੀ ਹੈ ਤਾਂ ਕੀ ਇਸ ਨਾਲ ਅਮਨ ਉਠ ਜਾਂਦਾ ਹੈ ਜਾਂ ਗਿਆਨ ਨਸ਼ਟ ਹੋ ਜਾਂਦੇ ਹਨ ।

ਇਸ ਥਾਂ ਇਹ ਗੱਲ ਵੀ ਚੇਤੇ ਰੱਖਣ ਯੋਗ ਹੈ ਕਿ ਰੱਬ ਦੇ ਸੱਚੇ ਮਿਤੱਰਾਂ (ਐਲੀਆ) ਕੋਲੋਂ ਜੱਦ ਕਦੇ ਚਮਤਕਾਰ ਪ੍ਰਕਰ ਹੁੰਦੇ ਹਨ ਕਿ ਪਾਣੀ ਉਹਨਾਂ ਨੂੰ ਡੋਬ ਨਹੀਂ ਸਕਦਾ ਅਤੇ ਅੱਗ ਉਹਨਾਂ ਨੂੰ ਹਾਨੀ ਨਹੀਂ ਪਹੁੰਚਾ ਸਕਦੀ ਤਾਂ ਇਸ ਵਿੱਚ ਵਾਸਤਵਿਕ ਤੌਰ 'ਤੇ ਇਹੋ ਗੁੱਝਾ ਭੇਟ ਹੁੰਦਾ ਹੈ ਕਿ ਉਸ ਪਰਮ ਬਿਬੇਕਸ਼ੀਲ ਰੱਬ ਦੇ ਅਪਾਰ ਭੇਦਾ ਉਪਰ ਮਨੁੱਖ ਪ੍ਰਭਾਵੀ ਨਹੀਂ ਹੋ ਸਕਦਾ, ਆਪਣੇ ਮਿਤੱਰਾਂ ਅਤੇ ਨਿਕਟ ਵਰਤੀਆਂ ਦੇ ਧਿਆਨ (ਤਵਜੁੱਹ, ਤਪਸਿਆ) ਸਮੇਂ ਕਦੇ ਇਹ ਕਿਸਮਾ ਦਿਖਾਉਂਦਾ ਹੈ ਕਿ ਉਹ ਤਵਜੁੱਹ ਵਿਸ਼ਵ ਵਿੱਚ ਆਪਣਾ ਪ੍ਰਭਾਵ ਕਰਦੀ ਹੈ ਅਤੇ ਜਿੰਨ੍ਹਾਂ ਅਜਿਹੇ ਗੁਪਤ ਸਬਬਾਂ ਦੇ ਇਕੱਤਰ ਹੋਣ ਨਾਲ ਉਧਾਰਣ ਵੱਜੋਂ ਅੱਗ ਆਪਣੇ ਸਾਜ਼ਨ ਦੇ ਪ੍ਰਭਾਵ ਤੋਂ ਰੁਕ

ਸਕਦੀ ਹੈ ਭਾਵੇਂ ਉਹ ਸਬਥ ਨਖੜਾਂ ਦੇ ਪ੍ਰਭਾਵ ਹੋਣ ਜਾਂ ਅੱਗ ਦਾ ਕੋਈ ਗੁਪਤ ਗੁਣ ਹੋਵੇ ਜਾਂ ਆਪਣੇ ਸ਼ਰੀਰ ਦੀ ਹੀ ਕੋਈ ਗੁਪਤ ਵਿਸ਼ੇਸ਼ਤਾ ਜਾਂ ਇਹਨਾਂ ਸਾਰਿਆਂ ਗੁਣਾਂ ਦਾ ਇਕਠ ਹੋਵੇ । ਉਹ ਸਾਰੇ ਅਸਬਾਬ ਇਸ ਧਿਆਨ ਤੇ ਦੁਆ ਨਾਲ ਹਰਕਤ ਵਿੱਚ ਆ ਜਾਂਦੇ ਹਨ ਉਸ ਸਮੇਂ ਇਕ ਚਮਤਕਾਰੀ ਗੱਲ ਪ੍ਰਕਟ ਹੁੰਦੀ ਹੈ । ਪਰ ਇਸ ਨਾਲ ਕਿਸੇ ਚੀਜ਼ ਦੀ ਵਾਸਤਵਿਕਤਾ ਦਾ ਵਿਸ਼ਵਾਸ ਨਹੀਂ ਉਠੱਦਾ ਅਤੇ ਨ ਹੀ ਗਿਆਨ ਨਸ਼ਟ ਹੁੰਦਾ ਹੈ ਸਗੋਂ ਇਹ ਤਾਂ ਇਲਾਹੀ ਗਿਆਨ ਵਿੱਚੋਂ ਇਕ ਗਿਆਨ ਹੈ । ਇਹ ਆਪਣੇ ਥਾਂ ਹੈ । ਉਦਾਹਰਣ ਲਈ ਅੱਗ ਦਾ ਸਾਜ਼ਨ ਦਾ ਗੁਣ ਆਪਣੇ ਥਾਂ'ਤੇ ਹੈ ਸਗੋਂ ਇਉਂ ਸਮਝ ਲਓ ਕਿ ਇਹ ਅਧਿਆਤਮਕ ਗੁਣ ਹੈ ਜੋ ਅੱਗ ਉਪੱਰ ਵਿਜੇਈ ਹੋਕੇ ਆਪਣਾ ਪ੍ਰਭਾਵ ਦਿਖਾਉਂਦੇ ਹਨ, ਆਪਣੇ ਸਮੇਂ ਤੇ ਅਵਸਰ ਨਾਲ ਵਿਸ਼ੇਸ਼ ਹਨ । ਇਸ ਸੂਖਮ ਭੇਦ ਨੂੰ ਦੁਨੀਆਂ ਦੀ ਬੁੱਧੀ ਸਮਝ ਨਹੀਂ ਸਕਦੀ ਕਿ ਕਾਮਲ ਮਨੁਖ ਰੱਬ ਦੀ ਰੂਹ ਦਾ ਜਲਵਾਹਗਾਹ (ਜਲਵਾਹ ਦਿਖਾਉਣ ਦੀ ਥਾਂ) ਹੁੰਦਾ ਹੈ ਅਤੇ ਜੱਦ ਕਦੇ ਕਾਮਲ ਮਨੁਖ ਉਪੱਰ ਅਜਿਹਾ ਸਮਾਂ ਆ ਜਾਂਦਾ ਹੈ ਕਿ ਉਹ ਉਸਦੇ ਜਲਵੇ (ਚਮਤਕਾਰ) ਦਾ ਐਨ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਹਰ ਇਕ ਚੀਜ਼ ਉਸ ਤੋਂ ਅਜਿਹੀ ਡਰਦੀ ਹੈ ਕਿ ਜਿਵੇਂ ਕਿ ਰੱਬ ਤੋਂ । ਉਸ ਸਮੇਂ ਉਸਨੂੰ ਭਾਵੇਂ ਦਰਿੰਦੇ ਅੱਗੇ ਪਾ ਦਿਓ ਜਾਂ ਅੱਗ ਵਿੱਚ ਪਾ ਦਿਓ, ਉਸ ਨਾਲ ਕੋਈ ਵੀ ਹਾਨੀ ਨਹੀਂ ਉਠਾਏਗਾ । ਕਿਉਂਕਿ ਉਸ ਸਮੇਂ ਰੱਬ ਦੀ ਆਤਮਾ ਉਸ 'ਤੇ ਹਾਵੀ ਹੁੰਦੀ ਹੈ ਅਤੇ ਹਰ ਇਕ ਚੀਜ਼ ਦਾ ਪ੍ਰਣ ਹੈ ਕਿ ਉਸ ਤੋਂ ਡਰੇ । ਇਹ ਮਾਅਰਫਤ (ਅਧਿਆਤਮਕ ਗਿਆਨ) ਦਾ ਅੰਤਮ ਭੇਦ ਹੈ ਜੋ ਨੇਕ ਮਹਾਤਮਾਵਾਂ ਦੀ ਸੰਗਤ ਤੋਂ ਬਿਨਾ ਸਮਝ ਵਿੱਚ ਨਹੀਂ ਆ ਸਕਦਾ, ਕਿਉਂਕਿ ਇਹ ਅਤਿਅੰਤ ਸੂਖਮ ਅਤੇ ਫਿਰ ਅੰਤਅੰਤ ਅਨੁਪਮ ਹੈ ਇਸ ਲਈ ਹਰ ਕੋਈ ਇਸ ਫਿਲਾਸਫੀ ਤੋਂ ਜਾਣੂ ਨਹੀਂ, ਪਰ ਰੇਤੇ ਰੱਖੋ ਹਰ ਇਕ ਚੀਜ਼ ਰੱਬ ਦੀ ਅਵਾਜ਼ ਸੁਣਦੀ ਹੈ ਅਤੇ ਹਰ ਇਕ ਚੀਜ਼ ਉਪੱਰ ਰੱਬ ਦਾ ਕਬਜ਼ਾ ਹੈ ਅਤੇ ਹਰ ਇਕ ਚੀਜ਼ ਦੀ ਡੋਰੀ ਰੱਬ ਦੇ ਹੋਂਥ ਵਿੱਚ ਹੈ । ਉਸਦਾ ਬਿਬੇਕ ਅਤਿਅੰਤ ਬਿਬੇਕ ਹੈ ਜਿਸਦਾ ਕੋਈ ਅੰਤ ਨਹੀਂ, ਜੋ ਹਰ ਇਕ ਕਲ ਦੀ ਮੂਲ ਤੱਕ ਪਹੁੰਚਿਆ ਹੋਇਆ ਹੈ । ਹਰ ਇਕ ਚੀਜ਼ ਵਿੱਚ ਉਨ੍ਹੀਆਂ ਹੀ ਖੂਬੀਆਂ ਹਨ ਜਿੰਨੀਆਂ ਉਸ ਦੀਆਂ ਕੁਦਰਤਾਂ ਹਨ । ਜੋ ਮਨੁਖ ਇਸ ਗੱਲ ਉਪੱਰ ਈਮਾਨ ਨਹੀਂ ਲਿਆਉਂਦਾ ਉਹ ਉਸ ਸਮੂਹ ਵਿੱਚ ਦਾਖਲ ਹੈ ਜੋ

‘ਮਾ ਕਾਦਾਰੁਲਾਹਾ ਹੱਕਾ ਕਦਰੇਹੀ’ (ਅਨਾਮ-92)

ਜੇਕਰ ਨਉਜ਼ਬਿਲੋਹ (ਅਸੀਂ ਰੱਬ ਦੀ ਸ਼ਰਣ ਮੰਗਦੇ ਹਾਂ) ਹਿੰਦੂ ਆਰਯਾਂ ਦਾ ਕਥਨ ਠੀਕ ਹੈ ਕਿ ਪਰਮੇਸ਼ਵਰ ਆਤਮਾਵਾਂ, ਅਣ੍ਣਾਂ ਅਤੇ ਸੰਸਾਰ ਦਾ ਪੈਦਾ ਕਰਨ ਵਾਲਾ ਨਹੀਂ ਹੈ ਤਾਂ ਇਸ ਅਵਸਥਾ ਵਿੱਚ ਅਵਸ਼ ਹੀ ਅਜਿਹਾ ਕਮਜ਼ੋਰ ਪਰਮੇਸ਼ਵਰ ਕਿਸੇ ਹੱਦ ਤੱਕ ਕੁਝ ਮਾੜਾ ਜਿਹਾ ਸ਼ਾਸਨ ਕਰਕੇ ਠਹਿਰ ਜਾਵੇਗਾ ਅਤੇ ਇਕ ਬਦਨਾਮੀ ਨਾਲ ਉਸਦੀ ਨਿੰਦਿਆ ਹੋਵੇਗੀ ਪਰ ਸਾਡਾ ਸਰਬ ਸ਼ਕਤੀਮਾਨ ਰੱਬ ਅਜਿਹਾ ਨਹੀਂ। ਉਹ ਸੰਸਾਰ ਦੇ ਸਾਰੇ ਅਣ੍ਣਾਂ, ਆਤਮਾਵਾਂ ਅਤੇ ਸੰਪੂਰਨ ਮਖਲੂਕਾਤ ਨੂੰ ਪੈਦਾ ਕਰਨ ਵਾਲਾ ਹੈ। ਉਸਦੀ ਕੁਦਰਤ ਬਾਰੇ ਜੇਕਰ ਕੋਈ ਪ੍ਰਸ਼ਨ ਕੀਤਾ ਜਾਵੇ ਤਾਂ ਸਿਵਾਏ ਉਹਨਾਂ ਕੁਝ ਵਿਸ਼ੇਸ਼ ਗੱਲਾਂ ਦੇ ਜੋ ਉਸਦੇ ਪੂਰਨ ਗੁਣਾਂ ਅਤੇ ਸੱਚੇ ਵਾਦਿਆਂ ਦੇ ਉਲਟ ਹੋਵੇ ਬਾਕੀ ਸਾਰੀਆਂ ਗੱਲਾਂ ਉਪਰ ਕਾਦਰ ਹੈ ਅਤੇ ਇਹ ਗੱਲ ਕਿ ਭਾਵੇਂ ਉਹ ਕਾਦਰ ਹੋਵੇ ਪਰ ਕਰਨਾ ਨਹੀਂ ਚਾਹੁੰਦਾ, ਇਹ ਵਿਚਿਤਰ ਤੇ ਬੇਹੁਦਾ ਆਰੋਪ ਹੈ ਜੱਦ ਕਿ ਉਸਦੇ ਗੁਣਾਂ ਵਿੱਚ

‘ਕੁਲੋمْ هُوَ نِيَشَانٌ (الرَّحْمَن) 30’

(مَا قَدْرُوا اللَّهُ حَقْ قَدْرِهِ (الأنعام 92)

(ਅਰਥਾਤ : ਉਹਨਾਂ ਨੇ ਰੱਬ ਦੀ ਕੁਦਰਤ ਦਾ ਉਹ ਅਨੁਮਾਨ ਨਹੀਂ ਲਾਇਆ ਜੋ ਉਹਨਾਂ ਨੂੰ ਲਾਉਣਾ ਚਾਹੀਦਾ ਸੀ।) ਦੇ ਚਰਿਤੱਗਰ ਹਨ। ਕਿਉਂਕਿ ਕਾਮਲ ਮਨੁਖ ਸਾਰੇ ਜਹਾਨ ਦਾ ਪ੍ਰਤੀਰੂਪ ਹੁੰਦਾ ਹੈ ਇਸ ਲਈ ਸਾਰਾ ਜਹਾਨ ਉਸ ਵੱਲ ਸਮੇਂ ਸਮੇਂ ਸਿਰ ਖਿੱਚਿਆ ਰਲਿਆ ਜਾਂਦਾ ਹੈ। ਉਹ ਬੁਹਾਨੀ ਆਲਮ (ਅਧਿਆਤਮਕ ਵਿਸ਼ਵ) ਦਾ ਇਕ ਮਕੜਾ (ਸਪਾਈਡਰ) ਹੁੰਦਾ ਹੈ ਅਤੇ ਸਾਰੇ ਆਲਮ ਵਿੱਚ ਉਸ ਦੀਆਂ ਤਾਰਾਂ ਫੈਲੀਆਂ ਹੁੰਦੀਆਂ ਹਨ, ਚਮਤਕਾਰ ਦਾ ਇਹੋ ਗੁੱਸਾ ਭੇਦ ਹੈ।

بِرْ كَارُوبَارْ هُتْيٰ اُشْرِي صَدْ عَارِفَانْ رَا زَجْهَانْ چَدِيدَآنْ کُسْ كَمْدِيدَائِنْ جَجَانْ رَا

ਬਰ ਕਾਰੋਬਾਰ ਹਸਤੀ ਅਸਤੀ ਸਤ ਆਰੜਾਂ ਰਾ।

ਜ਼ ਜਹਾਂ ਰ ਦੀਤ ਆਂ ਕਸ ਕਿ ਨ ਦੀਦਾ ਈਂ ਜਹਾਂ ਰਾ ॥

(ਅਰਥਾਤ : ਪ੍ਰਤੀਦਿਨ ਉਸਦੀ ਇਕ ਨਵੀਂ ਸ਼ਾਨ ਹੁੰਦੀ ਹੈ । ਸੂਰਤ ਰਹਮਾਨ-30) ਵੀ ਦਾਖਲ ਹੈ । ਅਜਿਹੇ ਅਧਿਕਾਰ ਕਿ ਪਾਣੀ ਤੋਂ ਉਸਦੀ ਠੰਡਕ ਦੁਰ ਕਰ ਦੇਵੇ ਜਾਂ ਅੱਗ ਤੋਂ ਉਸਦੇ ਸਾਜ਼ਨ ਦੇ ਗੁਣਾ ਨੂੰ ਖਤਮ ਕਰ ਦੇਵੇ, ਉਸਦੀ ਸੰਪੂਰਨ ਵਿਸ਼ੇਸ਼ਤਾ ਅਤੇ ਸੱਚੇ ਵਾਦਿਆਂ ਦੇ ਖਿਲਾਫ਼ ਨਹੀਂ ਹੈ । ਤਾਂ ਫਿਰ ਕਿਉਂ ਆਦੇਸ਼ ਦੇ ਮਾਰਗ ਰਾਹੀਂ ਕਿਹਾ ਜਾਵੇ ਕਿ ਹਮੇਸ਼ਾ ਲਈ ਉਸ'ਤੇ ਲਾਜ਼ਮ ਹੋ ਗਿਆ ਹੈ ਕਿ ਉਹਨਾਂ ਚੀਜ਼ਾਂ ਦੇ ਗੁਣਾ ਵਿੱਚ ਕਦੇ ਵੀ ਤਬਦੀਲੀ ਨ ਕਰੋ !!! ਇਸਦੇ ਲਾਜ਼ਮੀ ਹੋਣ'ਤੇ ਕੀ ਦਲੀਲ ਹੈ ਅਤੇ ਕੀ ਕਾਰਣ ਹਨ ਅਤੇ ਰੱਬ ਨੂੰ ਇਸ ਬੇ ਵਜਹ ਕੰਮ ਦੀ ਲੋੜ ਹੀ ਕੀ ਹੈ ਜੋ ਉਸਦੀ ਖੁਦਾਈ ਨੂੰ ਵੀ ਦਾਗ ਲਾਵੇ । ਲੋੜ ਕੀ ਹੈ, ਮਲੂਮ ਹੁੰਦਾ ਹੈ ਕਿ ਇਸ ਰਸਾਲੇ (ਪੜੀਕਾ) ਵਿੱਚ ਸਯੱਦ ਸਾਹਬ ਵੀ ਇਸ ਕਮਜ਼ੋਰ ਵਿਰਾਰ ਦੀ ਜਰਜਰੀ ਅਵਸਥਾ ਸਮਝ ਗਏ ਹਨ । ਇਸ ਲਈ ਆਪਣੀ ਗੋਲੀ ਗੱਲ ਕਾਇਮ ਰੱਖਣ ਲਈ ਉਹਨਾਂ ਨੇ ਇਕ ਹੋਰ ਘੱਟੀਆ ਉਜ਼ਰ (ਬਹਾਨਾ) ਪੇਸ਼ ਕੀਤਾ ਹੈ, ਉਹ ਇਹ ਹੈ ਕਿ ਰੱਬ ਨੇ ਕੁਰਆਨ ਕਰੀਮ ਵਿੱਚ ਕਿਸੇ ਥਾਂ ਅੱਗ ਦੇ ਗਰਮ ਹੋਣ ਵੱਲ ਸੰਕੇਤ ਕੀਤਾ ਹੈ ਅਤੇ ਕਿਸੇ ਥਾਂ ਪਾਣੀ ਦੇ ਠੰਡੇ ਹੋਣ ਦਾ ਸੰਕੇਤ ਕੀਤਾ ਹੈ । ਕਦੇ ਕਿਹਾ ਹੈ ਕਿ ਸੂਰਜ ਪੂਰਬ ਤੋਂ ਪਛੱਮ ਵੱਲ ਜਾਂਦਾ ਹੈ । ਇਹ ਬਿਆਨ (ਕਥਨ) ਜੋ ਵਰਤਮਾਨ ਸਿਖਿਤੀ ਦੇ ਪ੍ਰਗਟਾਵੇ ਲਈ ਹਨ, ਸਯੱਦ ਸਾਹਬ ਦੀ ਦ੍ਰਿਸ਼ਟੀ ਵਿੱਚ ਵਾਦੇ ਦੇ ਭੂਪ ਵਿੱਚ ਹਨ ਜਿੰਨਾ ਵਿੱਚ ਤਬਦੀਲੀ ਤੇ ਪਰਿਵਰਤਨ ਸੰਭਵ ਨਹੀਂ । ਜੇਕਰ ਦਲੀਲਾਂ ਕਢੋਣ ਦਾ ਇਹੋ ਢੰਗ ਹੈ ਤਾਂ ਸਯੱਦ ਸਾਹਬ ਲਈ ਬਹੁਤ ਕਠਿਨਾਈ ਹੋਵੇਗੀ ਅਤੇ ਉਹਨਾਂ ਨੂੰ ਮਨੁਣਾ ਪਵੇਗਾ ਕਿ ਕੁਰਆਨ ਕਰੀਮ ਦੇ ਸਾਰੇ ਦੇ ਸਾਰੇ ਬਿਆਨ (ਕਥਨ) ਵਾਦੇ ਵਿੱਚ ਦਾਖਲ ਹਨ । ਉਧਾਰਣ ਲਈ ਰੱਬ ਨੇ ਹਜ਼ਰਤ ਜਕਰੀਆ ਨੂੰ ਖੁਸ਼ਬੁਰੀ ਦਿੰਦਿਆਂ ਹੋਇਆਂ ਫਰਮਾਇਆ :

‘ਇਨ੍ਹਾਂ ਨੁਬੱਸ਼ਿਰੁਕਾ ਬਿ ਗੁਲਾਮਿੰ’ (ਮਰਯੋਮ-8)

(8) میریہ (بُغْلَامِ نَبِيٰ)

(ਅਰਥ: ਮੈਂ ਤੈਨੂੰ ਇਕ ਪੁੱਤਰ ਦੀ ਖੁਸ਼ਖਬਦੀ ਦਿੰਦਾ ਹਾਂ। ਅਨੁਵਾਦਕ ।)

ਤਾਂ ਸਯੱਦ ਸਾਹਬ ਦੇ ਨੀਯੋਮ ਅਨੁਸਾਰ ਚਾਹੀਦਾ ਸੀ ਕਿ ਹਜ਼ਰਤ ਯਾਹਯਾ ਅਲੈਹਿ ਸਲਾਮ ਹਮੇਸ਼ਾ ਗੁਲਾਮ ਅਰਥਾਤ ਲੜਕੇ ਹੀ ਰਹਿੰਦੇ ਕਿਉਂਕਿ ਰੱਬ ਨੇ ਹਜ਼ਰਤ ਯਾਹਯਾ ਨੂੰ ਗੁਲਾਮ ਅਰਥਾਤ ਲੜਕਾ ਕਹਿ ਕੇ ਪੁਕਾਰਿਆ ਹੈ ਅਤੇ ਇਹ ਵਾਦਾ ਹੋ ਗਿਆ। ਅਜਿਹੀਆਂ ਹੀ ਹੋਰ ਅਨੇਕਾਂ ਉਪਾਰਣਾ ਹਨ ਸਾਰਿਆਂ ਨੂੰ ਵਰਨਣ ਕਰਨਾ ਸਮੇਂ ਨਸ਼ਟ ਕਰਨਾ ਹੈ। ਜੇਕਰ ਸਯੱਦ ਸਾਹਬ ਦੀ ਦ੍ਰਿਸ਼ਟੀ ਵਿੱਚ ਵਰਤਮਾਨ ਘਰਨਾਵਾਂ ਵਰਨਣ ਕਰਨ ਨਾਲ ਭਵਿੱਖ ਲਈ ਅਤੇ ਹਮੇਸ਼ਾ ਲਈ ਕੋਈ ਵਾਦਾ ਬਣ ਜਾਂਦਾ ਹੈ ਤਾਂ ਉਹਨਾਂ ਤੋਂ ਡਰਨਾ ਚਾਹੀਦਾ ਹੈ ਕਿਉਂਕਿ ਉਹ ਗੱਲ ਗੱਲ'ਤੇ ਮਨੁਖਾਂ ਉਪਰ ਆਰੋਪ ਲਾਉਣਗੇ ਅਤੇ ਇਕ ਵਰਤਮਰਾਨ ਗੱਲ ਦੇ ਵਰਨਣ ਕਰਨ ਨੂੰ ਉਹ ਇਕ ਹਮੇਸ਼ਾ ਲਈ ਵਾਦਾ ਸਮਝ ਲੈਣਗੇ। ਮੇਰੇ ਨਜ਼ਦੀਕ ਉਚਿਤ ਹੈ ਕਿ ਸਯੱਦ ਸਾਹਬ ਆਪਣੇ ਅੰਤਮ ਦਿਨਾਂ ਨੂੰ ਚੇਤੇ ਕਰਕੇ ਕੁਝ ਮਹੀਨਿ ਇਸ ਆਜਿਝ ਦੀ ਸੰਗਤ ਵਿੱਚ ਰਹਿਣ, ਕਿਉਂਕਿ ਮੈਂ ਮਾਮੂਰ (ਰੱਬ ਵੱਲੋਂ ਭੇਜਿਆ ਅਵਤਾਰ) ਹਾਂ ਅਤੇ ਮੁਬਸ਼ਰ (ਖੁਸ਼ਖਬਦੀਆਂ ਦੇਣ ਵਾਲਾ) ਹਾਂ, ਇਸ ਲਈ ਮੈਂ ਵਾਦਾ ਕਰਦਾ ਹਾਂ ਕਿ ਸਯੱਦ ਸਾਹਬ ਦੀ ਤਸੱਲੀ ਲਈ ਧਿਆਨ ਕਰਾਂਗਾ ਅਤੇ ਆਸ ਰੱਖਦਾ ਹਾਂ ਕਿ ਰੱਬ ਕੋਈ ਅਜਿਹਾ ਨਿਸ਼ਾਨ (ਚਮਤਕਾਰ) ਦਿਖਾਏਗਾ ਕਿ ਸਯੱਦ ਸਾਹਬ ਦੇ ਪੇਸ਼ ਕੀਤੇ ਗਏ ਕੁਦਰਤ ਦੇ ਵਿਧਾਨ ਨੂੰ ਇਕ ਹੀ ਵਾਰ ਵਾਰ ਵਿੱਚ ਖਾਕ ਕਰ ਦੇਵੇ ਅਤੇ ਇਸ ਪ੍ਰਕਾਰ ਦੇ ਕਾਰਜ ਹੁਣ ਤੱਕ ਬਹੁਤ ਪ੍ਰਕਟ ਹੋ ਚੁਕੇ ਹਨ ਜੋ ਸਯੱਦ ਸਾਹਬ ਦੀ ਦ੍ਰਿਸ਼ਟੀ ਵਿੱਚ ਕੁਦਰਤ ਦੇ ਨੀਯੋਮਾ ਦੇ ਖਿਲਾਫ਼ ਹਨ ਪਰ ਉਹਨਾਂ ਦਾ ਵਰਨਣ ਕਰਨਾ ਵਿਅਰਥ ਹੈ। ਸਯੱਦ ਸਾਹਬ ਉਸਨੂੰ ਇਕ ਕਿਸੋਂ ਸਮਝਣਗੇ। ਸਯੱਦ ਸਾਹਬ ਰੱਬ ਦੀ ਅਜਿਹੀਆਂ ਭਵਿੱਖਬਾਣੀਆਂ ਤੋਂ ਵੀ ਇਨਕਾਰੀ ਹਨ ਜੋ ਇਲਹਾਮ ਰਾਹੀਂ ਔਲੀਆਉਲਾਹ ਨੂੰ ਪਤਾ ਲਗਦੇ ਹਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਉਹ ਉਸੇ

ਪ੍ਰਕਾਰ ਹੀ ਕੁਦਰਤ ਦੇ ਨੀਯੋਮਾ ਦੇ ਖਿਲਾਫ਼ ਹੈ ਜਿਵੇਂ ਕਿ ਅੱਗ ਦਾ ਆਪਣੇ ਸਾਜ਼ਨ ਦੇ ਗੁਣ ਨੂੰ ਛੱਡ ਦੇਣਾ । ਅਜਿਹਾ ਹੀ ਦੁਆ ਦੇ ਨਿਜੀ ਪ੍ਰਭਾਵ ਵੀ ਜਿੰਨਾ ਰਾਹੀਂ ਉਹ ਮਤਲਬ ਪ੍ਰਾਪਤ ਹੋ ਜਾਂਦਾ ਹੈ ਜਿਸ ਲਈ ਦੁਆ ਕੀਤੀ ਗਈ । ਸਯੱਦ ਸਾਹਬ ਦੀ ਦਿਸ਼ਟੀ ਵਿੱਚ ਕੁਦਰਤ ਦੇ ਨੀਯੋਮਾ ਦੇ ਖਿਲਾਫ਼ ਹੈ । ਇਸ ਲਈ ਜੇਕਰ ਸਯੱਦ ਸਾਹਬ ਮੇਰੇ ਕੋਲ ਨਹੀਂ ਆ ਸਕਦੇ ਤਾਂ ਇਹਨਾਂ ਦੋਹਾਂ ਗੱਲਾਂ ਵਿੱਚੋਂ ਹੀ ਸੱਚਾਈ ਨੂੰ ਕੁਥੂਲ ਕਰਨ ਦਾ ਵਾਦਾ ਕਰਕੇ ਮੈਨੂੰ ਆਗਿਆ ਦੇਣ ਕਿ ਉਹਨਾਂ ਬਾਰੇ ਰੱਬ ਦੀ ਹਜ਼ੂਰੀ ਵਿੱਚ ਧਿਆਨ ਕਰਕੇ ਜੋ ਕੁਝ ਪ੍ਰਗਟ ਹੋਵੇ ਉਹ ਪ੍ਰਕਾਸ਼ਤ ਕਰਾਂ । ਉਸ ਨਾਲ ਸਾਧਾਰਣ ਲੋਕਾਂ ਨੂੰ ਵੀ ਲਾਭ ਹੋ ਜਾਵੇਗਾ । ਜੇਕਰ ਸਯੱਦ ਸਾਹਬ ਦੀ ਰਾਏ ਹਕੀਕਤ ਵਿੱਚ ਠੀਕ ਹੈ ਤਾਂ ਮੈਂ ਆਪਣੇ ਮੰਤਵ ਵਿੱਚ ਸਫਲ ਨਹੀਂ ਹੋਵਾਂਗਾ । ਵਰਨਾ ਸੂਝਵਾਨ ਲੋਕ ਸਯੱਦ ਸਾਹਬ ਦੇ ਭੈੜੇ ਅਕੀਦਿਆਂ ਤੋਂ ਮੁਕਤੀ ਪ੍ਰਾਪਤ ਕਰਕੇ ਫਿਰ ਆਪਣੇ ਸਰਬ ਸ਼ਕਤੀਮਾਨ ਰੱਬ ਨੂੰ ਪਛਾਣ ਲੈਣਗੇ ਅਤੇ ਪ੍ਰੇਮ ਨਾਲ ਉਸ ਵੱਲ ਧਿਆਨ ਦੇਣਗੇ ਅਤੇ ਦੁਆ ਸਮੇਂ ਉਸਦੀਆਂ ਰਹਿਮਤਾਂ ਤੋਂ ਨਿਰਾਸ਼ ਨਹੀਂ ਹੋਣਗੇ ਅਤੇ ਰੱਬ ਅੱਗੇ ਹੱਥ ਉਠਾਉਣ ਸਮੇਂ ਆਨੰਦ ਅਨੁਭਵ ਕਰਨਗੇ ਅਤੇ ਰੱਬ ਦੇ ਵਜੂਦ ਦਾ ਲਾਭ ਵੀ ਤਾਂ ਇਹੋ ਹੈ ਕਿ ਸਾਡੀਆਂ ਦੁਆਵਾਂ ਸੁਣੇ ਅਤੇ ਆਪ ਆਪਣੇ ਵਜੂਦ ਰਾਹੀਂ ਸਾਨੂੰ ਸੂਚਿਤ ਕਰੇ ਨ ਕਿ ਆਸੀਂ ਹਜ਼ਾਰ ਹਜ਼ਾਰ ਦੁੱਖ ਝੱਲ ਕੇ ਇਕ ਬੁੱਤ ਵਾਂਗ ਇਕ ਫਰਜ਼ੀ ਰੱਬ ਦਿਲ ਵਿੱਚ ਬਣਾ ਲਈਏ ਜਿਸਦੀ ਅਸੀਂ ਅਵਾਜ਼ ਸੁਣ ਨਹੀਂ ਸਕਦੇ ਅਤੇ ਉਸਦੀ ਸਪਸ਼ਟ ਕੁਦਰਤ ਦਾ ਕੋਈ ਜਲਵਾਹ (ਚਮਤਕਾਰ) ਨਹੀਂ ਦੇਖ ਸਕਦੇ । ਵਿਸ਼ਵਾਸ ਰੱਖੋ ਕਿ ਉਹ ਕਾਦਰ ਖੁਦਾ ਮੌਜੂਦ ਹੈ ਜੋ ਹਰ ਇਕ ਚੀਜ਼ ਉਪੱਰ ਕਾਦਰ ਹੈ ।

وَمَا غُلْتَ أَيْدِيهِ بِلِ يَدِكَ مَبْسُوطَتَانِ يَنْفَقُ كَيْفَ يَشَاءُ وَيَفْعَلُ مَا يَرِيدُ وَهُوَ عَلٰى

كُلِّ شَيْءٍ قَدِيرٌ وَآخِرُ دُعَوَانَا نَحْنُ الْحَمْدُ لِلَّهِ رَبِّ الْعَالَمِينَ.

روئے دلبر از طلبگارانِ نجی واردِ حجاب می درخشد در خورومی تا بد اندر ماہتاب
 لیکن آن روئے پھیں از غافل اسند نهایا عاشقی باید که بردارند از بہرش نقاب
 دامن پاکش زنگوت ہانجی آید پذست پیچ راهی نیست غیر از بخود ردو اضطراب
 بس خطرناک است راوه گوچه یار قدیم جاں سلامت باید از خورومی ہاسرتیاب
 تا کلامش فهم و عقل ناسرایاں کم رسد ہر کہ از خود گم شود اویا بدال راوه صواب
 مشکل قرآن نہ از ابناء دنیا حل شود ذوق آس می دانداں مستی کنو شدآں شراب
 آیکہ آگاہی مدادنست ز انوار دروں در حق ماہر چہ گوئی نیتی جائے عتاب
 از سر وعظ و نصیحت این خن ہا گفتہ ایم تا مگر زین مرہی بہ گرد و آس زخمی خراب
 از دعا کن چارہ آزار انکار ڈعا چون علاج می زمی وقتِ تھمارو الہتباب
 آیکہ گوئی گر دعا ہا را اش بودے کجاست سوئی من بمحاب بتمایم ترا چون آفتاب
 ہاں مکن انکار زین اسرار قدرت ہائے حق قصہ کوتہ کن بہ بیس از ما دعائے مسحاب

ویکھو صفحہ ۲-۳ سرور قن ☆

1. پ੍ਰੀਤਮ ਦਾ ਮੁਖਜ਼ਾ ਉਸਦੇ ਚਾਹੁਣ ਵਾਲੇ ਪ੍ਰਮੀ ਤੋਂ ਪਰਦਾ ਨਹੀਂ ਰਖਦਾ,
 ਉਹ ਸੂਰਜ ਵਿੱਚ ਵੀ ਪ੍ਰਕਾਸ਼ਮਾਨ ਰਹਿੰਦਾ ਹੈ ਅਤੇ ਚੰਦਰਮਾ ਵਿੱਚ ਵੀ
 ਚਮਕਦਾ ਹੈ ।
2. ਪਰੰਤੂ ਉਹ ਸੁੰਦਰ ਮੁਖਜ਼ਾ ਪ੍ਰਮੀ ਦੀ ਗਾਫਲਤ ਕਾਰਣ ਲੁਕਿਆ ਰਹਿੰਦਾ
 ਹੈ, ਇਕ ਅਜਿਹਾ ਪ੍ਰਮੀ ਚਾਹੀਦਾ ਹੈ ਜਿਸਦੇ ਲਈ ਉਹ ਆਪਣਾ
 ਪਰਦਾ ਉਠਾ ਦੇਵੇ ।
3. ਉਸਦੀ ਪਵਿੱਤਰ ਛਾਂ (ਦਾਮਨ) ਹੰਕਾਰ ਤੇ ਘਮੰਡ ਨਾਲ ਪ੍ਰਾਪਤ ਨਹੀਂ
 ਹੁੰਦੀ । ਉਸਨੂੰ ਪਾਉਣ ਲਈ ਨਿਊਲਾ, ਨਿਮਰਤਾ, ਆਜਜ਼ੀ ਤੇ
 ਵਿਆਕੁਲਤਾ ਤੋਂ ਬਿਨਾ ਹੋਰ ਕੋਈ ਮਾਰਗ ਨਹੀਂ ।

4. ਪ੍ਰੀਤਮ ਦੀ ਗਲੀ ਦਾ ਮਾਰਗ ਬਹੁਤ ਹੀ ਖਤਰਿਆਂ ਭਰਿਆ ਹੈ । ਜੇਕਰ ਤੈਨੂੰ ਆਪਣੀ ਜਾਨ ਦੀ ਸਲਾਮਤੀ ਚਾਹੀਦੀ ਹੈ ਤਾਂ ਹੰਕਾਰ ਤੋਂ ਮੁੰਹ ਮੋੜ ਲੈ ।
5. ਅਯੋਗ ਵਿਅਕਤੀਆਂ ਦੀ ਬੁੱਧੀ ਤੇ ਸੂਝਬੂਝ ਘੱਟ ਹੀ ਉਸਦੇ ਕਲਾਮ ਤੱਕ ਪਹੁੰਚਦੀ ਹੈ ਅਤੇ ਜੋ ਆਪਣੇ ਆਪ ਨੂੰ ਉਸ ਦੇ ਮਾਰਗ ਲਈ ਨਿਛਾਵਰ ਕਰ ਦਿੰਦਾ ਹੈ, ਉਹ ਹੀ ਸੁਮਾਰਗ ਨੂੰ ਪ੍ਰਾਪਤ ਕਰਦਾ ਹੈ ।
6. ਸੰਸਾਰੀ ਮਨੁੱਖਾਂ ਕੋਲੋਂ ਕੁਰਾਨ ਕਰੀਮ ਦੇ ਔਥੇ ਮਸਲਿਆਂ ਦੇ ਹਲ ਨਹੀਂ ਹੋਇਆ ਕਰਦੇ, ਉਸਦੀ ਮਿਠਾਸ ਨੂੰ ਇਕ ਅਜਿਹਾ ਪ੍ਰੇਮੀ ਹੀ ਜਾਣਦਾ ਹੈ ਜੋ ਉਸ ਸ਼ਰਾਬ ਨੂੰ ਪੀਂਦਾ ਹੈ ।
7. ਹੋ, ਮੂਰਖ ! ਜੱਦ ਮਹਬੂਬੇ ਹਕੀਕੀ (ਰੱਬ) ਨੇ ਤੈਨੂੰ ਅੰਤਰ ਆਤਮਾ ਦੇ ਨੂਰ ਤੋਂ ਆਗਾਹ (ਜਾਣੂ) ਹੀ ਨਹੀਂ ਕਰਾਇਆ ਅਤੇ ਤੂੰ ਇਸ ਹਕੀਕਤ ਤੋਂ ਵਾਕਡ ਹੀ ਨਹੀਂ । ਇਸ ਲਈ ਸਾਡੇ ਬਾਰੇ ਤੂੰ ਜੋ ਕੁਝ ਕਹਿੰਦਾ ਹੈਂ ਉਸਦੇ ਕਾਰਣ ਤੂੰ ਦੰਡ ਦੇ ਯੋਗ ਨਹੀਂ ਠਹਿਰਦਾ ਹੈਂ ।
8. ਅਸੀਂ ਨਸੀਹਤ ਦੇ ਰੂਪ ਵਿੱਚ ਇਹ ਗੱਲਾਂ ਆਖੀਆਂ ਹਨ । ਹੋ ਸਕਦਾ ਹੈ ਕਿ ਇਹ ਖਰਾਬ ਜ਼ਖਮਾਂ ਉਪੱਤ ਮਰਹਮ ਦਾ ਕੰਮ ਕਰਨ ।
9. ਦੁਆਵਾਂ ਰਾਹੀਂ ਹੀ ਦੁਆ ਤੋਂ ਇਨਕਾਰੀ ਦੀ ਬਿਮਾਰੀ ਦਾ ਇਲਾਜ ਕਰ, ਸਰੂਰ ਤੇ ਮਸਤੀ ਦੇ ਸਮੇਂ ਸ਼ਰਾਬ ਦਾ ਇਲਾਜ ਸ਼ਰਾਬ ਤੋਂ ਹੀ ਹੁੰਦਾ ਹੈ ।
10. ਹੋ, ਨਾਦਾਨ ! ਤੂੰ ਕਹਿੰਦਾ ਹੈਂ ਕਿ ਜੇਕਰ ਦੁਆਵਾਂ ਦਾ ਪ੍ਰਭਾਵ ਹੈ ਤਾਂ ਉਹ ਕਿੱਥੇ ਹੈ ? ਉਸਨੂੰ ਦੇਖਣ ਲਈ ਮੇਰੇ ਵੱਲ ਦੌੜਦਿਆਂ ਹੋਇਆਂ ਆ ਤਾਂ ਜੋ ਮੈਂ ਤੈਨੂੰ ਸੂਰਜ ਵਾਂਗ ਉਹਨਾਂ ਦਾ ਪ੍ਰਭਾਵ ਦਿਖਾਵਾਂ ।
11. ਅਤੇ ਸੁਣੋ ! ਰੱਬ ਦੇ ਗੁਣਾ ਦਾ ਇਨਕਾਰ ਨ ਕਰੋ । ਕਹਾਣੀ ਬੰਦ ਕਰੋ ਅਤੇ ਸਾਡੀ ਮਕਬੂਲ ਹੋਈਆਂ ਦੁਆਵਾਂ ਨੂੰ ਧਿਆਨ ਨਾਲ ਦੇਖੋ

ਇਸ ਨੂੰ ਗੋਰ ਨਾਲ ਪੜ੍ਹੋ ਕਿ ਇਸ ਵਿੱਚ ਆਪ ਲੋਕਾਂ ਲਈ
ਖੁਸ਼ਬੁਧਰੀ ਹੈ

ਮਾਨਯੋਗ ਪ੍ਰਾਨ, ਮੁਖੀ, ਮੰਤਰੀਗਣ, ਧਨੀ ਤੇ ਸਰਕਾਰ ਵਿੱਚ ਮਾਨਤਾ
ਰਖੱਣ ਵਾਲੇ, ਰਾਜਿਆਂ ਅਤੇ ਸਰਕਾਰ ਚਲਾਉਣ ਵਾਲਿਆਂ ਦੀ ਸੇਵਾ ਵਿੱਚ,

بِسْمِ اللَّهِ الرَّحْمَنِ الرَّحِيمِ
نَحْمَدُهُ وَنُصَلِّي عَلَى رَسُولِهِ الْكَرِيمِ
ਬਿਸਮਿਲਾਹਿਰ ਰਹਮਾਨਿਰ ਰਹੀਮ

ਨਹਮੁਦੁਹੂ ਵ ਨੁਸਲੀ ਅਲਾ ਰਸੂਲਿਹਿਲ ਕਰੀਮ

ਹੋ, ਇਸਲਾਮ ਦੇ ਬਜ਼ੁਰਗੇ ! ਰੱਬ ਆਪ ਲੋਕਾਂ ਦੇ ਦਿਲਾਂ ਵਿੱਚ
ਸਾਰਿਆਂ ਫਿਡਕਿਆਂ ਤੋਂ ਵਧੱਕੇ ਨੇਕ ਇਰਾਦੇ ਪੈਦਾ ਕਰੇ ਅਤੇ ਇਸ ਨਾਜ਼ੂਕ
ਘੜੀ ਸਮੇਂ ਆਪ ਲੋਕਾਂ ਨੂੰ ਆਪਣੇ ਪਿਆਰੇ ਧਰਮ ਦਾ ਸਚਾ ਸੇਵਕ ਬਣਾਏ
। ਮੈਂ ਇਸ ਸਮੇਂ ਕੇਵਲ ਰੱਬ ਖਾਤਰ ਇਕ ਜ਼ਰੂਰੀ ਗੱਲ ਬਾਰੇ ਸੂਚਿਤ ਕਰਦਾ
ਹਾਂ ਕਿ ਮੈਂਨੂੰ ਰੱਬ ਨੇ ਇਸ ਰੋਦਵੀਂ ਸਦੀ ਦੇ ਸਿਰ'ਤੇ ਆਪਣੇ ਵੱਲੋਂ 'ਮਾਮੂਰ'
(ਨਿਯੁਕਤ ਕਰਕੇ) ਸੱਚੇ ਧਰਮ ਇਸਲਾਮ ਦੇ ਪੁਨਰਉਥਾਨ ਅਤੇ ਸਹਾਇਤਾ
ਲਈ ਭੇਜਿਆ ਹੈ ਤਾਂ ਜੋ ਮੈਂ ਇਸ ਝਸਾਦਾਂ ਭਰਪੂਰ ਯੁੱਗ ਵਿੱਚ ਕੁਰਆਨ
ਕਰੀਮ ਦੀਆਂ ਖੂਬੀਆਂ ਅਤੇ ਹਜ਼ਰਤ ਮੁਹਾਮਦ ਰਸੂਲੁਲਾਹ ਸਲਲਾਹ
ਅਲਈਹਿ ਵਸਲਮ ਦੀ ਅਜ਼ਮਤਾਂ (ਵੱਡਿਆਈਆਂ) ਪ੍ਰਕਟ ਕਰਾਂ ਅਤੇ ਉਹਨਾਂ
ਸਾਰਿਆਂ ਦੁਸ਼ਮਣਾ ਨੂੰ ਜੋ ਇਸਲਾਮ ਉਪਰ ਹਮਲਾਂ ਕਰ ਰਹੇ ਹਨ ਉਹਨਾਂ
ਨੂਰਾਂ, ਬਰਕਤਾਂ, ਰਮਤਕਾਰਾਂ ਤੇ ਸੰਸਾਰਕ ਗਿਆਨ ਰਾਹੀਂ ਉਤੱਰ ਦਿਆਂ ਜੋ
ਮੈਂਨੂੰ ਬਖਸ਼ੇ ਗਏ ਹਨ । ਸੋ, ਇਹ ਕੰਮ ਨਿਰੰਤਰ 10 ਵਜ਼ੀਆਂ ਤੋਂ ਹੋ ਰਿਹਾ
ਹੈ ਪਰ ਉਹ ਸਾਰੀਆਂ ਲੋੜਾਂ ਜੋ ਸਾਨੂੰ ਇਸਲਾਮ ਦੇ ਪ੍ਰਸਾਰ ਲਈ
ਲੋੜੀਂਦੀਆਂ ਹਨ, ਬਹੁਤੀ ਆਰਥਕ ਸਹਾਇਤਾ ਦੀ ਮੁਖਾਜ ਹਨ, ਇਸ ਲਈ
ਮੈਂ ਇਹ ਜ਼ਰੂਰੀ ਸਮਝਿਆ ਕਿ ਪ੍ਰਚਾਰ ਦੇ ਰੂਪ ਵਿੱਚ ਆਪ ਸਾਰਿਆਂ ਨੂੰ
ਸੂਚਨਾ ਦਿਆਂ । ਸੋ, ਸੁਣੋ ! ਹੋ, ਸਨਮਾਨ ਯੋਗ ਬਜ਼ੁਰਗੇ !! ਸਾਡੇ ਲਈ

ਜਲਾਲ ਵਾਲੇ ਰੱਬ ਤੇ ਰਸੂਲੁਲੱਹਾ ਸਲਲਾਹੁ ਅਲੈਹਿ ਵਸਲਮ ਦੇ ਮਾਰਗ
 ਵਿੱਚ ਇਹ ਐਕੂਜ਼ਾਂ ਹਨ ਕਿ ਅਜਿਹੀਆਂ ਕਿਤਾਬਾਂ ਲਈ ਜੋ ਲਖਾਂ ਲੋਕਾਂ ਤੱਕ
 ਫੈਲਾਉਣੀਆਂ ਚਾਹੀਦੀਆਂ ਹਨ ਬਹੁਤ ਸਰਮਾਏ ਦੀ ਲੋੜ ਹੈ ਅਤੇ ਹੁਣ
 ਅਵਸਥਾ ਇਹ ਹੈ ਕਿ ਪਹਿਲਾਂ ਤਾਂ ਇਹਨਾਂ ਵੱਡੇ ਵੱਡੇ ਉਦੇਸ਼ਿਆਂ ਲਈ ਕੁਝ
 ਵੀ ਸਰਮਾਏ ਦਾ ਪ੍ਰਬੰਧ ਨਹੀਂ ਅਤੇ ਜੇਕਰ ਕੁਝ ਧਰਮ ਪੁਰਸ਼ਾ⁷ ਦੇ ਸਾਹਮ
 ਅਤੇ ਸਹਾਇਤਾ ਨਾਲ ਕੋਈ ਕਿਤਾਬ ਤਿਆਰ ਹੋਕੇ ਪ੍ਰਕਾਸ਼ਤ ਹੋਵੇ ਤਾਂ ਜ਼ਮਾਨੇ
 ਦੀ ਬੇ ਧਿਆਨੀ ਅਤੇ ਗੜਲਤ ਕਰਕੇ ਉਸ ਕਿਤਾਬ ਦੇ ਕੁਝ ਨੁਸਖਿਆਂ ਤੋਂ
 ਬਹੁਤੇ ਵਿਕਦੇ ਨਹੀਂ ਅਤੇ ਅਧਿਕਤਰ ਨੁਸਖੇ (ਕਿਤਾਬਾਂ) ਸਾਲਾਂ ਬੱਧੀ
 ਸੰਦੂਕਾਂ ਜਾਂ ਅਲਮਾਰੀਆਂ ਵਿੱਚ ਬੰਦ ਰਹਿੰਦੇ ਹਨ ਜਾਂ ਰੱਬ ਖਾਤਰ ਮੁਫ਼ਤ
 ਵੱਡੇ ਜਾਂਦੇ ਹਨ ਅਤੇ ਇਸ ਪ੍ਰਕਾਰ ਧਰਮ ਲਈ ਪ੍ਰਕਾਸ਼ਨ ਦੀਆਂ ਲੋੜਾਂ ਵਿੱਚ
 ਬਹੁਤ ਰੋਕ ਹੋ ਰਹੀ ਹੈ ਅਤੇ ਬੇਸ਼ਕ ਰੱਬ ਇਸ ਜਮਾਤ ਨੂੰ ਦਿਨ ਪ੍ਰਤੀਦਿਨ
 ਵਧਾਉਂਦਾ ਜਾ ਰਿਹਾ ਹੈ ਪਰ ਫਿਰ ਵੀ ਹੁਣ ਤੱਕ ਅਜਿਹੇ ਧੰਨਵਾਨਾਂ
 (ਪੁੰਜੀਪਤੀਆਂ) ਵਿੱਚੋਂ ਸਾਡੇ ਨਾਲ ਕੋਈ ਵੀ ਨਹੀਂ ਹੈ ਕਿ ਇਕ ਵੱਡਾ ਭਾਗ
 ਇਸ ਇਸਲਾਮ ਦੀ ਸੇਵਾ ਦਾ ਆਪਣੇ ਜ਼ਿੰਮੇ ਲੈ ਲਏ ਅਤੇ ਕਿਉਂਕਿ ਇਹ
 ਵਿਨਮ੍ਰ ਰੱਬ ਵੱਲੋਂ ਮਾਮੂਰ (ਨਿਯੁਕਤ) ਹੋਕੇ ਧਰਮ ਦੇ ਪੁਨਰਉਥਾਨ ਲਈ
 ਆਇਆ ਹੈ ਅਤੇ ਮੈਨੂੰ ਉਸ ਜਲਾਲ ਵਾਲੇ ਰੱਬ ਨੇ ਇਹ ਖੁਸ਼ਬੰਬਰੀ ਵੀ
 ਦਿੱਤੀ ਹੈ ਕਿ ਉਹ ਕੁਝ ਧੰਨਵਾਨਾਂ (ਪੁੰਜੀਪਤੀਆਂ) ਤੇ ਬਾਦਸ਼ਾਹਾਂ ਨੂੰ ਵੀ
 ਸਾਡੇ ਸਮੂਹ ਵਿੱਚ ਦਾਖਲ ਕਰੇਗਾ ਅਤੇ ਮੈਨੂੰ ਉਸ ਨੇ ਫਰਮਾਇਆ ਕਿ 'ਮੈਂ
 ਤੈਂਨੂੰ ਬਰਕਤ 'ਤੇ ਬਰਕਤ ਦਿਆਂਗਾ ਇੱਥੋਂ ਤੱਕ ਕਿ ਬਾਦਸ਼ਾਹ ਤੇਰੇ ਕਪੜਿਆਂ

⁷ ਧਰਮ ਲਈ ਜੋਸ਼ ਰਖਣ ਵਾਲੇ ਵਿਅਕਤੀਆਂ ਤੋਂ ਭਾਵ ਇਸ ਥਾਂ ਹਜ਼ਰਤ ਮੌਲਵੀ
 ਹਕੀਮ ਨੂਰੁੰਦੀਨ ਸਾਹਬ ਭੇਰਵੀ ਹਨ ਜਿੰਨ੍ਹਾਂ ਨੇ ਸੰਭਵਤਾ ਆਪਣਾ ਸਾਰਾ ਮਾਲ ਇਸੇ
 ਮਾਰਗ ਵਿੱਚ ਲੁਟਾ ਦਿਤਾ ਹੈ ਅਤੇ ਉਹਨਾਂ ਤੋਂ ਬਾਦ ਮੇਰੇ ਦਿਲੀ ਮਿਤਰ ਹਕੀਮ ਫਜ਼ਲ
 ਦੀਨ ਸਾਹਬ ਅਤੇ ਨਵਾਬ ਮੁਹਮੱਦ ਅਲੀ ਖਾਨ ਸਾਹਬ ਮਾਲੇਰਕੋਟਲਾ ਲੜੀਵਾਰ ਸਾਰੇ
 ਨੇਕ ਮਿਤਰ ਹਨ ਜੋ ਇਸ ਮਾਰਗ ਵਿੱਚ ਫਿਦਾ ਹੋ ਰਹੇ ਹਨ ।

ਤੋਂ ਬਰਕਤ ਛੁੰਡਣਗੇ'। ਸੋ, ਇਸੇ ਸਬਥ ਕਰਕੇ ਅੱਜ ਮੈਨੂੰ ਵਿਚਾਰ ਆਇਆ ਕਿ ਧੰਨਵਾਨਾ ਤੇ ਸਮਰਥਵਾਨਾ ਨੂੰ ਆਪਣੇ ਕੰਮ ਦੀ ਸਹਾਇਤਾ ਲਈ ਤਹਿਰੀਕ (ਪ੍ਰਸਤਾਵ) ਕਰਾਂ।

ਅਤੇ ਕਿਉਂਕਿ ਇਹ ਧਾਰਮਕ ਮਦਦ ਦਾ ਕੰਮ, ਇਕ ਮਹਾਨ ਕੰਮ ਹੈ ਅਤੇ ਮਨੁਖ ਆਪਣੇ ਸ਼ੰਕਿਆ, ਸੰਭਾਨਾਵਾਂ ਤੇ ਵਸਵਸਿਆਂ ਤੋਂ ਖਾਲੀ ਨਹੀਂ ਹੁੰਦਾ ਅਤੇ ਬਿਨਾ ਸ਼ਨਾਖਤ (ਬਿਨਾ ਪਰੀਚੀ) ਦੇ ਉਹ ਸਿਦਕ ਵੀ ਪੈਦਾ ਨਹੀਂ ਹੁੰਦਾ ਜਿਸ ਤੋਂ ਅਜਿਹੀ ਵੱਡੀ ਸਹਾਇਤਾ ਦਾ ਹੌਸਲਾ ਹੋ ਸਕੇ। ਇਸ ਲਈ ਸਾਰਿਆਂ ਧਨਵਾਨਾ ਦੀ ਸੇਵਾ ਵਿੱਚ ਸਾਧਾਰਣ ਤੌਰ 'ਤੇ ਐਲਾਨ ਦੇ ਰੂਪ ਵਿੱਚ ਲਿਖੱਦਾ ਹਾਂ ਕਿ ਜੇਕਰ ਉਹਨਾਂ ਨੂੰ ਬਿਨਾ ਪ੍ਰੀਖਿਆ ਦੇ ਕੋਈ ਅਜਿਹੀ ਸਹਾਇਤਾ ਵਿੱਚ ਰੋਕ ਹੋਵੇ ਤਾਂ ਉਹ ਆਪਣੇ ਕੁਝ ਉਦੇਸ਼, ਜਤਨ ਤੇ ਔਕੜਾਂ ਨੂੰ ਇਸ ਉਦੇਸ਼ ਨਾਲ ਮੇਰੇ ਵੱਲ ਲਿਖਕੇ ਭੇਜਣ ਤਾਂ ਜੋ ਮੈਂ ਉਹਨਾਂ ਦੇ ਉਦੇਸ਼ਾਂ ਦੇ ਪੂਰਾ ਹੋਣ ਲਈ ਦੁਆ ਕਰਾਂ। ਪਰ ਇਸ ਗੱਲ ਨੂੰ ਵਿਸਥਾਰ ਨਾਲ ਲਿਖਕੇ ਭੇਜਣ ਕਿ ਉਹ ਮਤਲਬ ਪੂਰਾ ਹੋਣ 'ਤੇ ਕਿੱਥੋਂ ਤੱਕ ਸਾਨੂੰ ਇਸਲਾਮ ਦੇ ਮਾਰਗ ਵਿੱਚ ਆਰਥਕ ਸਹਾਇਤਾ ਦੇਣਗੇ ਅਤੇ ਕੀ ਉਹਨਾਂ ਨੇ ਆਪਣੇ ਦਿਲਾਂ ਵਿੱਚ ਪਕੋਂ ਤੇ ਅੰਤਮ ਫੈਸਲਾ ਕਰ ਲਿਆ ਹੈ ਕਿ ਉਹ ਅਵਸ਼ ਹੀ ਐਨ੍ਹੀ ਆਰਥਕ ਮਦਦ ਦੇਣਗੇ, ਜੇਕਰ ਅਜਿਹਾ ਪਤੱਰ⁸ ਕਿਸੇ ਸਾਹਬ ਵੱਲੋਂ ਮੈਨੂੰ ਪਹੁੰਚਦਾ ਹੈ ਤਾਂ ਮੈਂ ਉਸ ਲਈ ਦੁਆ ਕਰਾਂਗਾ ਅਤੇ ਮੈਂ ਵਿਸ਼ਵਾਸ ਰਖਦਾ ਹਾਂ ਕਿ ਬਸ਼ਰਤੇ (ਇਸ ਸ਼ਰਤ ਨਾਲ) ਕਿ ਤਕਦੀਰੇ ਮੁਬਰਮ (ਅਟਲ ਤਕਦੀਰ) ਨ ਹੋਵੇ ਰੱਬ ਮੇਰੀ ਦੁਆ ਜ਼ਰੂਰ ਸੁਣੇਗਾ ਅਤੇ ਮੈਨੂੰ ਇਲਹਾਮ

⁸ ਰਾਹੀਂਦਾ ਹੈ ਕਿ ਪਤੱਰ ਅਤਿਅੰਤ ਸਾਵਧਾਨੀ ਨਾਲ ਰਜਿਸਟਰ ਡਾਕ ਰਾਹੀਂ ਆਵੇ ਅਤੇ ਉਸ ਰਾਜ (ਭੇਦ) ਨੂੰ ਸਮੇਂ ਤੋਂ ਪਹਿਲਾਂ ਡਾਸ਼ ਨ ਕੀਤਾ ਜਾਵੇ (ਭਾਵ ਗੁਪਤ ਰੱਖਿਆ ਜਾਵੇ) ਅਤੇ ਇਸ ਬਾਂ ਇਹ ਵੀ ਪੂਰੀ ਅਮਾਨਤ ਨਾਲ ਉਹ ਰਾਜ ਗੁਪਤ ਰੱਖਿਆ ਜਾਵੇਗਾ ਅਤੇ ਜੇਕਰ ਪਤੱਰ ਕਿਸੇ ਭੋਸੇਯੋਗ ਅਮੀਰ ਦਾ ਆਵੇ ਤਾਂ ਇਹ ਕੰਮ ਹੋਰ ਵੀ ਬਹੁਤ ਪ੍ਰਭਾਵੀ ਹੋਵੇਗਾ।

ਰਾਹੀਂ ਸੂਚਨਾ ਦੇਵੇਗਾ । ਇਸ ਗੱਲ ਤੋਂ ਨਿਰਾਸ਼ ਨ ਹੋਣ ਕੇ ਸਾਡੇ ਮੰਤਵ ਬਹੁਤ ਵਲ੍ਲੇਵੇਂਦਾਰ ਹਨ, ਕਿਉਂਕਿ ਰੱਬ ਹਰ ਚੀਜ਼ ਉਪਰ ਕਾਦਰ ਹੈ ਕੇਵਲ ਸ਼ਰਤ ਇਹ ਹੈ ਕਿ ਅਜ਼ਲੀ (ਅਨਾਦਿ) ਨਿਸ਼ਚਾ ਉਸ ਦੇ ਵਿਚੁਧ ਨ ਹੋਵੇ । ਅਤੇ ਜੇਕਰ ਅਜਿਹੇ ਸਾਹਿਬਾਨ ਦੇ ਬਹੁਤ ਸਾਰੇ ਪੱਤਰ ਆਏ ਤਾਂ ਉਹਨਾਂ ਨੂੰ ਕੇਵਲ ਸੂਚਨਾ ਦਿੱਤੀ ਜਾਵੇਗੀ ਜਿੰਨ੍ਹਾਂ ਦੀਆਂ ਔਕੜਾਂ ਦੇ ਹਲ ਬਾਰੇ ਇਲਾਹੀ ਜਲਾਲ ਵਾਲੇ ਰੱਬ ਵੱਲੋਂ ਖੁਸ਼ਬੁਰੀ ਮਿਲੇਗੀ । ਅਤੇ ਇਹ ਕਾਰਜ ਇਨਕਾਰੀਆਂ ਲਈ ਚਮਤਕਾਰ ਵੀ ਹੋਣਗੇ ਅਤੇ ਮੰਭਵਤਾ ਇਹ ਨਿਸ਼ਾਨ ਐਨ੍ਹੇ ਹੋ ਜਾਣ ਕਿ ਦਰਿਆ ਵਾਂਗ ਵਗੋਣ ਲੱਗ ਜਾਣ । ਅਖੀਰ ਵਿੱਚ ਮੈਂ ਹਰ ਇਕ ਮੁਸਲਮਾਨ ਦੀ ਸੇਵਾ ਵਿੱਚ ਨਸੀਹਤ ਵੱਜੋਂ ਕਹਿੰਦਾ ਹਾਂ ਕਿ ਇਸਲਾਮ ਲਈ ਜਾਗੋ ਕਿ ਇਸਲਾਮ ਸਖਤ ਡਸਾਦਾਂ ਵਿੱਚ ਘਿਰਿਆ ਹੈ ਇਸ ਦੀ ਮਦਦ ਕਰੋ ਕਿ ਇਹ ਹੁਣ ਗੁਰੀਬ ਹੈ ਅਤੇ ਮੈਂ ਇਸੇ ਲਈ ਆਇਆ ਹਾਂ ਅਤੇ ਮੈਨੂੰ ਰੱਬ ਨੇ ਕੁਰਾਨ ਕਰੀਮ ਦਾ ਗਿਆਨ ਬਖਸ਼ਿਆ ਹੈ ਅਤੇ ਸਰਾਈਆਂ ਤੇ ਮਆਰਫ਼ ਆਪਣੀ ਇਸ ਕਿਤਾਬ ਦੀਆਂ ਮੇਰੇ ਉਪਰ ਖੋਲੀਆਂ ਹਨ ਅਤੇ ਚਮਤਕਾਰ ਮੈਨੂੰ ਪ੍ਰਾਨ ਕੀਤੇ ਗਏ ਹਨ । ਸੋ ਮੇਰੇ ਵੱਲ ਆਓ ਤਾਂ ਜੋ ਤੁਸੀਂ ਵੀ ਉਸ ਵਿੱਚੋਂ ਹਿਸਾਂ ਪਾਓ । ਮੈਨੂੰ ਸਹੁੰ ਹੈ ਉਸ ਜਾਤ (ਵਜੂਦ) ਦੀ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ ਕਿ ਮੈਂ ਰੱਬ ਵੱਲੋਂ ਭੇਜਿਆ ਗਿਆ ਹਾਂ । ਕੀ ਜੜੂਰੀ ਨਹੀਂ ਸੀ ਕਿ ਮਹਾਂ ਡਸਾਦਾਂ ਨਾਲ ਭਰੀ ਅਜਿਹੀ ਸਦੀ ਜਿਸ ਦੀਆਂ ਪ੍ਰਤਿ ਮੁਸੀਬਤਾਂ ਹਨ ਦੇ ਸਿਰੇ'ਤੇ ਇਕ 'ਮੁਜਦੱਦ' ਪ੍ਰਤਿ ਚਮਤਕਾਰਾਂ ਦੇ ਦਾਵੇ ਨਾਲ ਆਉਂਦਾ । ਸੋ, ਛੇਤੀ ਹੀ ਤੁਸੀਂ ਮੈਨੂੰ ਮੇਰੇ ਕੰਮਾ ਕਰਕੇ ਸ਼ਨਾਖਤ ਕਰੋਗੇ । ਹਰ ਕੋਈ ਜੋ ਰੱਬ ਵੱਲੋਂ ਆਇਆ, ਉਸ ਸਮੇਂ ਦੇ ਮੌਲਵੀਆਂ ਦੀ ਨਾਸਮੜੀ ਉਸ ਦੇ ਮਾਰਗ ਦੀ ਰੋਕ ਬਣੀ । ਅਖੀਰ ਜੱਦ ਉਹ ਪਛਾਣਿਆ ਗਿਆ ਤਾਂ ਆਪਣੇ ਕੰਮਾ ਕਰਕੇ ਪਛਾਣਿਆ ਗਿਆ ਕਿ ਕੌਝ ਰੁਖ ਮਿਠੇ ਫਲ ਨਹੀਂ ਲਿਆ ਸਕਦਾ ਅਤੇ ਰੱਬ ਗੈਰ ਨੂੰ ਉਹ ਬਰਕਤ ਨਹੀਂ ਦਿੰਦਾ ਜੋ ਵਿਸੇਸ਼ ਨੂੰ ਦਿੱਤੀ ਜਾਂਦੀ ਹੈ । ਹੋ, ਲੋਕੋ ! ਇਸਲਾਮ ਅਤਿਅੰਤ ਕਮਜ਼ੋਰ ਹੋ ਗਿਆ ਹੈ

ਅਤੇ ਧਰਮ ਦੇ ਵੈਰੀਆਂ ਦਾ ਚਾਰੇ ਪਾਸਿਓ ਘੋਰਾ ਹੈ ਅਤੇ ਤਿੰਨ ਹਜ਼ਾਰ ਤੋਂ
ਵੱਧ ਇਤਰਾਜ਼ਾਂ ਦਾ ਇਕੱਠ ਹੋ ਗਿਆ ਹੈ ਅਜਿਹੇ ਸਮੇਂ ਹਮਦਰਦੀ ਨਾਲ
ਆਪਣਾ ਇਮਾਨ ਦਿਖਾਓ ਅਤੇ ਇਲਾਹੀ ਮਾਰਗ ਵਿੱਚ ਥਾਂ ਪਾਓ ।

ਵਸੱਲਾਮ ਅਲਾ ਮਨਿਤਾਲ ਹੁਦਾ

ਨਿਕੇਂ ਸ਼ਡ ਦਿਨ ਅਹਮਾ ਧੈਖ ਖੋਲਿਸ਼ ਵਿਧਾਨਿਸਟ ਹੋ ਕੇ ਵਰਕ ਖੁਦ ਬਾਦ ਦਿਨ ਅਹਮਾ ਕਾਰਨਿਸਟ
ਹੋ ਤ੍ਰਫ ਸੀਲ ਪੜਲਾਤ ਚੜ ਹੇਤੁ ਰਾਨ ਤੋਂ ਰਿਵੋ ਹੈਫ ਬ੍ਰੇਚਿੱਸ਼ ਕੇ ਆਨੂਨ ਨਿੜ ਹਮ ਹਸਿਅਰ ਨਿਸਟ
ਏ ਖਾਵ ਨਮਾਨ ਨੁਮਤ ਐਸ ਜੀਸਿਸ ਗੁਫਲ ਚ੍ਰਾਸਟ ਬਿਨੋਵ ਖਾਬਿਦ ਯਾ ਖੁਦ ਬੁਖਤ ਦਿਨ ਬੀਦਰ ਨਿਸਟ
ਏ ਮੁਸਲਿਮਾਨ ਖਾਦਾ ਰਾਕ ਨੇਤਰ ਬ੍ਰਹਮਾਂ ਦਿਨ ਆਨੂਚ ਮੀ ਧੈਤਮ ਬਲਾਹਾ ਜਾਹਿ ਅਭੋਹਰ ਨਿਸਟ
ਅਤੇਸ਼ ਅਫਤਾਸਟ ਦਰਖਤਸ਼ ਮੈਂਬੀਰ ਦੇ ਐ ਯਿਲਾਨ ਦਿਨੋਂ ਨਿੜ ਦੇ ਦੂਰ ਕਾਰ ਮਰਦਮ ਵਿਨਦਰ ਨਿਸਟ
ਹੋਰ ਜਮਾਨ ਦੇ ਨਿੜ ਦੇ ਦੀਨ ਵਰਖੁਨ ਦੀ ਮੌਸਮ ਮੀ ਟੈਂਡ ਮੁਹੂਰ ਮੀ ਧੈਤਮ ਵਾਜੇ ਗੁਲਮ ਅਸਰਾਨ ਨਿਸਟ
ਅਨੁਚ ਬੰਸਾ ਮੀ ਰੂਦ ਅਤੇ ਗੁਮ ਕੇ ਵਾਨ੍ਡ ਭੁਜ ਖਾਦਾ ਜ਼ਹੋ ਗੁਫਲਾਰ ਨਿਸਟ
ਹੋ ਕੇ ਅਨੁਖਾਰੀ ਏਲ ਵਾ ਏਕਾਰ ਮੀ ਕਨ੍ਦ
ਖੁਨ ਦੀਨ ਧੈਤਮ ਰਾਵਾਨ ਚੁਨ ਕਿਤੇਗਾਨ ਕੁਕੰਲਾ
ਏ ਅਗੁਬ ਏਸ ਮੁਰਦਮਾਨ ਰਾਮਹਾਂਅਨ ਵਲਦਾਰ ਨਿਸਟ
ਕਾਇਨ ਹੇਮ ਜੁਗ ਵਾਹਾਵਤ ਦਰ ਰੋ ਵਾਦਾਰ ਨਿਸਟ
ਲੇਫ ਕੁਨ ਮਾਰਾ ਨੇਤਰ ਬ੍ਰਾਨਕ ਵਾ ਬਿਸਾਰ ਨਿਸਟ
ਅਨਕੇ ਮੇਲ ਓ ਬੰਜੀ ਗੁਨਡੀ ਦੋਵਾਰ ਨਿਸਟ
ਭੀਨ ਕੇ ਚੁਨ ਦੁਖਾਕ ਮੀ ਗੁਲਦੇਜ ਜੁਰ ਨਾਕਸਾਲ
ਅਨੇਦੀਨ ਵੱਤ ਮੁਚਿਬਿਤ ਚਾਰੇ ਮਾ ਬੰਕਸਾਲ
ਜੁ ਦੂਗੇ ਬਾਮਦਾਵ ਵਾ ਗੁਰੀਏ ਅਖਾਰ ਨਿਸਟ
ਏ ਖਾਦਾ ਹੋ ਗੁਜੁਕੁਨ ਸਾਡਾਨ ਦੀ ਤਾਰੀਕ ਰਾ
ਅਨਕੇ ਓ ਰਾ ਲੁਕ੍ਰ ਦੀਨ ਅਹਮਾ ਮਿਤਾਰ ਨਿਸਟ
ਏ ਬਰਾਵਿਨ ਰੂਜ ਲਿਅਮ ਉਥਰਤ ਹਾ ਬ੍ਰੋਡ ਵਾ ਅਖਾਨ ਉਥਿਸ ਵਾ ਬ੍ਰਹਮਾਨ ਵਾ ਗੁਫਾਰ ਨਿਸਟ
ਰਾਕੇਸ਼ ਮਰਾਗਲਮ ਅਹਮਾਰਾ ਕਾਦਿਅਨ ਪੁਲ ਗੁਰਦਾਸਪੁਰ ਹੋ ਚੁਗਾਬ

ਲੇਖਕ

ਮਿਰਜ਼ਾ ਗੁਲਾਮ ਅਹਮਦ
ਕਾਦੀਆਂ ਜ਼ਿਲਾ ਗੁਰਦਾਸਪੁਰ ਪੰਜਾਬ

ਆਇਨਾਏ ਕਮਲਾਤਿ ਇਸਲਾਮ ਦੇ ਚਾਹਵਾਨਾ ਲਈ ਸੂਰਨਾ

ਇਸ ਸਮੇਂ ਇਕ ਕਿਤਾਬ 'ਆਇਨਾਏ ਕਮਲਾਤਿ ਇਸਲਾਮ' ਦੇ ਨਾਲ ਮੈਂ ਤਿਆਰ ਕੀਤੀ ਹੈ। ਜਿਸ ਵਿੱਚ ਬਹੁਤ ਸੂਖਮਤਾ ਨਾਲ ਖੋਜਬੀਨ ਕਰਕੇ ਇਸਲਾਮ ਤੇ ਕੁਰਾਨ ਕਰੀਮ ਦੀਆਂ ਖੂਬੀਆਂ ਤੇ ਕਮਾਲਾਤ ਵਰਨਣ ਕੀਤੇ ਹਨ ਇਸ ਤੋਂ ਬਿਨਾਂ ਧਰਮ ਦੇ ਵਿਰੋਧੀਆਂ ਦੇ ਝੂਠੇ ਅਕੀਦਿਆਂ ਦਾ ਰੱਦ (ਖੰਡਨ) ਹੈ ਅਤੇ ਪ੍ਰਕਿਤੀਵਾਦੀ ਲੋਕਾਂ ਦੇ ਅਪਵਾਦਤ ਵਿਰਾਰਾਂ ਨੂੰ ਵੀ ਚੰਗੀ ਤਰ੍ਹਾਂ ਜੜ੍ਹੇ ਪੁੱਟਿਆ ਗਿਆ ਹੈ। 650 ਪੰਨ੍ਹਿਆਂ ਤੇ ਆਧਾਰਤ ਇਸ ਪੁਸਤਕ ਦਾ ਮੁੱਲ ਦੋ ਰੁਪਏ ਹੈ, ਡਾਕ ਖਰ ਵਖੱਰਾ ਹੈ। ਇਸ ਤੋਂ ਬਿਨਾਂ ਹੇਠ ਲਿਖੀਆਂ ਕਿਤਾਬਾਂ ਵੀ ਮੌਜੂਦ ਹਨ :

ਛਤਹਿ ਇਸਲਾਮ, ਤੋਜ਼ੀਹ ਮਰਾਮ, ਅਜ਼ਾਲਾ ਐਹਾਮ ਆਦਿ ਡਾਕ ਖਰ ਵਖੱਰਾ ਹੈ। ਛਤਹਿ ਇਸਲਾਮ ਤੇ ਤੋਜ਼ੀਹ ਮਰਾਮ ਦਾ ਮੁੱਲ ਅੱਠ ਅੱਠ ਆਨੇ ਸੀ ਜੋ ਹੁਣ ਘਟਾ ਕੇ ਚਾਰ ਚਾਰ ਆਨੇ ਘੱਟ ਕਰ ਦਿੱਤੇ ਹਨ।

ਇਸ਼ਤਿਹਾਰ ਦਰਿੰਦ

ਮਿਰਜ਼ਾ ਗੁਲਾਮ ਅਹਮਦ

ਕਾਦੀਆਂ ਜ਼ਿਲਾ ਗੁਰਦਾਸਪੁਰ ਪੰਜਾਬ ।

بِسْمِ اللَّهِ الرَّحْمَنِ الرَّحِيمِ
اللَّهُمَّ صَلِّ عَلَى مُحَمَّدٍ وَآلِ مُحَمَّدٍ أَفْضَلِ الرَّسُولِ وَخَاتَمِ النَّبِيِّينَ

ਇਸ਼ਤਿਹਾਰ

ਕਿਤਾਬ 'ਬਾਹੀਨ ਅਹਮਦੀਆ' ਜਿਸ ਨੂੰ ਰੱਬ ਵੱਲੋਂ ਲੇਖਕ ਨੇ ਮੁਲਹਿਮ (ਇਲਹਾਮ ਪਉਣ ਵਾਲਾ) ਤੇ ਮਾਮੂਰ (ਨਿਯੁਕਤ ਕੀਤਾ ਹੋਇਆ) ਹੋਣ ਕਰਕੇ ਸੁਧਾਰ ਲਈ ਅਤੇ ਧਰਮ ਦੇ ਪੁਨਰ ਉਥਾਨ ਲਈ ਲਿੱਖਿਆ ਹੈ, ਜਿਸ ਦੇ ਨਾਲ 10 ਹਜ਼ਾਰ ਰੁਪਏ ਦਾ ਇਨਾਮੀ ਇਸ਼ਤਿਹਾਰ ਹੈ ਜਿਸ ਸਾਰ ਅਰਥ ਇਹ ਹੈ ਕਿ ਦੁਨੀਆ ਵਿੱਚ ਰੱਬ ਵੱਲੋਂ ਸਚਾ ਧਰਮ ਜਿਸ ਰਾਹੀਂ ਮਨੁੱਖ ਰੱਬ ਨੂੰ ਹਰ ਇਕ ਐਬ ਤੇ ਨੁਕਸ ਤੋਂ ਪਾਕ ਤੇ ਬੇਅੰਬ ਸਮਝਕੇ ਉਸ ਦੇ ਸਾਰੇ ਪਾਕ ਤੇ ਪੂਰਨ ਗੁਣਾ ਉਪੱਰ ਦਿਲੀ ਯਕੀਨ ਨਾਲ ਇਮਾਨ ਲਿਆਉਂਦਾ ਹੈ ਉਹ ਕੇਵਲ ਇਸਲਾਮ ਹੈ ਜਿਸ ਵਿੱਚ ਸਚਾਈ ਦੀਆਂ ਬਰਕਤਾਂ ਸੂਰਜ ਵਾਂਗ ਰਮਕ ਰਹੀਆਂ ਹਨ ਅਤੇ ਸਚਾਈ ਦੀ ਰੋਸ਼ਨੀ ਦਿਨ ਵਾਂਗ ਪ੍ਰਕਟ ਹੋ ਰਹੀਆਂ ਹਨ ਅਤੇ ਦੂਜੇ ਸਾਰਿਆਂ ਧਰਮਾਂ ਵਿੱਚ ਅਜਿਹੇ ਸਪਸ਼ਟ ਝੂਠ ਹਨ ਕਿ ਨ ਹੀ ਬੋਧਕ ਪੱਖਾਂ ਉਹਨਾਂ ਦੇ ਉਸੂਲ ਸਹੀ, ਠੀਕ ਤੇ ਦੁਰੁਸਤ ਸਾਬਤ ਹੁੰਦੇ ਹਨ ਅਤੇ ਨ ਹੀ ਉਹਨਾਂ ਤੇ ਚਲਕੇ ਇਕ ਰਤਾ ਰੂਹਾਨੀ ਬਰਕਤ ਤੇ ਇਲਾਹੀ ਪਰਵਾਨਗੀ ਮਿਲ ਸਕਦੀ ਹੈ ਸਗੋਂ ਉਹਨਾਂ ਦੀ ਪਬੰਦੀ ਨਾਲ ਮਨੁੱਖ ਅਤਿਅੰਤ ਦਰਜੇ ਦਾ ਕੋਰਾ ਝੂਠ ਤੇ ਸਿਆਹ ਦਿਲ ਦਾ ਹੋ ਜਾਂਦਾ ਹੈ ਜਿਸ ਦੀ ਬਦਨਸੀਬੀ ਦੀਆਂ ਨਿਸ਼ਾਨੀਆਂ ਇਸੇ ਸੰਸਾਰ ਵਿੱਚ ਪੈਦੇ ਹੋ ਜਾਂਦੀਆਂ ਹਨ ।

ਇਸ ਕਿਤਾਬ ਵਿੱਚ ਇਸਲਾਮ ਧਰਮ ਦੀ ਸਚਾਈ ਨੂੰ ਦੋ ਤਰੀਕਿਆਂ ਨਾਲ ਸਾਬਤ ਕੀਤਾ ਗਿਆ ਹੈ । (1) ਪਹਿਲਾਂ ਤਿੰਨ ਸੌ ਠੋਸ ਤੇ ਮਜ਼ਬੂਤ ਬੋਧਕ ਦਲੀਲਾਂ ਨਾਲ ਜਿੰਨ੍ਹਾਂ ਦੀ ਸ਼ਾਨ, ਰਮਕ ਤੇ ਚੜ੍ਹਤ ਇਸ ਤੋਂ ਪ੍ਰਕਟ ਹੈ

ਕਿ ਜੇਕਰ ਕੋਈ ਇਸਲਾਮ ਦਾ ਵਿਰੋਧੀ ਇਹਨਾਂ ਦਲੀਲਾਂ ਨੂੰ ਤੋੜ ਦੇਵੇ ਤਾਂ ਦਸ ਹਜ਼ਾਰ ਰੁਪਏ ਦੇਣ ਦਾ ਇਸ਼ਤਿਹਾਰ ਦਿਤਾ ਹੋਇਆ ਹੈ, ਜੇਕਰ ਕੋਈ ਰਹੇ ਤਾਂ ਆਪਣੀ ਤਸੱਲੀ ਲਈ ਅਦਾਲਤ ਵਿੱਚ ਰਜਿਸਟਰੀ ਵੀ ਕਰਾ ਲਏ।

(2) ਦੂਜਾ ਉਹਨਾਂ ਆਕਾਸ਼ੀ ਚਮਤਕਾਰਾਂ ਨਾਲ ਜੋ ਸੱਚੇ ਧਰਮ ਦੀ ਕਾਮਲ ਸਚਾਈ ਸਾਬਤ ਹੋਣ ਲਈ ਅਤਿ ਜ਼ਰੂਰੀ ਹੈ। ਇਸ ਦੂਜੇ ਕੰਮ ਵਿੱਚ ਲੇਖਕ ਨੇ ਇਸ ਭਾਵਨਾ ਨਾਲ ਕਿ ਇਸਲਾਮ ਦੀ ਸਚਾਈ ਸੂਰਜ ਵਾਂਗ ਪ੍ਰਕਾਸ਼ਤ ਹੋ ਜਾਏ, ਤਿੰਨ ਪ੍ਰਕਾਰ ਦੇ ਨਿਸ਼ਾਨ (ਚਿੰਨ੍ਹ) ਸਾਬਤ ਕਰਕੇ ਦਿਖਾਏ ਹਨ। ਪਹਿਲੇ ਉਹ ਨਿਸ਼ਾਨ (ਚਿੰਨ੍ਹ) ਹਨ ਜੋ ਹਜ਼ਰਤ ਮੁਹੱਮਦ ਸਲਲਾਹੁ ਅਲੈਹਿ ਵਸਲਮ ਯੁੱਗ ਵਿੱਚ ਵਿਰੋਧੀਆਂ ਨੇ ਆਪ ਹਜ਼ਰਤ ਮੁਹੱਮਦ ਮੁਸਤਫ਼ਾ ਸਲਲਾਹੁ ਅਲੈਹਿ ਵਸਲਮ ਦੇ ਹੱਥੀ ਅਤੇ ਆਪਜੀ ਦੀਆਂ ਦੁਆਵਾਂ ਨਾਲ ਅਤੇ ਇਲਾਹੀ ਤਵਜ਼ੁਹ (ਧਿਆਨ) ਤੇ ਬਰਕਤਾਂ ਨਾਲ ਪ੍ਰਕਟ ਹੁੰਦੇ ਦੇਖੇ ਜਿੰਨ੍ਹਾਂ ਨੂੰ ਲੇਖਕ ਅਰਥਾਤ ਇਸ ਵਿਨਮ੍ਹ ਨੇ ਇਤਿਹਾਸਕ ਤੌਰ 'ਤੇ ਇਕ ਉਤਸ ਦਰਜੇ ਦੇ ਸਬੂਤ ਵੱਜੋਂ ਵਿਸ਼ੇਸ਼ ਕਰਕੇ ਦਰਜ ਕੀਤਾ ਹੈ। ਦੂਜੇ ਉਹ ਨਿਸ਼ਾਨ ਜੋ ਕੁਰਆਨ ਕਰੀਮ ਵਿੱਚ, ਉਸ ਦੀਆਂ ਬਰਕਤਾਂ ਵਿੱਚ ਹਮੇਸ਼ਾ ਲਈ ਆਦਿ ਤੋਂ ਸਦੈਵੀ ਤੇ ਅਦੁੱਤੀ ਰੂਪ ਵਿੱਚ ਪਾਏ ਜਾਂਦੇ ਹਨ ਜਿੰਨ੍ਹਾਂ ਨੂੰ ਲੇਖਕ ਨੇ ਚੰਗੇ ਵਿਸਥਾਰ ਨਾਲ ਹਰ ਇਕ ਸਾਧਾਰਣ ਤੇ ਵਿਸ਼ੇਸ਼ ਲਈ ਖੋਲ੍ਹਕੇ ਵਰਨਣ ਕਰ ਦਿਤੇ ਹਨ ਅਤੇ ਕਿਸੇ ਵੀ ਪ੍ਰਕਾਰ ਦਾ ਉਜ਼ਰ ਕਿਸੇ ਲਈ ਬਾਕੀ ਨਹੀਂ ਰਹਿਣ ਦਿਤਾ। ਤੀਜੇ ਉਹ ਨਿਸ਼ਾਨ ਕਿ ਅਲੋਹ ਦੀ ਕਿਤਾਬ (ਕੁਰਆਨ ਕਰੀਮ) ਦੀ ਪੈਰੂਵੀ ਅਤੇ ਰਸੂਲੁਲਾਹ ਸਲਲਾਹੁ ਅਲੈਹਿ ਵਸਲਮ ਦੀ ਸੱਚੀ ਆਗਿਆ ਕਾਰੀ ਨਾਲ ਕਿਸੇ ਪੈਰੂਵੀ ਕਰਨ ਵਾਲੇ ਵਿਅਕਤੀ ਨੂੰ ਵਿਰਸੇ ਵੱਜੋਂ ਮਿਲਦੀਆਂ ਹਨ। ਜਿੰਨ੍ਹਾਂ ਦੇ ਪ੍ਰਮਾਣ ਵਿੱਚ ਇਸ ਦਰ 'ਤੇ ਪਾਏ ਬੰਦੇ ਨੇ ਰੱਬ ਦੀ ਅਪਾਰ ਕ੍ਰਿਪਾ ਨਾਲ ਇਹ ਦਿਸ਼ਟੀਗੱਤ ਪ੍ਰਮਾਣ ਦਿਖਾਏ ਹੈ ਕਿ ਅਨੇਕਾਂ ਹੀ ਸੱਚੇ ਇਲਹਾਮ, ਚਮਤਕਾਰ, ਕਰਮਾਤ, ਗੈਬ ਦੀਆਂ ਖਬਰਾ, ਗੁਪਤ ਗਿਆਨ ਅਤੇ ਸੱਚੇ ਸੁਪਨੇ ਅਤੇ ਪਰਵਾਨਤ ਦੁਆਵਾਂ ਜੋ ਆਪ ਇਸ ਧਾਰਮਕ

ਸੇਵਕ ਤੋਂ ਵਾਪਰੀਆਂ ਹਨ ਅਤੇ ਜਿੰਨਾ ਦੀ ਸਰਣੀ ਉਪਰ ਅਨੇਕਾਂ ਹੀ ਵਿਰੋਧੀ ਧਰਮ (ਆਰਿਆ ਧਰਮ ਆਦਿ ਵਿੱਚ) ਦੀਆਂ ਦਿਸ਼ਟੀਗੱਤ ਗਵਾਹੀਆਂ ਮੌਜੂਦ ਹਨ, ਉਕਤ ਕਿਤਾਬ ਵਿੱਚ ਦਰਜ ਕੀਤੇ ਗਏ ਹਨ ਅਤੇ ਲੇਖਕ ਨੂੰ ਇਸ ਗੱਲ ਦਾ ਵੀ ਗਿਆਨ ਦਿੱਤਾ ਗਿਆ ਹੈ ਕਿ ਸਮੇਂ ਦਾ 'ਮੁਜਦੱਦ' ਹੈ ਅਤੇ ਰੁਹਾਨੀ ਤੌਰ'ਤੇ ਇਸ ਦੇ ਰਮਤਕਾਰ ਮਸੀਹ ਇਬਨੇ ਮਰਯੋਮ ਦੇ ਰਮਤਕਰਾਂ ਦੇ ਸਮਰੂਪ ਹਨ ਅਤੇ ਇਕ ਨੂੰ ਦੂਜੇ ਨਾਲ ਛੁਕੱਵੀਂ ਇਕਸਾਰਤਾ, ਅਨੁਕੂਲਤਾ ਤੇ ਇਕਰੂਪਤਾ ਹੈ ਅਤੇ ਇਸ ਨੂੰ ਨਬੀਆਂ ਤੇ ਰਸੂਲਾਂ ਦੇ ਗੁਣਾਂ ਅਨੁਸਾਰ ਕੇਵਲ ਮਾਨਵਤਾ ਦੇ ਪੁੰਜ ਸਰਬਉਤਮ ਰਸੂਲ ਹਜ਼ਰਤ ਮੁਹੱਮਦ ਰਸੂਲੁਲਾਹ ਸਲਲਾਹੁ ਅਲੈਹਿ ਵਸਲਮ ਦੀ ਪੈਰ੍ਹਵੀ ਕਰਨ ਦੀ ਬਰਕਤ ਕਰਕੇ ਉਹਨਾਂ ਅਨੇਕਾਂ ਹੀ ਔਲੀਆ ਤੇ ਰੱਬ ਦੀ ਨੇਜ਼ਤਾ ਰਖੱਣ ਵਾਲਿਆਂ ਉਪਰ ਝਜ਼ੀਲਤ (ਵੱਡਿਆਈ) ਦਿੱਤੀ ਗਈ, ਜੋ ਉਸ ਤੋਂ ਪਹਿਲਾਂ ਲੰਘ ਚੁਕੇ ਹਨ ਅਤੇ ਉਸ ਦੀਆਂ ਲੀਹਾਂ (ਪੈੜਾਂ) ਉਪਰ ਚਲੱਣਾ ਮੁਕਤੀ, ਖੁਸ਼ਨਸੀਬੀ ਤੇ ਬਰਕਤ ਦਾ ਮੂਜਬ ਹੈ ਅਤੇ ਉਸ ਦੇ ਵਿਰੁਧ ਚਲੱਣਾ ਬੇਨਸੀਬੀ ਤੇ ਦੂਰੀ ਦਾ ਮੂਜਬ ਹੈ। ਇਹ ਸਾਰੇ ਪ੍ਰਮਾਣ ਕਿਤਾਬ 'ਬਾਹੀਨ ਅਹਮਦੀਆ' ਪੜ੍ਹਨ ਨਾਲ ਜੋ ਕੋਈ 300 ਅੰਗਾਂ ਦੇ ਲਗਭਗ 37 ਅੰਗ ਛੱਪ ਚੁਕੀ ਹੈ ਪ੍ਰਗਟ ਹੁੰਦੇ ਹਨ ਅਤੇ ਸਰਣੀ ਦੇ ਜਾਚਕਾਂ ਲਈ ਲੇਖਕ ਆਪ ਪੂਰੀ ਪੂਰੀ ਤਸੱਲੀ ਕਰਾਉਣ ਲਈ ਹਰ ਸਮੇਂ ਤਿਆਰ ਬਰ ਤਿਆਰ ਹੈ।

(وَذَلِكَ فَصُلُّ اللَّهُ يُؤْتِيهِ مَنْ يَشَاءُ وَلَا يُحْكِمُ وَالسَّلَامُ عَلَىٰ مَنْ اتَّبَعَ الْهُدَىٰ)
 'ਵੱਜ਼ਾਲਿਕਾ ਝਜ਼ਲੁਲਾਹਿ ਯੂਤੀਹਿ ਮੰਯਾਸ਼ਾਉ ਵਲਾ ਝਖਰਿ । ਵਸੱਲਾਮੁ
 ਅਲਾ ਮਨਿਤਾਬਾਅਲਹੁਦਾ' ।

ਜੇਕਰ ਇਸ ਇਸ਼ਤਿਹਾਰ ਦੇ ਬਾਅਦ ਵੀ ਕੋਈ ਮਨੁੱਖ ਧਰਮ ਦਾ ਸਰਣ ਜਾਚਕ ਬਲਕੇ ਆਪਣੀ ਭੁਲੇਖੇ ਦੂਰ ਕਰਨਾ ਨ ਚਾਹੇ ਅਤੇ ਮਨ ਦੀ ਸਰਣੀ ਨਾਲ ਹਾਜ਼ਰ ਨ ਹੋਵੇ ਤਾਂ ਸਾਡੇ ਵੱਲੋਂ ਉਸ'ਤੇ ਤਰਕ ਪੂਰਾ ਹੋ ਜਾਂਦਾ ਹੈ ਜਿਸ ਦਾ

ਉਹ ਰੱਬ ਦੀ ਹਜ਼ੂਰੀ ਵਿੱਚ ਉਤੱਰਦਾਈ ਹੋਵੇਗਾ । ਅੰਤ ਇਸ ਇਸ਼ਤਿਹਾਰ ਨੂੰ
ਇਸ ਦੁਆ' ਤੇ ਖਤਮ ਕੀਤਾ ਜਾਂਦਾ ਹੈ ਕਿ ਹੇ, ਮਿਹਰਵਾਨ ਰੱਬ ! ਸਾਰੀਆਂ
ਕੌਮਾਂ ਦੇ ਤਤੱਪਰ ਮਨਾਂ ਨੂੰ ਸੁਮਾਰਗ ਪ੍ਰਦਾਨ ਕਰ ਤਾਂ ਜੋ ਤੇਰੇ ਪ੍ਰਵਾਨਤ ਤੇ
ਸਰਬਉਤਮ ਰਸੂਲ ਹਜ਼ਰਤ ਮੁਹਾਮਦ ਰਸੂਲੁੱਹ ਸਲਲਾਹੁ ਅਲਲਾਹਿ ਵਸਲਮ
ਅਤੇ ਤੇਰੇ ਕਾਮਲ ਤੇ ਸੰਪੂਰਨ ਕਲਾਮ (ਕੁਰਾਨ ਸ਼ਰੀਫ) ਉਪਰ ਇਮਾਨ
ਲੈ ਆਉਣ ਅਤੇ ਉਸ ਦੇ ਆਦੇਸ਼ਾਂ ਉਪਰ ਚਲੱਣ ਤਾਂ ਜੋ ਉਹਨਾਂ ਸਾਰੀਆਂ
ਬਰਕਤਾਂ, ਸਦਗੁਣਾ, ਖੁਸ਼ਨਸੀਬੀਆਂ, ਤੇ ਖੁਸ਼ਹਾਲੀਆਂ ਨਾਲ ਆਨੰਦਮਈ
ਹੋ ਜਾਣ ਜੋ ਕਿ ਸੱਚੇ ਮੁਸਲਮਾਨ ਨੂੰ ਦੇਹਾਂ ਜਹਾਨਾਂ ਵਿੱਚ ਮਿਲਦਾ ਹੈ ਅਤੇ
ਉਸ ਅਨਾਦਿ ਮੁਕਤੀ ਤੇ ਜੀਵਨ ਤੋਂ ਲਾਭ ਚੁਕੱਣ ਵਾਲੇ ਹੋਣ ਜੋ ਨ ਕੇਵਲ
ਪਰਲੈ ਵਿੱਚ ਪ੍ਰਾਪਤ ਹੋ ਸਕਦਾ ਹੈ ਸਗੋਂ ਸੱਚੇ ਰਾਸਤਬਾਜ਼ (ਸੁਮਾਰਗੀ) ਨੂੰ
ਇਸੇ ਸੰਸਾਰ ਵਿੱਚ ਇਸ ਨੂੰ ਹਾਸਲ ਕਰਦੇ ਹਨ ਵਿਸ਼ੇਸ਼ ਰੂਪ ਵਿੱਚ ਅੰਗ੍ਰੇਜ਼
ਕੌਮ, ਜਿੰਨ੍ਹਾਂ ਨੇ ਹੁਣ ਤੱਕ ਇਸ ਸਚਾਈ ਦੇ ਸੂਰਜ ਤੋਂ ਕੁਝ ਵੀ ਚਾਨੂੰਲਾ
ਹਾਸਲ ਨਹੀਂ ਕੀਤਾ ਅਤੇ ਜਿੰਨ੍ਹਾਂ ਦੀ ਵਿਨਮ੍ਹ, ਸੁਘੜ, ਸਭਿਅਰਾਰੀ ਤੇ
ਮਿਹਰਵਾਨ ਸਰਕਾਰ ਨੇ ਸਾਂਨੂੰ ਆਪਣੇ ਉਪਕਾਰਾਂ ਅਤੇ ਮਿਤੱਰਤਾ ਪੂਰਨ
ਮਾਮਲਿਆ ਨਾਲ ਪ੍ਰਸੰਸਨੀ ਕਰਕੇ ਇਸ ਗੱਲ ਲਈ ਦਿਲੀ ਜੋਸ਼ ਬਖ਼ਸ਼ਿਆ
ਹੈ ਕਿ ਅਸੀਂ ਉਹਨਾਂ ਦੀ ਦੁਨੀਆਂ ਤੇ ਦੀਨ ਲਈ ਮਨ ਦੇ ਜੋਸ਼ ਨਾਲ ਤਰੱਕੀ
ਤੇ ਸਲਾਮਤੀ ਮੰਗੀਏ ਤਾਂ ਜੋ ਉਹਨਾਂ ਦੇ ਗੋਰੇ ਤੇ ਸੁਫ਼ੈਦ ਮੂੰਹ ਜਿਵੇਂ ਦੁਨੀਆਂ
ਵਿੱਚ ਸੁੰਦਰ ਹਨ ਪਰਲੈ ਵਿੱਚ ਵੀ ਭੂਰਾਨੀ ਤੇ ਰੋਸ਼ਨ ਹੋਣ ।

فنسال اللہ تعالیٰ خیرہم فی الدنیا و الآخرة اللہم اهدهم بروح منك واجعل
لهم حظاً كثیراً في دینک واجذبهم بحولك وقوتك ليؤمّنوا بكتابك ورسولك
وينخلوافي دین الله افواجاً آمين ثمَّ آمين والحمد لله رب العالمين

ਫਨਸਾਲਲਾਹੁ ਤਾਲਾ ਬੈਰਾਹੁਮ ਛਿਦੁੰਨੀਆ ਵਲ ਆਖਿਰਾ,
 ਅਲੱਹੁਮਹਦਾਹੁਮ ਬਿਰੂਹਿ ਮਿਨਕਾ ਵਜਾਲਹੁਮ ਹਜ਼ਨ ਕਸੀਰਨ ਝੀ
 ਦੀਨਿਕਾ ਵ ਅਜ-ਜਬਹੁਮ ਬਿਹੌਲਿਕਾ ਵ ਕੁਵੱਤਾਕਾ ਲਿਜੁਮਿਨੁ
 ਬਿਕਿਤਾਬਾਕਾ ਵ ਰਸੂਲਕਾ ਵ ਯਦਖੂਲੂ ਝੀ ਦੀਨਿਲੱਹਿ ਅਫਵਾਜਾ ।
 ਆਮੀਨ, ਸੁੱਮਾ ਆਮੀਨ ਵਲਹਮਦੁ ਲਿਲੱਹਿ ਰੱਬਿਲ ਆਲਾਮੀਨ ।

ਅਲਮੁਸ਼ਤਹਿਰ (ਵੱਲੋਂ)

ਖਾਕਸਾਰ (ਵਿਨਮੁ)

ਮਿਰਜ਼ਾ ਗੁਲਾਮ ਅਹਮਦ

ਕਾਦੀਆਂ, ਜ਼ਿਲਾ ਗੁਰਦਾਸਪੁਰ, ਪੰਜਾਬ

(ਵੀਹ ਹਜ਼ਾਰ ਇਸ਼ਤਿਹਾਰ ਛਾਪੇ ਗਏ)

ਛਾਪਾ : ਰਿਆਜ਼ ਹਿੰਦ ਪ੍ਰੈਸ ਅਮੁਤਸਰ ਪੰਜਾਬ

TRANSLATION OF THE VERNACULAR NOTICE ON REVERSE

Being inspired and commanded by God, I have undertaken the compilation of a book named "Barahin-i-Ahmadia," with the object of reforming and reviewing the religion, and have offered a reward of Rs. 10,000 to any one who would prove the arguments brought forward therein to be false. My object in this Book is to show that only true and the only revealed religion by means of which one might know God to be free from blemish, and obtain a strong conviction as to the perfection of His attributes is the religion of Islam, in which the blessings of truth shine forth like sun, and the impress of veracity is as vividly bright as the day-light. All other religions are so palpably and manifestly false that neither their principles can stand the test of reasoning nor their followers experience least spiritual edification. On the contrary those religions so obscure the mind and divest it of discernment that signs of future misery among the followers become apparent even in this world.

That the Muhammadan religion is the only true religion has been shown in this book in two ways: (1st), By means of 300 very strong and sound arguments based on mental reasoning (their congruity and sublimity being inferred from the fact that a reward of Rs. 10,000 has been offered by me to any one refuting them, and from my further readiness to have this offer registered for the satisfaction of any one who might ask for it); (2) From those Divine signs which are essential for the complete and satisfactory proof of a true religion. With a view to establish that Muhammadan religion is the only true religion in the world, I have adduced under this latter head 3 kinds of evidences: (1) The miracles performed by the Prophet during his life time either by deeds or words which were witnessed by people of other persuasions and are inserted in this book in a chronological order (based on the best kind of evidences); (2), The marks which are inseparably adherent in the Al-Quran itself, and are perpetual and everlasting, the nature of which has been fully expounded for facility of comprehension (3), The signs which by way of inheritances devolve on any believer in the Book of God and the follower of the true Prophet. As an illustration of this, I, the humble creature of God, by His help have clearly evinced myself to be possessed of such virtues by the achieving of many unusual and supernatural deeds by foretelling future events and secrets, and by obtaining from God the objects of my prayers to all of which many persons of different persuasions like Aryas, &c., have been eye-witness (A full description of these will be found in the said book).

I am also inspired that I am the Reformer of my time, and that as regards spiritual excellence, my virtues bear a very close similarity and strict analogy to those of Jesus Christ, in the same way as the distinguished chief of Prophets were assigned a higher

rank than that of other Prophets, I also by virtue of being a follower of the August Person (the benefactor of mankind, the best of the messengers of God) am favoured with a higher rank than, that assigned to many of the Saints and Holy Personages preceding me. To follow my footsteps will be a blessing and the means of salvation whereas any antagonism to me will result in estrangement and disappointment. All these evidences will be found by perusal of the book which will consist of nearly 4800 pages of which about 592 pages have been published. I am always ready to satisfy and convince any seeker of truth. "All this is a Grace of God He gives it to whomsoever. He likes and there is no bragging in this." "Peace be to all the followers of righteousness!"

If after the publication of this notice any one does not take the trouble of becoming earnest enquirer after the truth and does not come forward with an unbiased mind to seek it then my challenging (discussion) with him ends here and he shall be answerable to God.

Now I conclude this notice with the following prayer: Oh Gracious God! guide the pliable hearts of all the nations, so that they may have faith on Thy chosen Prophet (Muhammad) and on Thy holy Al-Quran, and that they may follow the commandments contained therein, so that they may thus be benefitted by the peace and the true happiness which are specially enjoyed by the true Muslims in both the worlds, and may obtain absolution and eternal life which is not only procurable in the next world, but is also enjoyed by the truthful and honest people even in this world. Especially the English nation who have not as yet availed themselves of the sunshine of truth, and whose civilized, prudent and merciful empire has, by obliging us numerous acts of kindness and friendly treatments, exceedingly encouraged us to try our utmost for their numerous acts of welfare, so that their fair faces may shine with heavenly effulgence in the next. We beseech God for their well being in this world and the next. Oh God! guide them and help them with Thy grace, and instil in their minds the love for Thy religion, and attract them with Thy power, so that they may have faith on Thy Book and prophet, and embrace Thy religion in groups Amen! Amen!"

"Praise be to God the supporter of creation!"

(Sd) **MIRZA GULAM AHMAD**

Chief of Qadian, District Gurdaspur, Punjab, India